

Date: August 8, 2018

To

Secretary

Listing Department

To

Secretary

Listing Department

BSE Limited

Department of Corporate Services Phiroze Jeejeebhoy Towers Dalal Street, Mumbai –

400 001

Scrip Code: 540902 ISIN: INE371P01015 National Stock Exchange of India Limited

Exchange Plaza, Bandra Kurla Complex,

Mumbai - 400 050

Scrip Code : AMBER

ISIN: INE371P01015

Dear Sir/Ma'am,

Sub: Submission of copies of newspaper publication under Regulation 47 (3) of the SEBI (Listing Obligations and Disclosure Requirements) Regulations, 2015

Pursuant to the Regulation 47 (3) of the SEBI (Listing Obligations and Disclosure Requirements) Regulations, 2015, please find enclosed herewith copies of extract of the unaudited standalone financial result for the quarter ended June 30, 2018 published in the following newspapers on August 8, 2018.

- 1. Business Standard English
- 2. Business Standard Hindi
- 3. Chardikala Punjabi

We request you to kindly take this on your record and oblige.

Thanking You,

Yours faithfully

For Amber Enterprises Indiasin; ted

(Formerly Known as Angler Enter Sees (India) Private Limited)

(Konica Yadav)

Company Secretary and Compliance Officer

CIN NO.: L28910PB1990PLC010265



CHD Developers Limited

Regd. Office: SF 16-17, 1st Floor, Madame Bhikaji Cama Bhawan, Bhikaji Cama Place, New Delhi-66 Email: investorservices@chddevelopers.com, Website: www.chddevelopers.com CIN- L74899DL1990PLC041188, Ph: +91 -11- 40100100, Fax: +91-11- 40100190

Transfer of Equity Shares of the Company to IEPF Authority

Notice is hereby given to the shareholders who have not claimed dividend of the Company in last seven consecutive years in pursuance of the provisions of section 124 (6) of Companies Act, 2013 (the Act) read with rule 6 of Investor Education and Protection Fund Authority (Accounting, Audit, transfer and Refund) Rules, 2016 (IEPF Rules), as amended from time to time all shares in this respect shall be credited/transferred to IEPF Authority within a period of 30 days of such shares becoming due to be transferred.

NOTICE TO THE SHAREHOLDERS

The Company has sent individual communication to the latest available address whose dividend remains unclaimed and whose shares are liable to be transferred under IEPF Rules. The Shareholders are advised to claim such dividend by due date i.e. 31st October, 2018. The Company has uploaded complete details of the concerned shareholders whose shares are liable for transfer to IEPF on the $following \,website\, of \,the\, Company\, i.e. www.chddevelopers.com$

Shareholders are requested to note that in case the dividend is not claimed on or before 31st October, 2018, those equity shares in respect of which the dividend remains unclaimed, shall be transferred to IEPF without any notice to the shareholders and no liability shall lie against the company in respect of the equity shares so transferred.

Mode of transfer of Equity Shares to IEPF:

Where Shares are held in Physical Form: The company will issue duplicate share certificates and transfer such shares to IEPF. Upon issue of duplicate share certificates, the original share certificate, which stand registered in the name of Shareholder, will be deemed to be cancelled.

Where Shares are held in dematerialized form: The Company will give appropriate instructions in the form of Corporate action to the depositories such that the depositories are able to transfer the said shares to DEMAT account of IEPF Authority.

The concerned shareholders may note that, upon such transfer, they can claim the said shares along with dividend(s) from IEPF

Authority after following the procedure prescribed by Rules and the details of which are available at www.iepf.gov.in For any queries on above matter shareholders are requested to contact the company or Registrar and transfer agents at below

mentioned address:

Skyline Financial Services Private Limited D-153 A, 1st Floor, Okhla Industrial Area, Phase - I, New Delhi-110 020. Tel.: +91 11 40450193-97 | E-mail: info@skylinerta.com | Web: www.skylinerta.com

By the Order of Board For CHD Developers Limited (Sachin Kumar) Company Secretary Place : Mumbai Date : 07.08.2018



ASAHI INDIA GLASS LIMITED CIN: L26102DL1984PLC019542; Website: www.aisglass.com;

Email: investorrelations@aisglass.com

Regd. Office: Unit No. 203-208, Tribhuwan Complex, Ishwar Nagar, Mathura Road, New Delhi - 110 065; **Phone** : (011) 49454900

Corp. Office: Global Business Park, Tower - B, 5th Floor, Mehrauli Gurgaon Road, Gurgaon (Haryana) - 122 002; Phone: (0124) 4062212-19; Fax: (0124) 4062244/88

				(₹ Lak
SI.		Quarte	r Ended	Year ended
ы. Vo.	Particulars	30.06.2018	30.06.2017	31.03.2018
10.		Un-audited	Un-audited	Audited
1	Total Income from Operations	74535	67760	270335
2	Net Profit for the period (before Tax, Exceptional and / or			
	Extraordinary items)	7034	5894	27354
3	Net Profit for the period before tax (after Exceptional and / or			
	Extraordinary items)	6934	5894	26866
4	Net Profit for the period after tax (after Exceptional and / or			
	Extraordinary items)	4550	3919	17567
5	Total Comprehensive Income for the period [comprising Profit for			
	the period (after tax) and Other Comprehensive Income (after tax)]	4544	3947	17551
6	Equity Share Capital	2431	2431	2431
7	Reserves (excluding Revaluation Reserve) as shown in the Audited		105126	
	Balance Sheet of the previous year			
8	Earnings Per Share (of Re. 1/- each) (for continuing and			
	discontinued operations) (not annualised)			
	(a) Basic	1.88	1.59	7.30
	(b) Diluted	1.88	1.59	7.30

				(₹ Lakhs
		Quarte	r Ended	Year ended
I.	Particulars	30.06.2018	30.06.2017	31.03.2018
0.		Un-audited	Un-audited	Audited

C1		Qualto	icai ciiaca					
SI. No.	Particulars	30.06.2018	30.06.2017	31.03.2018				
NU.		Un-audited	Un-audited	Audited				
1	Total Income from Operations	73339	66539	266209				
2	Profit before tax	6996	6202	28244				
3	Profit after tax	4550	4145	18535				

- 1. The above is an extract of the detailed format of Quarterly/ Annual Financial Results filed with the Stock Exchanges under Regulation 33 of the SEBI (Listing Obligations and Disclosure Regulrements) Regulations 2015. The full format of the Quarterly/Year Ended Financial Results are available on the websites of BSE and NSE at www.bseindia.com www.nseindia.com respectively and on company's website at www.aisglass.com
- 2. The above financial results have been reviewed by the Audit Committee and approved by the Board of Directors at the meetings held on 7th Aug, 2018.
- 3. The financial results of the Company have been prepared in accordance with Indian Accounting Standards ("Ind AS") notified under the Companies (Indian Accounting Standards) (Amendment) Rules, 2015 as amended by the Companie (Indian Accounting Standards) (Amendment) Rules, 2016 These financial results have been prepared in accordance with the recognition and measurement principles in Ind AS 34 Interim Financial Reporting prescribed under Section 133 of the Companies Act, 2013 read with rules issued thereunder and the other accounting principles generally accepted in India.
- 4. Effective 01st July, 2017, revenue is recorded net of GST whereas earlier sales were recorded inclusive of excise duty which formed part of expenses. Hence revenue from operations for the three months ended 30th June, 2018 are not comparable with previous period corresponding figures.
- 5. With effect from 1st April, 2018, the Company has adopted Ind AS 115, "Revenue from Contracts with Customers" The application of Ind AS - 115 does not have any significant impact on recognition and measurement of revenue from operations and other related items in the financial results of the Company.

For and on behalf of the Board of Directors Place: New Delhi Saniay Labroo Date: 7th August, 2018 Managing Director & Chief Executive Officer



AMBER ENTERPRISES INDIA LIMITED

(Formerly known as Amber Enterprises (India) Private Limited) Registered Office: C-1, Phase – II, Focal Point, Rajpura Town – 140 401, Punjab Corporate Office: Universal Trade Tower, 1st Floor, Sector -49, Sohna Road, Gurgaon – 122 018, Harvana E-mail: info@ambergroupindia.com; Website: www.ambergroupindia.com Tel: +91 124 3923000; Fax: +91 124 3923016, 17; CIN: L28910PB1990PLC010265

Extract of unaudited financial results for the guarter ended on 30 June 2018

	(₹ in lakh except for per share data							
		(Quarter endec	i	Year ended			
SI. No.	Particulars	30 June 2018	31 March 2018	30 June 2017	31 March 2018			
		Unaudited	Audited	Unaudited	Audited			
1.	Total Income from operations	60,208.54	69,200.28	65,099.57	1,94,997.47			
2.	Net profit for the period (before tax and exceptional items)	4,114.53	5,019.34	3,547.98	8,917.11			
3.	Net profit for the period before tax (after exceptional items)	4,114.53	5,019.34	3,547.98	8,917.11			
4.	Net profit for the period after tax (after exceptional items)	2,886.58	3,383.45	2,562.24	6,198.59			
5.	Total comprehensive income for the period [comprising profit for the period (after tax) and other comprehensive income (after tax)]	2,883.22	3,415.63	2,559.32	6,222.32			
6.	Equity share capital (face value ₹10/- each)	3,144.65	3,144.65	2380.98	3,144.65			
7.	Reserves (excluding Revaluation Reserve) as shown in the Audited Balance Sheet of the previous year				85,152.74			
8.	Earnings per share (of ₹10/- each) (for continuing and discontinued operations) –				_			
	Basic earnings per share (in ₹)	9.18	10.76	9.89	19.71			
	Diluted earnings per share (in ₹)	9.18	10.76	9.89	19.71			

Notes to above extract:

- a) The above is an extract of the detailed format of quarter ended 30 June 2018 unaudited financial results filed with the stock exchanges under Regulation 33 of the SEBI (Listing and Other Disclosure Requirements) Regulations, 2015 (as amended from time to time). The full format of the quarter ended 30 June 2018 unaudited financial results is available on the Company's website (www.ambergroupindia.com) and on the website of the stock exchanges where the Company's equity shares are listed viz. BSE Limited (www.bseindia.com) and the National Stock Exchange of India Limited (www.nseindia.com).
- b) The Company has adopted Indian Accounting Standards (Ind As) from 1 April 2017 being covered under phase II of Ind As implementation roadmap issued by Ministry of Corporate Affairs and the figures for the quarter ended 30 June 2017 are therefore Ind As compliant.

For Amber Enterprises India Limited (Formerly known as Amber Enterprises (India) Private Limited)

Jasbir Singh

Business Standard MUMBAI | WEDNESDAY, 8 AUGUST 2018

MAN INFRACONSTRUCTION LIMITED



Bokaro Power Supply Co. (P) Ltd. (A Joint Venture of SAIL & DVC) Hall No.: M-01, Old Administrative Building

Ispat Bhavan, Bokaro Steel City-827001(Jharkhand) CIN No.: U40300DL2001PTC112074

INVITATION FOR EXPRESSION OF INTEREST

EOI No.: BPSCL/P&C/18-19/EOI-013/3929

BPSCL invites Sealed Expression of Interest (EOI) for Repair and Painting of 03 Nos. of RCC Chimneys at Power Plant of BPSCL (Height of Chimney: 180 meters).

All the interested firms are requested to visit our website www.bpscl.com for detailed information prior to submission of EOI. They may also visit the Power Plant on any working days with prior intimation.

Last Date & Time for Submission of EOI - 03.09.2018 up to 13.00 Hrs.

V Agrawal (DGM-P&C) Phone - 06542-240380

Ideas Create. Values Protect.

Consolidated Financial Results for the quarter ended 30 June 2018

(₹ in Crores)

		Quarte	er Ended
	Particulars	June 30, 2018 (Unaudited)	June 30, 2017 (Unaudited)
1	Total income from operations	2,476.14	2,079.83
2	Net Profit / (Loss) for the period (before Tax, Exceptional and/or Extraordinary items)	417.66	388.66
3	Net Profit / (Loss) for the period before Tax (after Exceptional and/or Extraordinary items)	417.66	388.66
4	Net Profit / (Loss) for the period after Tax (after Exceptional and/or Extraordinary items)	263.32	224.38
5	Total Comprehensive Income for the period [Comprising Profit / (Loss) for the period (after tax) and Other Comprehensive Income (after tax)]	231.48	238.98
6	Paid-up equity share capital (Face Value of ₹1/- Per Share)	87.87	80.65
7	Earnings Per Share (EPS) in Rupees (Face Value of ₹1/- Per Share)		
	- Basic (Not Annualised)	3.03	2.41
	- Diluted (Not Annualised)	2.94	2.31

Notes:

- The above is an extract of the detailed format of quarterly financial results filed with Stock Exchanges under Regulation 33 of the SEBI (Listing and Other Disclosure Requirements) Regulations, 2015. The full format of the quarterly financial results are available on the website of Stock exchange (www.bseindia.com and www.nseindia.com) and the Company's website (www.edelweissfin.com).
- The consolidated financial results of Edelweiss Financial Services Limited ('EFSL' or 'the Company') for the quarter ended 30 June 2018 have been reviewed and recommended by the Audit Committee and approved by the Board of Directors at their meeting held on 7 August 2018.

Standalone Financial Results for the guarter ended 30 June 2018

(₹ in Crores)

		Quarte	er Ended
	Particulars	June 30, 2018 (Unaudited)	June 30, 2017 (Unaudited
Total in	come from operations	101.48	105.36
Net Pro	ofit / (Loss) for the period (before Tax, Exceptional and/or Extraordinary items)	41.04	33.66
Net Pro	ofit / (Loss) for the period before Tax (after Exceptional and/or Extraordinary items)	41.04	33.66
Net Pro	ofit / (Loss) for the period after Tax (after Exceptional and/or Extraordinary items)	32.78	28.28
	omprehensive Income for the period [Comprising Profit / (Loss) for the period ax) and Other Comprehensive Income (after tax)]	32.88	28.32
Paid-up	equity share capital (Face Value of ₹ 1/- Per Share)	87.87	80.65
Earning	s Per Share (EPS) in Rupees (Face Value of ₹ 1/- Per Share)		
- Ba	asic (Not Annualised)	0.38	0.32
- Di	luted (Not Annualised)	0.36	0.31

Notes:

Mumbai, 7 August 2018.

- 1 The above is an extract of the detailed format of quarterly financial results filed with the Stock Exchanges under Regulation 33 of the SEBI (Listing and Other Disclosure Requirements) Regulations, 2015. The full format of the quarterly financial results are available on the websites of the Stock exchange (www.bseindia.com and www.nseindia.com) and the Company's website (www.edelweissfin.com).
- The standalone financial results of Edelweiss Financial Services Limited ('EFSL' or 'the Company') for the quarter ended 30 June 2018 have been reviewed and recommended by the Audit Committee and approved by the Board of Directors at its meeting held on 7 August 2018.

On behalf of the Board of Directors

Rashesh Shah Chairman



Home Loans | Insurance | Business Loans | Asset Management | Wealth Management

Edelweiss Financial Services Limited

CIN: L99999MH1995PLC094641, Regd. Office: Edelweiss House, Off. CST Road, Kalina, Mumbai - 400 098 Tel: +91-22-4009 4400 Fax: +91-22-4086 3759 Website: www.edelweissfin.com

(Chairman & CEO)

Place: Gurugram Date: 7th August, 2018 Regd. Off.: 12th Floor, Krushal Commercial Complex, G. M. Road, mbur (West), Mumbai - 400 089 1 Tel: + 91 22 42463999 1 Fax: +91 22 25251589 Email: office@manifra.com uwebsite: www.maninfra.com CIN: L70200MH2002PLC136849

NOTICE Notice is hereby given that pursuant to Regulation 29 read with Regulation 47 of th SEBI (Listing Obligations and Disclosure Requirements) Regulations, 2015, Meeting of the Board of Directors of the Company will be held on **Tuesday** 14"August, 2018, inter alia to consider, approve and take on record Standalone and Consolidated unaudited Financial Results of the Company for the quarter ended

This intimation is also available on the Company's website at www.maninfra.com and may also be accessed on the website of the Stock Exchanges, National Stoc Exchange of India Limited at **www.nseindia.com** and BSE Limited a For Man Infraconstruction Limited

Durgesh Dingankar Company Secretary

बोर्ड बैठक की सूचना भारतीय प्रतिभूति और विनिमय बोर्ड (सूचीयन प्रतिबद्धताएँ और प्रकटन आवश्यकताएँ) नियमावली, 2015 सूचीयन नियमावती) के नियम 47 के साथ पठित नियम 29 के अनुसार एतदद्वारा सूचित किया जाता सूचीयन नियमावती) के नियम 47 के साथ पठित नियम 29 के अनुसार एतदद्वारा सूचित किया जाता १ कि कंपनी के निदेशक मंडल की बैठक 30 जून, 2018 को समाप्त तिमाही के लिए सीमित समीक्षा के साथ अलेखापरीक्षित वित्तीय परिणामां पर विचार और अनुमोदन करने हेतु मंगलवार, 14 अगस्त, 2018 को आयोजित होना निर्धारित है।

उक्त सूचना कंपनी की वेबसाइट http://www.pillarinvestments.in और स्टॉक एक्सचेंज की वेबसाइट http://www.msei.in/ पर भी उपलब्ध है।

ापारा (त्रिक्या) पर पा उपार्थिय है। इसके अनुपालन में कंपनी ने निर्णय किया है कि भारतीय प्रतिभृति और विनियम बोर्ड (अनाधिकृत ट्रेडिंग निषेद्य) नियमावली, 2015 के साथ पठित अनाधिकृत ट्रेडिंग से बचाव हेतु कंपनी की आचार संहिता के अनुसार 07 अगस्त, 2018 से शुरू होकर 14 अगस्त, 2018 को परिणाम सार्वजनिक किए जाने के 48 घंटे बाद तक बंदी अवधि (अर्थात ट्रेडिंग विंडो की बंदी) रहेगी।

हिते पिलर इन्वेस्टमेंट कंपनी लिमिटेड हस्ता. /-प्रबंध निदेशक डीआईएनः 07114502

स्थान : मुंबई

हरेशकुमार महेता

Bharat Heavy Electricals Limited

UNIT: TIRUCHIRAPPALLI उपकरणों की आवश्यकता

बीएचईएल तिरुच्चिराप्पल्लि द्वारा निम्निलिखित उपकरणों की आवश्यकता, जिसके लिए टेंडर दस्तावेज एवं पूर्ण विवरण बीएचईएल वेबसाइट https://www.bhel.com (Tender Notifications Page) या https://eprocure.gov.in/epublish/app पुर निम्नलिखित . संदर्भ संख्या से डाउनलोर्ड किया जा सकता है। बीएचईएल द्वारा अपेक्षित वस्तओं व लिए पंजीकरण प्रक्रिया https://supplier.bhel.in पर हमेशा खुली है। भावी आपूर्तिकर्ता (एमएसई एवं अनुसूचित जाति/ अनुसूचित जनजाति के स्वामित्व वाले एमएसई सहित) संबंधित इकाई में पंजीकरण के लिए आवेदन कर सकते हैं।

Item Description	Ref. No.
Heavy Duty High Vacuum Pump - 01 No.	NIT_40089
Industrial Videoscope – 02 Nos.	NIT_40141
Portable Ultrasonic wall Thickness Gauge – 01 No.	NIT_40148
CNC Slant Bed Lathe - 01 No.	NIT_40149
Vertical Turret Lathe – 01 No.	NIT_40091
Automatic Film Processor – 02 Nos.	NIT_40121
160 KV Portable X Ray Equipment – 01 No.	NIT_40130
Optical Alignment Telescope with Camera – 03 Nos.	NIT_40153
Job Rotator 25 Ton Capacity – 04 Sets.	NIT_40094
Job Rotator 150 Ton & 200 Ton – 02 Sets Each.	NIT_40109
Hydraulic Scissor Lift – 06 Nos.	NIT_40118
Insitu Portable Edge Preparation Machine - 01 No.	NIT_40115
Job Rotator 300 Ton Capacity - 01 No.	NIT_40150
Angle Plate – 02 Nos.	NIT_40140
Ion Chromatography Analyzer – 01 No.	NIT_40158
	Heavy Duty High Vacuum Pump – 01 No. Industrial Videoscope – 02 Nos. Portable Ultrasonic wall Thickness Gauge – 01 No. CNC Slant Bed Lathe – 01 No. Vertical Turret Lathe – 01 No. Automatic Film Processor – 02 Nos. 160 KV Portable X Ray Equipment – 01 No. Optical Alignment Telescope with Camera – 03 Nos. Job Rotator 25 Ton Capacity – 04 Sets. Job Rotator 150 Ton & 200 Ton – 02 Sets Each. Hydraulic Scissor Lift – 06 Nos. Insitu Portable Edge Preparation Machine – 01 No. Job Rotator 300 Ton Capacity – 01 No. Angle Plate – 02 Nos.

टेंडर हेतु सभी शुद्धिपत्र / परिशिष्ठ / संशोधन / समयाविध विस्तार / स्पष्टीकरण आदि केवल उपरोक्त वेबँसाइट पर प्रकाशित किए जाएंगे और अन्य किसी भी माध्यम द्वारा प्रकाशित नहीं किए जाएंगे। बोलीदाता स्वयं को अपडेट करने हेतु नियमित रूप से उपरोक्त वेबसाइट देखें।

AGM / MM / CE, BHEL, Tiruchirappalli – 620 014 Ph.: (0431) 257 4252 / 7421; email: subramani.p@bhel.in / vkaruna@bhel.in

EXIT OFFER PUBLIC ANNOUNCEMENT PURSUANT TO SECURITIES AND EXCHANGE BOARD OF INDIA ("SEBI") CIRCULAR NO. SEBI/HO/MRD/DSA/CIR/P/2016/110 DATED OCTOBER 10, 2016 ("EXIT CIRCULAR") FOR THE ATTENTION TO THE REMAINING PUBLIC SHAREHOLDERS OF

M/s LUCKY STAR ENTERTAINMENT LIMITED

CIN: U92119DL1983PLC015115 Registered Office: 1206, Surya Kiran Building, 19, Kasturba Gandhi Marg, New Delhi -110001 Tel. No.: 011-43550617; Email: luckystar67@yahoo.com

This Second follow up Exit Offer Public Announcement ("Second Follow up PA") is being issued by M/s Casey Investment Company Private Limited, a company ncorporated under the provisions of the Companies Act, 1956 and having its registered office at 146, Chinar Building, Sher-e-Punjab CHS Ltd., Off Mahakal Caves Road, Andheri (East), Mumbai-400093 ("Offering Promoter"/ "Promoter") Promoter of M/s Lucky Star Entertainment Limited ("LSEL" or "Lucky Star" or "the Company" or "the ELC"), to provide an exit opportunity to the Remaining Public Shareholders of Lucky Star in terms of the Exit Circular. This Second Follow up PA is in continuation of and should be read in conjunction with the Original Public Announcement dated October 14, 2017 as published in all editions of Business Standard (English) and all editions of Business Standard (Hindi) on October 16 2017 ["Original PA"] and Follow up Public Announcement dated January 10, 2018 as published in all editions of Business Standard (English) and all editions of Business Standard (Hindi) on January 11, 2018 ["Follow up PA"]

In terms of Original PA, the Public Shareholders were given option to continue as shareholders of the Company instead of opting for Exit by providing an undertaking to this effect in the format available at the website of BSE Limited ("BSE") and certain shareholders of Lucky Star had availed the option to continue as its shareholders instead of opting for an exit.

Thereafter, Offering Promoter had offered to provide an exit to the Remaining Public Shareholders at a price of Rs. 5.90 (Rupees Five and Paisa Ninety only) per Equity Share (equivalent to the fair value per Equity Share as determined by the Independent Valuer) ["Offer Price"] based on the financials of Financial Year

The Independent Valuers have once again carried out the valuation of the Equity Shares of the Company based on the financial figures of the Financial Year 2016-2017. The revised offer price is Rs. 5.93 (Rupees Five and Paisa Ninety Three only) which is Rs 0.03 (Paisa Three only) per share more than the previous offer price. In the same the Offering Promoter has decided to give the exit to the Remaining Public Shareholders at the revised offer price of Rupees 5.93 (Rupees Five and Paisa Ninety Three only) (which is equal to the fair value per Equity Share as determined by the Independent Valuer) ["Revised Offer Price"].

Further, Independent Valuer has given instructions to the Escrow Banker to extend the time period of the Escrow Account by Six months beyond the date of its previously proposed duration of One year and the Offering Promoter has deposited therein an additional amount of Rs. 900/- (Rupees Nine Hundred only), in cash, which taken together with the amount already deposited and lying in the Escrow Account is more than the 100% of the Total Consideration (based on Financials of Financial Year 2016-2017) payable under the Exit Offer.

The Remaining Public Shareholders are requested to send their Form of Acceptance along with other relevant documents [as specifically provided in the Letter of Offer dispatched to the Remaining Public Shareholders separately], clearly marking the Envelope "Lucky Star Entertainment Limited Exit Offer" either by Registered Post/Speed Post/Courier, at their own risk or by hand delivery to our appointed RTA at Skyline Financial Services Private Limited, D-153A, First Floor Okhla Industrial Area, Phase-I New Delhi - 110020, Tel No: +91-11- 64732681-88 E-mail: virenr@skylinerta.com, Contact Person: Mr. Virender Kumar Rana.

Upon receipt of complete documents and checking their genuineness. Offering Promoter shall acquire the tendered equity shares from the Remaining Public Shareholders at the Offer Price of Rs. 5.93 (Rupees Five and Paisa Ninety Three only) per Equity Share and payment shall be made within maximum 15 working days of closing of Exit Offer Period.

The terms used but not defined in this Second Follow up PA shall have the same meanings assigned to them in the Original PA, the Follow up PA and the Exit Offer Letter sent to Remaining Public Shareholders of the ELC

This Second Follow up PA is expected to be available at the website of BSE at ww.bseindia.com and at the website of Independent Valuer at www.tcagroup.in.

> For Casey Investment Company Private Limited [Offering Promoter]

(THASMA RAJARAM JAWAHARLAL)

Place: New Delhi Date: August 07, 2018

GOYAL ACHAL SAMPATTI VIKAS

AND NIYOJAN NIGAM LIMITED

CIN: L45201DL1996PLC193957

Regd Off: D-50E, 2ND FLOOR, CHATTARPUI

ENCLAVE, PHASE-1 New Delhi 110074 Email ld: goyalachalsampatti@gmail.cor

विज़नेस स्टैंडर्ड नई दिल्ली | 8 अगस्त 2018 बुधवार

CHD

दिनांक : 06.08.2018

सीएचडी डेवपलर्स लिमिटेड

पंजी. कार्यालय : एस एफ 16-17, पहली मंजिल, मैडम भीकामाजी भवन, भीकामाजी प्लेस, नई दिल्ली Email: investorservices@chddevelopers.com. Website: www.chddevelopers.com CIN-L74899DL1990PLC041188 Ph:+91 11 40100100 Fax:+91 11 40100190

शेयरधारको को सूचना

आईईपीएफ प्राधिकरण को कंपनी के इक्विटी शेयरों का हस्तांतरण आइस्पिएफ प्राधिकरण का कंपना के इक्विटा संयर्ग की हस्तातरण एतद्वारा शेयरधारकों जिन्होंने इस संबंध में सभी शेयरों को समय-समय पर संशोधित अनुसार इनवेस्टर एजुकेशन एंड प्रोटेक्शन फंड ऑथिरिटी (खाते, लेखा, हस्तांतरण और रिफंड) नियम, 2016 (आईर्स्पीएफ नियमें) के नियम 6 के साथ पठित कंपनीज अधिनियम, 2013 (अधिनियम) की धारा 124(६) के प्रावधानों के अनुपालन में पिछले लगातार सात वर्षों में कंपनी के लामांशों का दावा नहीं किया है, हस्तांतरित किए जाने के लिए देय हो चुके ऐसे शेयरों की 30 दिनों की अवधि में आईर्स्पीएफ प्राधिकरण को क्रेडिट / हस्तांतरित किए जाने के लिए सूचित किया जाता है। कंपनी ने नवीनतम उपलब्ध पतों जिनके लामांशों पर दावा नहीं किया गया है और जिनके शेयर आईर्स्पीएफ नियमों के तहत

हस्तांतरित किए जाने के योग्य हैं, को व्यक्तिगत रूप से पत्राचार भेजा है। शेयरधारकों को ऐसे लाभांश का दावा देय तिथि अर्थात् 31 अक्टूबर 2018 तक किए जाने की सलाह दी जाती है। कंपनी ने संबंधित शेयरधारकों जिनके शेयर कंपनी की निम्नलिखित वेबसाइट www.chddevelopers.com पर आईईपीएफ को हस्तांतरण के लिए योग्य हैं का पूर्ण विवरण अपलोड कर दिया है। विचारित के प्राप्त किया है। जाने का अनुरोध है कि 31 अक्टूबर, 2018 तक या पहले लाभांश पर दावा न किए जाने के मामले में, उन इक्विटी शेयरों के संबंध में जिनके लाभांश पर दावा नहीं किया गया, शेयरधारकों को बिना किसी सूचना के लिए आईईपीएफ को हुस्तांतरित किए जाएंगे और हुस्तांतरित किए गए इक्विटी शेयरों के संबंध में कंपनी के विरूद्ध कोई देयता नहीं होगी। आईईपीएफ को इंक्विटी शेयरों के हस्तांतरण का मोड :

जहां शेयर भौतिक रूप में हैं : कंपनी डुप्लीकेट शेयर प्रमाणपत्र जारी करेगी और आईईपीएफ को ऐसे शेयरों को हस्तांतरण करेगा। डुप्लीकेट शेयर प्रमाणपत्र जारी करने पर, मूल शेयर प्रमाणपत्र जो शेयरधारक के नाम पर पंजीकृत हैं, को रदद मान

ाराजा जहां शेयर अभौतिक रूप में हैं : कंपनी ऐसे डिपोजिटरों को निगमित कार्यवाही के रूप में उचित निर्देश देगी कि डिपोजिटर आईईपीएफ प्राधिकरध के डीमेट खाते में उक्त शेयरों का हस्तांतरण करने के योग्य हैं।

संबंधित शेयरधारक ध्यान दें कि ऐसे हस्तांतरण पर, वे नियमों द्वारा निर्धारित प्रक्रिया को अपनाने के बाद आईईपीएफ प्राधिकरण से लाभांश(शों) के सहित उक्त शेयरों का दावा कर सकते हैं और जिसका विवरण www.iepf.gov.in पर उपलब्ध हैं। उक्त मामले पर किसी पूछताछ के लिए, शेयरधारक नीचे वर्णित पते पर कंपनी या रजिस्ट्रार और हस्तांतरण एजेंट से संपर्क करने का अनरोध कर सकेते हैं

स्काईलाइन फाइनेंशियल सर्विसेज प्राइवेट लिमिटेड डी–153 ए, पहली मंजिल, ओखला इंडस्ट्रियल एरिया, फेज– ।, नई दिल्ली–110020 Tel: +911140450193-97 | E-mail: info@skylinerta.com | Web: www.skylinerta.com स्थान : नई दिल्ली

बोर्ड के आदेशानुसार सीएचडी डेवलपर्स लिमिटेड के लिए हस्ता. 🖊 -(सचिन कुमार)

सिक्योरिटाइजेशन एंड रिकन्स्ट्रक्शन ऑफ फायनांशियल असेटस एंड एन्फोर्समेंट ऑफ सिक्योरिटी इंटरेस्ट एक्ट,

2002 (कानन) की धारा 13(2) के अंतर्गत सचना गिरवी संपत्ति बकाया राशि अनु. क्र. कर्जदाता (ओं) का नाम का विवरण (板.) (बी) (सी) कर्ज खाता क्रं. HHLLAJ00197405 फ्लैट /अर्पाटमेंट नं.805, आठवीं मंजिल, टॉवर-एफ रू. 9,66,706/- (रूपये 1. अल्पना परांजपे (पत्नी, सह-उधारकर्ता साथ ही टेरा हेरिटेज अलवार एक्सप्रेस हाईवे, भिवाडी नौ लाख छियासठ हजार स्व. भालचंद्र हरि परांजपे की कानूनी वारिस) सेक्टर-51. गाँव बनबीरपर, तहसील - तिजारा. सात सौ छह मात्र) 2. आयुष बी. परांजपे (बेटा, सह-उधारकर्ता साथ ही जिला-अलवर-301019, राजस्थान. 30.07.2018 स्व. भालचंद्र हरि परांजपे का कानूनी वारिस) 3. तान्या परांजपे (बेटी साथ ही स्व. भालचंद्र हरि

कि ऊपर लिखे नाम वाला उधार लेने वाला(ले) ने ऋण खाते के वित्तीय अनुशासन को बनाए रख पाने में असफल रहे हैं तथा कंपनी द्वारा अपनी आम बिजनेस चर्या में रखे जाने वाले खातों के अनुसार प्रत्येक उधार पाने वाले (लों) के नाम के आगे स्तंभ सी में विनिर्दिष्ट धनराशि बकाया बनी हुई है ।

उदाार लेने वाले(लों) की ओर से ऋण धनराशि का पुनर्भुगतान में लगातार चुक होने के कारण उधार लेने वाले(लों) के ऋण खाते को कंपनी द्वारा सीमांकित मापदंडों के भीतर निष्पादनेतर परिसंपत्तियों के रूप में वर्गीकृत किया गया है । परिणामस्वरूप प्रत्येक उधार लेने वाले को अधिनियमन की धारा 13(2) के अंतर्गत सूचनाएं भी जारी की

उपर्युक्त को दृष्टिगत रखते हुए कंपनी एतद्द्वारा ऊपर लिखे नाम वाले उधार लेने वाले (लों) का आहवान करती है कि, वे इस सूचना के प्रकाशित होने के दिन से 60 दिन के भीतर अद्यतन ब्याज, लागतें, तथा शूल्कों सहित ऊपर स्तंभ सी में विनिर्दिष्ट संपूर्ण बकाया देयताओं का भुगतान करके कंपनी के प्रति बनने वाले अपने / उनके पूर्ण दायित्वों का निर्वहन करें, ऐसा न करने पर कंपनी ऊपर के स्तंभ बी में उल्लिखित बंधक रखी गई संपत्ति को अधिग्रहीत करने के लिए कंपनी पात्र होगी।

कृपया ध्यान दें कि सरफेसी कानून की धारा 13 की उप-धारा (8) के प्रावधानों के अनुसार, "कर्जदार सार्वजनिक नीलामी द्वारा, कोटेशन आमंत्रित करते हुए, सार्वजनिक निवदा या निजी समझौते द्वारा सुरक्षित आस्तियों की बिक्री के लिए सूचना के प्रकाशन के दिनांक तक केवल सिक्योर्ड क्रेडिटर द्वारा किए गए सभी खर्चों, लागतों और प्रभारों के साथ संपूर्ण बकाया देय राशि अदा कर सकता है, इसके अलावा यह भी ध्यान दें कि उपरोक्त विधिक रूप से निर्धारित समयाविध के अंदर सुरक्षित आस्ति का मोचन करने में कर्जदार विफल रहने पर कर्जदार संपत्ति का मोचन करने के लिए पात्र नहीं हो सकता'

सरफेसी अधिनयमन की उपधारा 13(2) के प्रावधान के संदर्भ में, आप इस प्रकार बिक्री, पट्टे के माध्यम से अन्यथा नोटिस में उल्लिखित अपनी सुरक्षित संपत्तियों में से कोई भी (अपने व्यापार के सामान्य पाठ्यक्रम के अलावा) सरक्षित लेनदार की पर्व लिखित सहमति के बिना स्थानांतरित करने से प्रतिबंधित हैं

स्थान : अलवर / राजस्थान

परांजपे की कानुनी वारिस)

कृते इन्डियाबुल्स हाउसिंग फाइनेन्स लि. पाधिकत अधिकारी



AMBER ENTERPRISES INDIA LIMITED

(Formerly known as Amber Enterprises (India) Private Limited) Registered Office: C-1, Phase – II, Focal Point, Rajpura Town – 140 401, Punjab

Corporate Office: Universal Trade Tower, 1st Floor, Sector -49, Sohna Road, Gurgaon – 122 018, Haryana E-mail: info@ambergroupindia.com; Website: www.ambergroupindia.com Tel: +91 124 3923000; Fax: +91 124 3923016, 17; CIN: L28910PB1990PLC010265

Extract of unaudited financial results for the quarter ended on 30 June 2018

(₹ in lakh except for per share data)

		Quarter ended			Year ended	
SI. No.	Particulars	30 June 2018	31 March 2018	30 June 2017	31 March 2018	
		Unaudited	Audited	Unaudited	Audited	
1.	Total Income from operations	60,208.54	69,200.28	65,099.57	1,94,997.47	
2.	Net profit for the period (before tax and exceptional items)	4,114.53	5,019.34	3,547.98	8,917.11	
3.	Net profit for the period before tax (after exceptional items)	4,114.53	5,019.34	3,547.98	8,917.11	
4.	Net profit for the period after tax (after exceptional items)	2,886.58	3,383.45	2,562.24	6,198.59	
5.	Total comprehensive income for the period [comprising profit for the period (after tax) and other comprehensive income (after tax)]	2,883.22	3,415.63	2,559.32	6,222.32	
6.	Equity share capital (face value ₹10/- each)	3,144.65	3,144.65	2380.98	3,144.65	
7.	Reserves (excluding Revaluation Reserve) as shown in the Audited Balance Sheet of the previous year				85,152.74	
8.	Earnings per share (of ₹10/- each) (for continuing and discontinued operations) –					
	Basic earnings per share (in ₹)	9.18	10.76	9.89	19.71	
	Diluted earnings per share (in ₹)	9.18	10.76	9.89	19.71	

Notes to above extract:

- a) The above is an extract of the detailed format of quarter ended 30 June 2018 unaudited financial results filed with the stock exchanges under Regulation 33 of the SEBI (Listing and Other Disclosure Requirements) Regulations, 2015 (as amended from time to time). The full format of the quarter ended 30 June 2018 unaudited financial results is available on the Company's website (www.ambergroupindia.com) and on the website of the stock exchanges where the Company's equity shares are listed viz. BSE Limited (www.bseindia.com) and the National Stock Exchange of India Limited (www.nseindia.com).
- The Company has adopted Indian Accounting Standards (Ind As) from 1 April 2017 being covered under phase II of Ind As implementation roadmap issued by Ministry of Corporate Affairs and the figures for the quarter ended 30 June 2017 are therefore Ind As compliant.

For Amber Enterprises India Limited

(Formerly known as Amber Enterprises (India) Private Limited) Jasbir Singh

Date: 7th August, 2018 (Chairman & CEO)

पंजीकृत कार्यालय : द्वितीय तल, राजलोक बिल्डिंग, 24, नेहरू प्लेस, नई दिल्ली-110019

रेलिगेयर फिनवेस्ट लिमिटेड #RELIGÂRE ISMAN

कॉर्पोरेट कार्यालय : नौवा तल, टॉवर बी, पारस ट्विन टावर्स, सैक्टर-54, गोल्फ कोर्स रोड, गुड़गांव-122002 (हरियाणा)

नीलामी / बिक्री सूचना

एतद द्वारा प्रतिभतिकरण और वित्तीय अस्तियों के पनर्निमाण और प्रतिभति हित प्रवर्तन अधिनियम 2002 (सरफेसी अधिनियम) और नियम 8 (6) व 9 की सुरक्षा हित (प्रवर्तन) नियम 2002 के अंतर्गत **मैसर्स रेलिगेयर फिनवेस्ट लिमिटेड** (जो **सुरक्षित लेनदार** के नाम से जाना जाएगा) के पास बंधक संपत्तियों की ई—नीलामी की सूचना दी जाती है। निम्नलिखत कर्जदार द्वारा सुरक्षित लेनदार को सरफेसी एक्ट 2002, धारा 13(2) के अंतर्गत दिनांक 09.03.2018 को जारी सूचना के 60 दिनों के भीतर ऋण चुकता करने में असफल रहे है।

सुरक्षित लेनदार द्वारा सुरक्षा हित (प्रवर्तन) नियम 2002 के नियम 8(1) तथा सरफंसी एक्ट 2002 की धारा 13(4) के अंतर्गत प्रदत्त शक्तियों का इस्तेमाल करते हुए प्राधिकृत अधिकारी द्वारा 25.06.2018 को संपत्तियों का कब्जा ले लिया गया है।

सुरक्षा हित (प्रवर्तन) अधिनियम 2002 के नियम 8(2) के अंतर्गत लिये गये कब्जा की सूचना दिनांक **28.06.2018 को समाचार प**त्र "**बिजनेस स्टैण्डर्ड" नई दिल्ली (अंग्रेजी) व** दिनांक **28.06.2018** को "**बिजनेस स्टैण्डर्ड" नई दिल्ली (हिन्दी)** के संस्करणों में प्रकाशित किया गया था। जबिक इसके उपरांत भी कर्जदार बकाया देय ऋण राशि सुरक्षित लेनदार को चुकता करने में असफल रहा है, अतः सुरक्षित लेनदार के प्राधिकृत अधिकारी ने निम्न संपत्तियों को निम्न नियम व शर्तों के आधार पर मोहरबंद लिफाफों में निविदा कम ऑक्शन आमंत्रित कर संपत्तियों को बेचने का निर्णय लिया है :—

कर्जदार का नाम व पता : (1) मैसर्स रेंज टेली सर्विसिस, कार्यालय : के–17, निचला भूतल, अलंकार रोड, लाजपत नगर—2, नई दिल्ली—110024, **(2) श्री मानस साहनी (3) श्रीमती मधु साहनी व हिताशु साहनी, सभी निवासी** : ए—211, द्वितीय तल, शिवालिक, मालवीया नगर, नई दिल्ली-110017

सुरक्षित ऋण (राशि रू. में) : रु. 6,68,11,431.37 / – (रुपये छह करोड अड़सठ लाख ग्यारह हजार चार सौ इकतीस व सैतीस पैसे केवल) 08.03.2018 तक तथा भविष्य में ब्याज व लागत सहित।

सपात्तया का ाववरण	आराक्षत मूल्य	इमडा
संपत्ति संख्या : एन–268, ग्रैटर कैलाश–1, दिल्ली, तृतीय तल, आधे छत के अधिकार सहित, के सभी भाग।	रू. 8.75 करोड़ (रुपये आठ करोड़ पिचहतर लाख केवल)	रू. 87.50 लाख (रुपये सतासी लाख पचास हजार केवल)
=\ al-fl =m ==1 =\ ai =n == (44.00	० बचे भागवा कार्याच्या में :	मी 44 45 /00 ड्यॉक र्प

- प्रथम तल, क्नॉट प्लेस, नई दिल्ली–110001
- ख) बोली/निविदा खुलने की तिथि व स्थान : 12.09.2018 को दोपहर 1.00 बजे उपरोक्त पते पर होगी। ग) सम्पत्ति के निरीक्षण की तिथि व समय : 03.09.2018 व 07.09.2018

बिक्री की नियम व शर्ते :-

- ा. संपत्ति का पूर्ण विवरण प्राधिकृत अधिकारी के पास उपलब्ध है। संपत्तियों का निरीक्षण व दस्तावेज प्राधिकृत अधिकारी द्वारा तय तिथि व समय पर किया जा सकता है।
- इच्छुक बोलीदाता अपनी बोली को प्राधिकृत अधिकारी को एक सीलबंद लिफाफ में जिस पर अंकित हो "संपत्ति संख्या एन-268, ग्रैटर कैलाश-1, दिल्ली, तृतीय तल, आधे छत के अधिकार सहित, के सभी भाग।" तथा रेलिगेयर **फिनवेस्ट लिमिटेड** को देय डिमांड ड्राफ्ट के रूप में बयाना राशि 10.09.2018 को प्रातः 11.30 बजे तक उपरोक्त पते पर सुरक्षित लेनदार को भेंजे। सीलबंद बोली को 12.09.2018 को दोपहर 1.00 बजे खोला जाएगा तथा उसके पश्चात योग्य बोलीदाताओं को परस्पर बोली
- बढ़ाने के लिए प्राधिकृत अधिकृत द्वारा अनुमति दी जा सकती है। सफल बोलीदाता को बोली की 25 प्रतिशत राशि ईएमडी सम्मिलित डिमांड ड्राफ्ट / चेक के रूप में जो रेलिगेयर फिनवेस्ट
- लिमिटेड, दिल्ली / गुडगाँव में देय हो, उसी दिन जमा करानी होगी और बकाया राशि सुरक्षित लेनदार द्वारा बिक्री की पृष्टि करने के 15 दिनों के भीतर सफल बोलीदाता द्वारा जमा करानी होगी। सफल बोलीदाता द्वारा जमा की गई ईएमडी व बिक्री मुल्य पर कोई ब्याज नहीं दिया जायेगा। जमा बयाना राशि अथवा बिक्री मूल्य का 25 प्रतिशत, जो कोई भी हो, सुरक्षित लेनदार द्वारा जब्त कर लिया जायेगा यदि सफल बोलीदाता बिकी की नियम व शर्तों का पालन करने में विफल रहता है या कोई चक होती है।
- सफल बोलीदाता को सांविधिक देय राशि करों / बिलों इत्यादि, नगर निगम व अन्य प्राधिकारियों को देय सभी खर्चे डयूटी इत्यादि, तथा बिक्री प्रमाण-पत्र के पंजीकरण हेतु पंजीकरण शुल्क भी वहन करने होगें।
- सुरक्षित लेनदार बिक्री संपत्ति के संदर्भ में किसी भी अधिकारी या कानून के तहत अनुमति प्रमाण–पत्र व अन्य देय राशि अर्थात पानी / बिजली / सम्पत्ति कर का बकाया और अन्य चार्जे इत्यादि के लिए जिम्मेदार नहीं होगा।
- प्राधिकृत अधिकारी को बिना कारण बताए किसी एक या सभी प्रस्तावों / बोलियों को स्वीकार / अस्वीकार / स्थगित / बिक्री को रदद करना या किसी पूर्व सूचना के बिना बिक्री की किसी भी शर्तों को संशोधित करने का अधिकार सुरक्षित है।
- सम्पत्ति / सम्पत्तियों पर किसी भी प्रकार के अन्य ऋणभार के बारे में सुरक्षित लेनदार को अपने ज्ञान के अनुसार कोई जानकारी व सूचना नहीं है। इच्छुक पार्टियाँ अपनी संतृष्टि के लिए सम्पत्तियों का आंकलन खुद करें। सुरक्षित लेनदार उपरोक्त सम्पत्तियों का केसी भी प्रकार के प्रतिनिधित्व की गारंटी नही करता।

अन्य किसी भी जानकारी हेतु, श्री धर्मेन्द्र कुमार मोबाईल : 9891979487 उपरोक्त पते पर संपर्क कर सकते हैं।

सुरक्षा हित (प्रवर्तन) नियम 2002, 6(2), 8(6) व 9(1) के अंतर्गत 15 दिनों की साविधिक सूचना र्ज्जदार/सह–कर्जदार/गारंटरों/बधंक को एतद द्वारा नीलामी की तिथि से पूर्व उपरिवर्णित राशि अद्यतन किए गए ब्याज और

अनुषंगी व्ययों सहित अदा करने हेतु अधिसूचित किया जाता है, जिसमें विफल रहने पर संपति की नीलामी / बिक्री की जाएगी और शेष देयताएँ, यदि कोई है, ब्याज और लागत सहित वसूल की जाएगी।

ग**ान : दिल्ली, दिनाँक :** 08.08.2018

प्राधिकत अधिकारी, मैसर्स रेलिगेयर फिनवेस्ट लिमिटेड (सरक्षित लेनदार)

Place: Gurugram

CMI LIMITED

CIN L74899DL1967PLC018031 Regd. Office: Flat No. 501-503, 5th Floor, New Delhi House 27 Barakhamba Road, New Delhi - 110 001 Ph.: 011-49570000, Fax No.: 011-23739902 Website: www.cmilimited.in Email: info@cmilimited.in

NOTICE OF BOARD MEETING

Notice is hereby given in compliance with Regulation 29, Regulation 33 and Regulation 47 of the SEBI (Listing Obligation and Disclosure Requirements) Regulations, 2015 that a meeting of the Board of Directors of **CMI Limited** will be held on Tuesday the 14th August, 2018 at 11.00 A.M. at the C-483 Yojna Vihar, Delhi - 110 092 inter alia

(I) to consider and approve the Standalone and Consolidated Audited Financial Results for the Quarter ended 30th June, 2018 We further inform that Trading Window of the Company, pursuant to SEBI (Prohibition of Insider Trading) Regulations, 2015 read with Code of Conduct to regulate, monitor and report trading by insiders framed by the Company, will be closed for all Directors/Officers/Designated employees of the Company from 07-08-2018 to 16-08-2018 (both days inclusive)

Date: 06.08.2018 Place: New Delhi

Subodh Kr. Barnwal (Company Secretary)

Directo DIN:00564251 शाखाः अधिग्रहण स्वना विजया बैंक e p VIJAYA BANK हापुड़ (7147) (अचल सम्पत्ति हेतु (नियम 8(1)) प्रतिभृतिकरण व वित्तीय अस्तियों का पुननिर्माण और प्रतिभृति हित प्रवर्तन अधिनियम के अन्तर्गत 2002 के अन्तर्गत अधोहस्ताक्षरी विजया बैंक का प्राधिकृत अधिकारी है

और प्रतिभूति हित प्रवर्तन अधिनियम 2002 की उपधारा 13 (12) नियम 3 के साथ पठनीय के अन्तर्गत प्रदत्त शक्तियों का उपयोग करते हुए अधीहस्ताक्षरी द्वार निम्नलिखित उधारकर्ता(औं) के नाम के सम्मुख उल्लिखित धनराशि (जिसका सम्पूर्ण विवरण नीचे उल्लिखित हैं) के संबंध में संबंधित उधारकर्ताओं से मांग की गयी धी कि वे मांग नोटिस प्राप्त होने की दिनांक से 60 दिन के अन्दर ऋण राशि चुकता कर दें। क्योंकि संबंधित उधारकर्त्ता(औं) द्वारा ऋण राशि चुकता नही की गयी है इसलिए एतदद्वारा ऋणियों / जमानतदारों के साथ–साथ जनता को भी सूचित किया जाता है कि अधोहस्ताक्षरी ने उक्त अधिनियम की धारा 13(4) नियम 8 के साथ पठनीय व अन्तर्गत प्रदत्त शक्तियों का उपयोग करते हुए नीचे लिखी सम्पत्ति / यों का कब्जा नीचे उल्लेख तिथि को ले लिया गया है। एतदद्वारा विशेष तौर फ ऋणियों / जमानतदारों और सामान्य तौर पर आम जनता को सुचित किया जाता है कि उक्त सम्पत्ति के संबंध में किसी प्रकार की खरीद-फरोख्त न करें। इस सम्पत्ति के संबंध में किसी भी खरीद–फरोख्त हेत् **विजया बँक** को देय धनराशि व उस पर देय ब्याज के अनुक्रम में बैंक का प्रभार नोट करें लें। **कर्जदार का ध्यान, प्रत्याभू**त

आस्तियों को घ	गस्तियों को छुड़ाने के लिए, उपलब्ध समय के संबंध में, अधिनियम की धारा 13 की उप—धारा (8) के प्रावधान की ओर आकृष्ट किया जाता हैं						
	गारंटीकर्ता / तृतीय पक्ष बन्धक कर्ता की दृष्टिबन्धक सम्पत्तियों का विवरण		अधिग्रहण की तारीख	बकाया धनराशि			
मैसर्स परम	बंधक भूमि व भवन स्वामी श्री सुधीर शर्मा पुत्र स्व0 श्री शिव दत्त शर्मा, कुल	05.05.2018	03.08.2018	₹0 19,28,203.09			
इंटरनेशनल	क्षेत्रफल 136.51 वर्ग गज एवं कवर्ड क्षेत्रफल 2384 वर्ग फीट सम्पत्ति म्यूनिसिपल	प्रकाशित		+ ब्याज दिनांक			
	नं0 1256/154, मौहल्ला कबाड़ी बाजार, निकट भगत जी हलवाई हापुड़ (उ0प्र0)	मांग सत्तना		01.05.2018 से			
	नं0 1256/154, मौहल्ला कबाड़ी बाजार, निकट भगत जी हलवाई हापुड़ (उ०प्र०) सीमार्ये:-उत्तरः श्री अनुराग साड़ी सदन की सम्पत्ति, दक्षिणः गैलरी तदोपरान्त रोड,	की तिथि		व अन्य खर्चे			
	पूर्वः अबचक तदापरान्त श्रा प्रम चद कबाड़ा का दुकान, पश्चिमः रम्पल एव श्रा	31.05.2018					
	मनोज कुमार शर्मा की सम्पत्ति	0110012010					
	दृष्टिबंधंक मशीने स्थित 1256, मौहल्ला कबाड़ी बाजार, हापुड़ (उ०प्र०)।	मशीनों का वि	वेवरण इस प्र	कार है:			
	शारतम प्राचा शारतम			ਸ਼ਾਕਾ			

आइटम मात्रा आइटम मात्रा डीजल रॉटरी ओवन एस–स्टील कैप 3. डॉट मिक्सर (आटा गृंथने वाला) 1 ਜਂ0 1 ਜਂ∩ 12X18 के 68 ट्रायर . ब्रेड स्लाइसर 1 नं0 4. ट्राली 2 नं0

स्थान – हापुड़



Extract of Standalone Financial Results for the Quarter ended June 30, 2018

(Figures in ₹ Lacs, unless otherwise indicated)					
	Standalone				
Particulars	Quarter ended 30.06.2018 (Un-audited)	Quarter ended 31.03.2018 (Un-audited)	Quarter ended 30.06.2017 (Un-audited)	Year ended 31.03.2018 (Audited)	
Total income from operations (refer note No.3)	3,38,705	2,16,153	2,96,572	11,31,538	
Net Profit for the period before tax and exceptional items	9,447	9,750	9,576	44,475	
Net Profit for the period before tax and after exceptional items	9,447	9,752	9,576	44,477	
Net Profit for the period after tax	6,144	6,437	6,535	31,920	
Total Comprehensive Income for the period after tax	5,206	4,933	6,525	23,899	
Paid-up equity share capital (Face value of ₹ 10 per share)	29,601	29,601	29,601	29,601	
Other equity (excluding Revaluation Reserves)	-	-	-	2,92,373	
Net worth	-	-	-	3,21,974	
Earning Per Share					
Basic (amount in ₹)	2.08	2.17	2.21	10.78	
Diluted (amount in ₹)	2.08	2.17	2.21	10.78	

- The above is an extract of the detailed format of quarter ended June 30, 2018 Financial Results filed with the Stock Exchanges under Regulation 33 of the SEBI (Listing and Other Disclosure Requirements) Regulations, 2015. The full format of the aforesaid Financial Results are available on the Stock Exchange website (www.nseindia.com and www.bseindia.com) and company's website www.ptcindia.com
- These results have been prepared in accordance with the Companies (Indian Accounting Standards) Rules, 2015 (Ind AS) prescribed under Section 133 of the Companies Act, 2013 and other Recognised Accounting Practices and Policies to the extent applicable
- Ind AS 115 'Revenue from Contracts with Customers' is applicable for the accounting period on/after 1st April, 2018. Applicability of Ind AS 115 does not have any material impact on the Net Profit/Total Comprehensive Income of the Company.

As per Ind AS 115, the company has presented revenue from operations for certain contracts with customers net of power purchase cost. The impact of the same is as under: (Figures in ₹ Lacs) Quarter ended Year ended

Particulars	30.06.2018	31.03.2018	30.06.2017	31.03.2018
	(Un-audited)	(Un-audited)	(Un-audited)	(Audited)
Revenue of agency nature	(2,71,079)	(1,84,636)	(1,43,605)	(6,87,366)
Cost of purchase of agency nature	(2,71,079)	(1,84,636)	(1,43,605)	(6,87,366)
*Figures in bracket signifies reduction in the particular item				
Place: New Delhi			(Deenak Am	iitahh)

Date: August 7, 2018

प्राधिकृत अधिकारी

Chairman & Managing Director

PTC India Limited

((CIN: L40105DL1999PLC099328) Registered Office: 2nd Floor, NBCC Tower, 15 Bhikaji Cama Place, New Delhi - 110 066, Tel: 011- 41659500.41595100, 46484200,

Fax: 011-41659144, E-mail: info@ptcindia.com, Website: www.ptcindia.com

Managing Directo Place: Delh DIN- 05327513 Dated: August 03, 2018

Amit Soman

दिनांक-07.08.2018

NOTICE Pursuant to Regulation 29 of the SEB (Listing Obligation and Disclosure Requirement) Regulations, 2015. Notice

shereby given that ameeting of the Boar of Directors of the Company will be held on August 13, 2018 to consider, approv and take on record Un-Audited Financia Results of the Company for the Quarte ended Jun 30, 2018. For Goyal Achal Sampatti Vikas and Niyojan Nigam Limited

ਸਿਰਲੇਖਵਾਰ ਇਸ਼ਤਿਹਾਰ

Dasuya.
CNR No.: PBHOA00007752017
Next Date: 16-08-2018
Rolly Sharma Wd/o Gopal Krisha
R/o Roop Nagar Street No. 11
Hoshiarpur Teh. & Distt. Hoshairpu

Versus
General Public.
Petition U/s 83 & 54 of Medical
Health Act 1986 (Guardian
Ward Act)
Notice to: General Public.
In above titled
Guardian Ward Case the
Defendant(s) could not be
served. It is ordered that the ndents should appea person or through counsel o 6-08-2018 at 10:00 A.M. For details logon to http:/ nighcourtchd.gov.in/?trs

In the Court of Sh. Bagicha Singh, PCS, Addl. Civil Judge, Sr. Divn

Dasuya.
CNR No.: PBHOA0000532018
Next Date: 20-08-2018
Surjinder Kaur aged 36 D/o Tarlok
Singh R/o Vill. Khun Khun Khun
Tehsil Dasuya Distt. Hoshiarpur.
Versus
Canaral Public.

Petition U/s 7 and 8 of Hind

Juardian onNotice to: General Public.

In above titled Guardian Ward Case the Defendant(s) could not be served. It is ordered that the Defendents should appear in through counsel or 20-08-2018 at 10:00 A.M. For details logon to http: highcourtchd.gov.in/?trs district_notice&distt=hoshiarpur.

Sd/- Addl. Civil Judge Sr. Divn. Dasuya

In the Court of Ms. Nazmeen Singh, Civil Judge Junior Divisio Chandigarh.

.: CHCH020039102016

Next Date: 27-08-2018 Kuldeep Kaur Wo Sh. Amarjit Singi aged 58 years R/o Village and Pos Office Manakpur, Tehsil Rajpura Distt. Patiala. -Plaintiff

Versus

Sult for Declaration and Recovery of 1/6th share out of the tota amount of Rs. 1850828/Notice to: 1. Gurdial Singh S/o Sh. Ajab Singh R/o Rajinder Nagar Post Office Chalaila Tehsili 8 Office Chalaila Tehsili 8 Office Ajab Singh R/o Vall. Sarenja R/o Ajab Singh R/o Durga National Canti. 4. Harijinder Singh S/o Ajab Singh R/o Durga National Canti. 4. Harijinder Singh Si Ambala Cantt. 4. Harjinder Singh Sio Ajaib Singh Pio Vill. Raiwali Tehsil Naraingarh, Distt Panchkula (Hry) 5. Harbans Kaur Dio Sh. Ajaib Singh Riv Village Raiwali Tehsil Naraingarh Distt. Panchkula (Hry). In above titled petition

the Defendant(s) could not be served. It is ordered that the Defendents should appear in person or through counsel on 27-08-2018 at 10:00 A.M.

Division, Chandigarh.

ਡੀ. ਐਮ. ਕੇ. ਦੇ ਮੁਖੀ ਕਰਣਾਨਿਧੀ ਦਾ

ਦੀ ਉਮਰ 'ਚ ਹੀ ਸਿਆਸਤ 'ਚ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਸਨ। ਉਹ ਸਿਆਸਤ ਦੇ ਨਾਲ-ਨਾਲ ਤਾਮਿਲ

ਨਾਟਕਕਾਰ ਅਤੇ ਲੇਖਕ ਵੀ ਰਹੇ ਸਨ ਉਹ ਤਾਮਿਲਨਾਡੂ ਦੇ ਤੀਜੇ ਮੁੱਖ

33 ਸਾਲਾ ਦੀ ਉਮਰ 'ਚ ਉਹ ਪਹਿਲੀ ਵਾਰ ਚੋਣ ਜਿੱਤੇ ਸਨ,

ਘਸਪੈਠ ਦੀ ਕੋਸ਼ਿਸ਼

ਨਾਕਾਮ, ਮੇਜਰ ਸਣੇ 4

ਹੋਇਆ ਹੈ। ਭਾਰਤੀ ਸੁਰੱਖਿਆ ਬਲਾਂ ਨੇ ਵੀ ਜਵਾਬੀ ਗੋਲੀਬਾਰੀ ਕੀਤੀ

ਦੱਸਿਆ ਜਾਂਦਾ ਹੈ ਕਿ ਦੋਨਾਂ ਪੱਖਾਂ ਵਿੱਚ ਮੰਗਲਵਾਰ ਸਵੇਰ ਤੱਕ ਗੋਲੀਬਾਰੀ ਚਲਦੀ ਰਹੀ, ਕੈਟਰੋਲ ਰੇਖਾ ਦੇ ਇਸ ਪਾਰ ਜਾਨ-ਮਾਲ ਦੇ ਨੁਕਸਾਨ ਦੀ ਕੋਈ

ਬੇਦਖਲੀ ਸੂਚਨਾ

ਮੇਂ, ਦੀਪਕ ਕੁਮਾਰ ਧੀਰ ਪੁੱਤਰ ਨਰਿੰਦਰ ਦੇਵ ਧੀਰ ਵਾਸੀ ਨਿਊ ਗੋਬਿੰਦ ਨਗਰ ਬੈਕਸਾਇਡ ਸੋਨਾਲੀਕਾ, ਹੁਸ਼ਿਆਰਪੁਰ ਨੇ ਆਪਣੀ ਪੁੱਤਰੀ ਅਕਾਰਕਾ ਧੀਰ ਨੂੰ ਆਪਣੀ ਚੋਲ ਅਤੇ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ ਕਿਉਂਕਿ ਉਹ ਮੇਰੇ ਕਹਿਣ ਤੋਂ ਬਾਹਰ ਹੈ। ਉਸ ਨਾਲ ਲੈਣ-ਦੇਣ ਕਰਨ ਵਾਲਾ ਖੁਦ ਜ਼ੁੰਮੇਵਾਰ ਹੋਵੇਗਾ।

ਕੇਟ ਆਵਾਰ ਹਵੇਗੀ। ਮੈਂ, ਹਰਬੇਸ਼ ਸਿੰਘ ਪੁੱਤਰ ਸ. ਬਹਾਦਰ ਸਿੰਘ ਵਾਸੀ 2117/1 ਨੇੜੇ ਵਿਕਟੇਰੀਆ ਸਕੂਲ ਪਟਿਆਲਾ ਬਿਆਨ ਕਰਦਾ ਹਾਂ ਕਿ ਸੁਰਿਦਰ ਪਾਲ ਸਿੰਘ ਉਹਫ ਸ਼ੇਰੀ ਜੋ ਕਿ ਮੇਰਾ ਲੜਕ ਮੇਰੇ ਕਹਿਣੇ ਤੋਂ ਬਾਹਰ ਹੈ। ਮੈਂ ਇਸ ਨੂੰ ਆਪਣੀ ਹਰ ਪ੍ਰਕਾਰ ਦੀ ਚੱਲ ਵਾ ਅਵੱਲ ਜਾਇਆ ਹਰ ਪ੍ਰਕਾਰ ਦੀ ਚੱਲ ਵਾ ਅਚੱਲ ਜਾਇਦਾਵ ਤੋਂ ਬੇਦਖਲ ਕਰਦਾ ਹਾਂ। ਇਹ ਕਿਸੇ ਨਾਲ

ਪਹਿਲੀ ਵਾਰ ਚੋਣ ਜਿੱਤੇ ਸਨ, ਜਿਸ ਤੋਂ 'ਬਾਅਦ 1962' ਦੇ ਉਹ ਅਸੇ'ਬਲੀ 'ਚ ਵਿਰੋਧੀ ਧਿਰ ਦੇ ਨੰਡਾ ਚੁਣੇ ਗਏ। 1967 'ਚ ਖ਼ੁਣ ਡੀ. ਐਮ. ਕੇ. ਦੀ ਸਰਕਾਰ ਬਣਨ 'ਤੇ ਉਹ ਪਹਿਲੀ ਵਾਰ ਮੰਤਰੀ ਬਣੇ ਅਤੇ ਉਨ੍ਹਾਂ ਨੂੰ ਮਨਿਸਟਰ ਆਫ ਪਬਲਿਕ ਵਰਕਸ ਦੀ ਜ਼ਿੰਮੇ ਵਾਰੀ ਦਿੱਤੀ ਗਈ। ਉਸ ਵੇਲੇ ਦੇ ਮੁੱਖ ਮੰਤਰੀ ਅੰਨਾ ਦੁਰਾਈ ਦੀ 1969 'ਚ ਮੰਤ ਹੋਣ 'ਤੇ ਕਰਣਾਨਿਧੀ ਨੂੰ ਤੁਸ਼ਾਮਿਲਪਾਫ਼ ਦਾ ਮੁੱਖ ਮੰਤਰੀ ਮੈਂ, ਤੇਜਾ ਸਿੰਘ ਪੱਤਰ ਕਰਤਾਰ ਸਿੰਘ ਵਾਸੰ ਮੈਂ, ਤੇਜਾ ਸਿੰਘ ਪੁੱਤਰ ਕਰਤਾਰ ਸਿੰਘ ਥਾਸੀਂ ਭਾਰਤ ਨੇ. 01 ਲੋਗਾ ਤਹਿਸੀਲ ਲਹਿਰ ਜ਼ਿਲ੍ਹਾ ਸੰਗ੍ਰਰਰ ਜ਼ਿਆਨ ਕਰਦਾ ਹਾਂ ਕਿ ਮੇਰਾ ਲੜਕਾ ਅਮਰਜੀਤ ਸਿੰਘ ਅਤੇ ਮੇਰੀ ਨੂੰ ਮੁਨਪ੍ਰੀਤ ਕੌਰ ਮੇਰੇ ਕਹਿਣੇ ਤੋਂ ਬਾਹਰ ਹਨ। ਅੱਜ ਤੋਂ ਬਾਨਾਦ ਅਗਰ ਕੋਈ ਮੇਰੇ ਲੜਕੇ ਅਮਰਜੀਤ ਸਿੰਘ ਅਤੇ ਮੇਰੀ ਨੂੰਹ ਮਨਪ੍ਰੀਤ ਕੌਰ ਨਾਲ ਕੋਈ ਕਿਸੇ ਕਿਸਮ ਦਾ ਲੈਣ-ਦੇਣ ਕਰੇਗਾ ਉੱਸ ਦਾ ਉਹ ਦਾ ਜ਼ਿੰਮਿਵਾਰ ਹੋਵੇਗਾ। ਮੈਂ ਅੱਜ ਤੋਂ ਬਾਅਦ ਮੇਰੇ ਲੜਕੇ ਅਮਰਜੀਤ ਸਿੰਘ ਅਤੇ ਮੇਰੀ ਨੂੰਹ ਮਨਪ੍ਰੀਤ ਕੌਰ ਨੂੰ ਆਪਣੀ ਚੱਲ ਵਾਅਲਿਲ ਜਾਇਦਾ ਤੋਂ ਬੋਬਦਲ ਕਰਵਾ ਹਾਂ। ਅਮਰਜੀਤ ਸਿੰਘ ਕਾਂਟੀ ਅਤੇ ਜ਼ਿੰਮਿਵਾਰ ਤੋਂ ਬੋਬਦਲ ਕਰਵਾ ਹਾਂ। ਅਮਰਜੀਤ ਸਿੰਘ ਕਾਂਟੀ ਅਤੇ ਜ਼ਿੰਮਿਵਾਰ ਐਨਾ ਦੁਰਾਈ ਦੀ 1969 'ਚ ਮੌਤ ਹੋਣ 'ਤੇ ਕਰੂਣਾਨਿਧੀ ਨੂੰ ਤਾਮਿਲਨਾਡੂ ਦਾ ਮੁੱਖ ਮੰਤਰੀ ਬਣਾਇਆ ਗਿਆ ਅਤੇ ਉਹ ਡੀ: ਐਮ. ਕੇ.ਦੇ ਪ੍ਰਧਾਨ ਵੀ ਬਣ ਹਨ। 1957 ਤੋਂ' ਲੈ ਕੇ 2016 ਤਕ ਉਨ੍ਹਾਂ ਨੇ ਕੁੱਲ 13 ਵਾਰ ਚੋਣ ਲੜੀ ਅਤੇ ਹਰ ਵਾਰ ਜਿੱਤ ਹਾਸਲ ਕੀਤੀ। ਇਸ ਦੌਰਾਨ ਉਹ ਕੁੱਲ ਪੰਜ ਕਰ ਨੂੰ ਆਪਣਾ ਚਿਲ ਵਾ ਅਚਨ ਜਾਇਦਾਵ ਤੋਂ ਬੇਦਖਲ ਕਰਦਾ ਹਾਂ। ਅਮਰਜੀਤ ਸਿਘ ਅਤੇ ਮਨਪ੍ਰੀਤ ਕੌਰ ਆਪਣੇ ਜਾਨੀ ਮਾਲੀ ਨੁਕਸਾਨ ਦੇ ਖੁਦ ਜ਼ਿੰਮੇਵਾਰ ਹੋਣਗੇ ਅਤੇ ਮੇਰਾ ਜਾਂ ਮੇਰੇ ਪਰਿਵਾਰ ਦੇ ਕਿਸੇ ਵੀ ਹੋਰ ਦਾ ਮੇਰੇ ਲੜਕੇ ਅਮਰਜੀਤ ਸਿੰਘ ਅਤੇ ਮੇਰੀ ਨੂੰਹ ਮਨਪ੍ਰੀਤ ਕੌਰ ਨਾਲ ਕੋਈ ਤਾਲਕ ਵਾਸਤਾ ਵਾਰ ਮੁੱਖ ਮੰਤਰੀ ਬਣ

Disown Notice

L Chander Parkash Goyal S/o Late Sh. Ved Parkash Goyal R/o 142, Parvati Enclave Baltana Dist. Mohali Punjab declare that my maried son Anchil Goyal s out of my control. So, I disown him from my all movable & immovable property. If amybody deal with him in future he/shertbey/them himself responsible for the same.

ਕੋਟ, 2018 ਦੇ ਮੈਂਬਰਾਂ ਦੀਆਂ ਅਸਾਮੀਆਂ ਨੂੰ ਭਰਨ ਦੇ ਲਈ ਅਰਜ਼ੀਆਂ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ ਨੂੰ ਵਧਾਉਣਾ ਇਸ ਵਿਭਾਗ ਦੇ ਮਿਤੀ 8 ਫਵਰੀ, 2018 ਦੇ ਦੋਸ਼ ਦੀਆਂ ਪਸਾਮੀਆਂ ਨੂੰ ਫਰਨ ਦੇ ਲਈ ਆਖ਼ਰੀ ਜਿਤੀ ਨੂੰ ਵਧਾਉਣਾ ਇਸ ਵਿਭਾਗ ਦੇ ਮਿਤੀ 8 ਫਵਰੀ, 2018 ਦੇ ਦੋਸ਼ ਨੂੰ ਵਧਾਉਣਾ ਇਸ ਵਿਭਾਗ ਦੇ ਮਿਤੀ 8 ਫਵਰੀ, 2018 ਦੇ ਦੋਸ਼ ਨੂੰ ਵਧਾਉਣਾ ਕਿਹਾ ਕਿ ਜਿਹੜੇ ਜੀ ਇਸ ਵਿਭਾਗ ਵਿਚ ਅਰਜ਼ੀਆਂ ਦੀ ਪ੍ਰਾਪਤੀ ਦੀ ਆਖ਼ਰੀ ਮਿਤੀ ਨੂੰ ਇਸ ਦੁਆਰਾ ਵਧਾ ਕੇ 14 ਅਗ਼ਸ਼ਰ, 2018 ਨੂੰ ਡਾਮ 5.30 ਵਜੇ ਕਰ ਦਿੱਤਾ ਗਿਆ ਹੈ। ਉਸ ਕਿਸੇਕਾਰ ਜਿਹੜੇ ਆਪਣੀ ਅਗੜੀ ਤੁਆਗੜ, 2018 ਹੋ ਗਾਲੇ ਕਰ ਦਿੱਤਾ ਗਿਆ ਹੈ। ਉਸ ਫਿਲੰਕਾਰ ਜਿਹੜੇ ਆਪਣੀ ਅਗੜੀ ਤੁਆਗੜ, 2018 ਹੋ ਜੀ ਪੁਲਿਤਾਂ ਦੀਆਂ ਹੀ ਅਗ਼ਸ਼ੀਆਂ ਨੂੰ ਸਾਇਰ ਮੀਨਸਾ ਸਾਵੇਗਾ (ਅਗ਼ਸ਼ੀਆਂ ਨੂੰ ਸ਼ਕਤਿ ਕਰ ਸੰਗਤਾ ਕਰ ਸਿਤਾ ਗਿਆ ਹੈ। ਉਸ ਨੂੰ ਦੀਆਂ ਪਹਿਤਾਂ ਦੀਆਂ ਹੀ ਅਗ਼ਸ਼ੀਆਂ ਨੂੰ ਸਾਇਰ ਮੀਨਸਾ ਸਾਵੇਗਾ (ਅਗ਼ਸ਼ੀਆਂ ਨੂੰ ਸ਼ਕਤਿ ਕਮ ਲਾਜ਼ ਅਤੇ ਸਿਖਲਾਈ ਵਿਚਾਰ ਜਾਣ ਕਰ ਸ਼ਕਤਾ ਜਿਲਦਾ ਹੈ ਵਿਕਾਰ ਜਾਣ ਵਾਲੇ ਅਰਜ਼ੀ ਵਾਨਾਂ ਨੂੰ ਅਮਲਾ ਅਤੇ ਸਿਖਲਾਈ ਵਿਚਾਰ ਦੀ ਵੈਬਸਾਈਟ www.persmin.govin ਤੋਂ ਆਉਨ ਲੋਕ ਰੋਸ਼ ਸਾਸ਼ਵਾਦ ਹੈ ਵਿਕਾਰ ਜਾ ਸਰਵਾ ਦੇ ਕਰ ਵਾਗੜੀਲ ਅਧਿਕਾਰੀਆਂ ਦੇ ਮਾਪਲ ਬਿੰਦ, ਉਨ੍ਹਾਂ ਦੀਆਂ ਅਰਜ਼ੀਆਂ ਨੂੰ ਕਾਰਰ ਕੈਟਰੋਲਿੰਗ ਅਥਾਰਿਟੀਆਂ ਦੇ ਮਾਪਲਮ ਨਾਲ ਤੋਂ ਜਿਆ ਜਾਵੇਂ।

ਟੈਲੀਫੋਨ : 011-24624893

DAVP 32201/11/0006/1819

MOTHER INDIA COLLEGE OF EDUCATION

(Nial Bypass, Patran Distt. Patiala) Affiliated to Punjabi University, Patiala

DIRECT ADMISSION UNDER

MANAGEMENT QUOTA SEATS IN

B.Ed. (SESSION-2018-20)

*Applications are invited for B.Ed. course on or before 12-08-2018 till 5.00 p.m. & counseling will be held on 13-08-2018 at 10.00 a.m. in the college campus.

Subjects Offered:-

Social Studies, Sociology, Science, Life Science, Mathematics, Computer Education, Political Science, History, Fine Arts, Commerce, Economic, Physical Education, Music, Hindi, Punjabi, English.

Contact- 92170-10021, 78141-22229

ਥਾਣੇ 'ਚ ਲਗਾਏ 50 ਛਾਂਦਾਰ ਬਟੇ

ਵਾਰ-ਵਾਰ ਇਹ ਸਾਫ ਕਰਦੀ ਰਹੀ ਹੈ ਕਿ ਇਸ ਨਾਲ ਲੋਕਾਂ ਦੇ ਪੈਸੇ ਹੈ ਕਿ ਇਸ ਨਾਲ ਲਕਾਦ ਪਸ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਇਸ ਦੀ ਗਾਰੰਟੀ ਸਰਕਾਰ ਦੀ ਹੈ। ਇਸ ਬਿੱਲ ਦੇ ਵਿਵਾਦ ਦੀ ਇਕ ਹੋਰ ਵਜ੍ਹਾ ਸੀ 'ਨਿਪਟਾਰਾ ਨਿਗਮ (ਰੈਜ਼ੋਲੇਸ਼ਨ

ਅਬਾਰਿਟੀਆ ਦੇ ਮਾਧਿਅਮ (ਜਨਪਟਾਰਾ ਨਿਗਮ (ਰੇ ਜ਼ੌਲੇ ਸ਼ਨ ਰਾਹਪੋਤੇ ਸ਼ਨ)। ਨਿਰਦੇਸ਼ਕ (ਏਟੀ) ਹੈ11-24624893 ਸਕਦੀ ਸੀ। ਇਸ 'ਚ ਮੁਖੀ ਸਮੇਤ ਚੁੱਲ 11 ਮੈਂਬਰ ਸ਼ਾਮਲ ਕੀਤੇ ਜਾਣੇ ਸੀ, ਜਿਨ੍ਹਾਂ 'ਚੋਂ 7 ਨੂੰ ਸਿੱਧੇ ਸਰਕਾਰ ਨੇ ਨਿਯੁਕਤ ਕਰਨਾ ਸੀ।

ਭਾਗੀਅ: 08.08.2018 ਸਥਾਨ: ਬਠਿੰਡਾ



	ਪਟਿਆਲਾ (ਬੁੱਧਵਾਰ	, 8 ਅਗਸਤ, 201	18)	Daily Charh	dika	ala, Patiala (\	veanes	day, d	Augu	ıst, 20	018)(9)
ਾਰ	ਇਸ਼ਤਿਹਾਰ		fy a	ਦੀ ਬ		л	ਥਾਣੇ 'ਚ	ਲਗ	ਾਏ 5() हांस	ਾਰ ਬਟ
	Change of Name				_	X I				1983	7
Divn.	I,Amarjeet W/o Gurdial Singh R/o H.No-33,Lakshmi Enclave, near	ਰਿਪੋਰਟ ਨਹੀਂ ਹੈ।	ਸੁਪਨਾਤੇ ਸੰਕਲਪ ਹੈ	ਕਮੀਆਂ ਤੇ ਖੁਸ਼ੀਆਂ ਦੀ ਵੀ ਸੂਚੀ	3	ਰਗਾੜੀ ਕਾਂਡ:	1 - 3		The same	1	
2017	Railway Station Hoshiarpur have changed my name to Amarjeet	ਸੁਪਰਮਿ ਕਰਟ ਦੇ 3	ਸਫ਼ਲਤਾਦੀ ਜ਼ਾਮਨੀ			'ਦੋਸ਼ੀ' ਪਲਿਸ					
(rishan	Kaur. Concerned Note.	ਜੱਜਾਨ ਚੁਕੀ ਸਹੁੰ	ਹੀ ਸੁਣਨੀ ਚਾਹੀਦੀ ਹੈ।ਬਹੁਤ ਵਾਰ	। ਉਪਰਾਲਿਆਂ ਬਾਰੇ ਲਿੱਥੇ। ਦੂਜੇ ਪਾਸੇ	ਪਹਿਲਾਂ	ਬਹਿਬਲ ਕਲਾਂ ਵਿਖੇ ਪੁਲਿਸ	Spicore		2	St. Aug	-
lo. 16,	I, Inderjit Singh aged about 44 years S/o Late Sh. Raja Ram R/o Ward	ਅਧਿਕਾਰੀਆਂ ਤੇ ਵਕੀਲਾਂ ਨਾਲ ਭਰੇ ਨ	ਲੋਕਾਂ ਨੂੰ ਤੁਹਾਡੀ ਸ਼ਖਸੀਅਤ ਵਿਚਲੀ	ਇਹ ਗੱਲ ਵੀ ਜ਼ਰੂਰੀ ਹੈ ਕਿ ਜੇ ਤੁਹਾਨੂੰ 	ਦੀਆਂ	ਗੱਡੀਆਂ 'ਤੇ ਹਮਲਾ ਕੀਤਾ	1			W	
hairpur	No. 3, Street No.6, Preet Nagar, Gulabgarh Road, Dera Bassi, SAS	ਕੋਰਟ ਰੂਮ 'ਚ ਤਿੰਨਾਂ ਨੂੰ ਸਹੁੰ ਚੁੱਕਾਈ।ਸ ਤਿੰਨ ਜੱਜਾਂ ਦੀ ਨਿਯੁਕਤੀ ਤੋਂ ਬਾਅਦ ਸ							1000	11	10
edical	Nagar (Mohali) declare that I have	ਉੱਚ ਅਦਾਲਤ 'ਚ ਜੱਜਾਂ ਦੀ ਗਿਣਤੀ ਜ	ਜਾਂਦੀ ਤਾਂਐਡੀਸਨ ਕਦੇ ਵੀ ਬਲੱਬ	। ਵਿੱਚ ਬਿਹਤਰੀ ਹੁੰਦੀ ਹੈ।	6	ਸ ਤੋਂ ਬਾਅਦ 21 ਅਕਤੂਬਰ	4			Land	Albert .
ian	changed my name from Inderjit Singh to Inderjit. All concerned	25 ਹੋ ਗਈ ਹੈ।	ਦੀ ਕਾਢ ਨਾ ਕੱਢ ਸਕਦਾ।	ਉਕਤ ਗੁਣ ਅਪਣਾਓ ਅਤੇ ਵਿਅਕਤੀਤਵ ਨੂੰ ਸਫ਼ਲਤਾ ਦੀ ਰਾਹ	ਨੂੰ ਏਡੀ	ਜੀਪੀ ਆਈਪੀਐੱਸ ਸਹੋਤਾ		D. T.			
	please note and corrected in all the records accordingly!	31 ਜੱਜਾਂ ਦੀ ਨਿਯਕਤੀ ਕੀਤੀ ਜਾ	ਵਿੱਚ ਉਹ ਨਾਲਾਇਕ ਤੇ ਨਿਕੈਮਾ	ਾ'ਤੇ ਪਾਓ।		ਗਵਾਈ ਹਠਨ। ਵਿਸ਼ਸ਼ ਈਮ ਦੀਆਂ ਸਿਫ਼ਾਰਸ਼ਾਂ'ਤੇ			The second		
titled		ਸਕਦੀ ਹੈ ਯਾਨੀ ਕਿ 6 ਸੀਟਾਂ ਅਜੇ ਿ	ਵਿਦਿਆਰਥੀ ਸੀ। ਪਰ ਉਸਦੀ	ਮੇਰੀ ਦਸਤਾਰ ਨੇ ਮੈਨੰ	ਅਣਪ	ਭਾਤੇ ਪੁਲਿਸ ਅਧਿਕਾਰੀਆਂ		Cha C		A SECOND	10 m
the ot be	ि जीवन प्रकार भारती स्टाउँस हैंगेसर		ਜ਼ਖਸੀਅਤ ਵਿਚਲੇ ਦ੍ਰਿੜ ਇਰਾਦੇ ਨੇ 1000 ਵਾਰ ਅਸਫ਼ਲਤਾ ਤੋਂ ਬਾਅਦ		ਖ਼ਿਲਾ? ਕੌਸਿਸ	ਫ਼ ਕਾਤਲਾਨਾ ਹਮਲੇ ਦੀ ਦਾ ਮਾਮਲਾ ਨੰਬਰ 130	ਅਮਰਿੰਦਰ ਸਿੰਘ (ਅਮਰਿੰਦਰ ਸਿੰਘ	, / ਅ। ਮੋਹੀ) ਬਨੜ	ਗਸਤ ਤਹਿਤ ਥਾਣੇ 50 ਦੇ	ਥਨੂੜ ਥਾਣ ਕਰੀਬ ਛਾਂਦਾ	ਦੇ ਆਲ਼ੇ ਦੁਆ ਰਬਟੇ ਲਗਾਏ ਰ
t the	ਵਾਸੀ ਬੀ–15 ਮਕਾਨ ਨੰ. 354–5 ਆਰੀਅਨ	4100 490	ਵੀ ਉਸ ਨੂੰ ਜਿੱਤ ਦਿਵਾਈ।	ਸੂਰਜੀਤ ਸਿੰਘ ਮੱਲ੍ਹੀ 1992	स्तम ।	ਤੀੜਾਗਿਆ ਸੀ।	ਵਿੱਚ ਮਿਸ਼ਨ ਪੰਜਾ	ਥ ਤੰਦਰੁਸਤ ਤ	ਤਹਿਤ ਹਨ। ।	ਬਾਣਾ ਮੁਖੀ	ਨੇ ਕਿਹਾ ਕਿ ਰ
el on	ਨਗਰ ਹੁਸ਼ਿਆਰਪੁਰ ਨੇ ਆਪਣਾ ਨਾਮ ਬਦਲ ਕੇ ਰੁਚਿਕਾ ਰੋਹੇਲਾ ਰੱਖ ਲਿਆ ਹੈ।	ਤਿਕੜਮਬਾਜ਼ ਤੇ ਦਿੱਲੀ ਦੇ ਰਾਮ ਮਨੋਹਰ ਲੋਹੀਆਂ	ਇਸੇ ਤਰ੍ਹਾਂ ਮਾਰਕੋਨੀ ਨੇ ਵੀ ਜਿਸੇ ਦੀ ਦਦੀ ਪੈਜੀ ਤੇ ਵੱਤ	'ਚ ਅਮਰੀਕਾ ਤੋਂ ਭਾਰਤ ਆਏ ਸਨ ਤੋਂ ਜਿਸ ਵੇਕੇ ਉਹ ਆਈ ਸਨ	f	ਟੱਕ ਸੀਨੀਅਰ ਪੁਲਿਸ ਜ਼ੜੀ ਤੇ ਤੱਕਿਆ ਕਿ	50 ਛਾਂਦਾਰ ਬੂਟ ਸ਼ਾਰੇ ਜਾਣਕਾਰੀ ਵਿੱ	ਲਗਾਏ ਗਏ। ਦਿਆਂ ਸਾਣ	ਇਸ ਇੱਕ 1 ਪਮੀ ਹਿੱਸਾ:	ਵਿਅਕਤੀ ਨੂ ਸਣਨਾਜ਼ਾਹੀ	ੋਇਸ ਮਿਸ਼ਨ । ਦਾਹੈ ਤਾਂ ਦੋ ਲੋਟ
ttp://		ਹਿਸਪਤਾਲ 'ਚ ਦਾਖ਼ਲ ਹੋਣਾ ਪਿਆ ^ਪ	ਕਸ ਦਾਨਗਾਸਨਾਤ ਵਡਾ ਕੋਜਕਾਰ ਬਣਿਆ । ਓਮ ਪਰੀਨੰ	ਨਾਗਰਿਕ (ਪੀਆਰ – ਪਰਮਾਨੈਂਟ	ਬ ਹਿਬ:	ਕ ਕਲਾਂਕਾਂਡ ਵਿੱਚ ਵੀ	ਸੁਖਦਾਪ ਸਿਘ ਨ	ਦਾਸਆ ਕਿ ।	ਪਜਾਬ ਨੂੰ ਪ੍ਰਦੂ	ਸ਼ਣ ਗਹਤ	ਵਾਤਾਵਰਣ ਅ
trs=	। ਪਬਲਿਕ ਨੋਟਿਸ ਇਹਆਮ ਘਾਲਿਕ ਦੇ ਨੋਟਿਸ ਵਿੱਚ ਲਿਆਂਦਾ ਜਾਂਦਾ ਹੈ ਕਿ	ਸੀ ਕਿੳ ਕਿ ਗਰਦੇ 'ਚ ਬਹਤ ਬ	ਬਦਸੂਰਤ ਕਹਿਕੇ ਰਸਤੇ ਤੋਂ	'ਰੈਜ਼ੀਡੈਂਟ) ਹਨ।	ਇੱਕੋ	ਵਾਰਦਾਤ ਲਈ ਦੋ	ਸਰਕਾਰ ਵੱਲੋਂ ਮਿਸ਼	ਨ ਪੰਜਾਬ ਤੰਦ	ਰੁਸਤ ਸ਼ੁੱਧ ਹ	ਵਾਮਿਲ ਸਰ	रे।
dge,	ਇੱਕ ਆਲਟੋਕਾਰ ਮੇਕ ਮਾਰੂਤੀ ਜਿਸ ਦੇ ਰਜਿਸਟਰੇਸ਼ਨ ਨੰ . ਪੀ.ਸੀ.11 ਏ.ਐਮ. 7093 ਮਾਡਲ 2009 ਹੈ, ਇਸ ਦਫਤਰ	ਜ਼ਿਆਦਾ ਦਰਦ ਹੋ ਰਿਹਾ ਸੀ ਪਰ ਭ ਖਹਿਰਾ ਧੜੇ ਨੇ ਉਨ੍ਹਾਂ ਦੀ ਬੀਮਾਰੀ ਵ	≀ਟਕਾਉਣ ਦੀ ਕੀਸ਼ਸ਼ ਕਰਨ ਵਾਲ ਵੀ ਸਮੇਰੇ ਸਨ ਪਰ ਉਹ ੜਟਿਆ	ਉਹ ਦਸਤਾਰ ਧਾਰਨ ਕਰਦੇ ਹਨ ਤੋਂ ਸ਼ਾਇਦ ਉਸੇ ਕਾਰਨ ਉਨਾਂ 'ਤੇ	ਅ⁻ਫ਼ਅ ਸਨ -	ਾਈਆਰਜ਼ ਦਾਇਰ ਹਈਆ ਦੇ ਉਨਾਂ ਦੀ ਵੀ ਕੋਈ	4	साध तार	ਪਾਵਰ	ਕਾਰਪੋਰੇਸ਼	ਨ ਲਿਮਟਿ
uya.	ਮਕਾਨ ਨੇ.82 ਸੋਤ ਨਗਰ ਪਟਿਆਲਾ ਦੇ ਨਾਮ 'ਤੇ ਰਜਿਸਟਰਡ	ਦਾ ਮਜ਼ਾਕ ਉਡਾਇਆ ਗਿਆ ਅਤੇ ਿ	ਰਿਹਾ।	ਹਮਲਾਵੀ ਹੋਇਆ ਪਰ ਉਸੇ ਨੇ	ਕਾਨੂੰਨ	ਤਿਕ ਤੇ ਵੈਧਤਾਨਹੀਂ ਹੈ।	/		ਰ ਨੋ		
	ਹੈ। ਸ਼ੀਮਤੀ ਕਰਮਜੀਤ ਕੌਰ ਪਤਨੀ ਸ਼. ਗਿਆਨ ਸਿੰਘ ਦੀ ਮੌਤ ਮਿਤੀ 02.08.2015 ਨੂੰ ਹੋ ਚੁੱਕੀ ਹੈ। ਹੁਣ ਇਸ ਕਾਰ ਦੀ	ਚਰਿੱਤਰ-ਹਨਨ ਕੀਤਾ ਗਿਆ।	2. ਨਕਾਰਾਤਮਕਤਾ ਤੋਂ ਦੂਰ	। ਉਨ੍ਹਾਂਦੀ ਜਾਨ ਵੀ ਬਚਾਈ।	ਸਰਕ	ਾਰ ਵੱਲੋਂ ਕਿਸਾਨਾਂ	ਰਜਿਸਟਰ	ਡ ਦਵਤਰ: ਪੀ.ਐਸ.	ਪੀ ਸੀ.ਐਲ.ਹੈਡ ਆ	ਵਿਸ, ਦੀ ਮਾਲ, ਪਰਿ	পেন্তা
Divn.	ਰਜਿਸਟਰੇਸ਼ਨ ਮ੍ਰਿਤਕ ਦੇ ਪਤੀ ਸ੍ਰ. ਗਿਆਨ ਸਿੰਘ ਪੁੱਤਰ ਸ੍ਰ. ਮਗਰ ਸਿੰਘ ਵਾਸੀ ਮਕਾਨ ਨੰ. 82⊸ਐਸ, ਗਲੀ ਨੰ. 2 ਸੰਤ	ਕਿਸ ਨ ਕਿਹਾਕਿ ਪਤਾਨਹੀਰ ਮਾਨ ਜਾਣ-ਬੱਝ ਕੇ ਹਸਪਤਾਲ ਵ	ਸ਼ਹਣਾਵਾਸ਼ਫ਼ਨਾਵਿਅਕਤਾਆਂ ਦਾ ਵੱਡਾ ਗੁਣ ਹੈ।ਹਮੇਸ਼ਾਸਕਾਰਾਤਮਕ	ਾਮੱਲ੍ਹੀ ਹੁਰਾਂ ਦੱਸਿਆ ਕਿ ਇਹ ਸਭ ਾਇੰਨਾਤੇਜ਼ੀਨਾਲ ਵਾਪਰਿਆ ਕਿ ਉਹ		ਲਈ ਡੇਢ ਲੱਖ	ਟੈਂਡਰ ਦਸਤਾਵੇਜ਼ਾਂ ਦੀ ਕੀਮ	£ 590/-	32010SGC03381		
18	ਨਗਰ ਪਟਿਆਲਾ ਨੇ ਆਪਣੇ ਨਾਮ 'ਤੇ ਤਬਦੀਲ ਕਰਨ ਲਈ ਪੇਪਰਇਸ ਦਵਤਰ ਵਿੱਚ ਪੇਸ਼ ਕੀਤੇ ਹਨ।ਜੇਕਰ ਕਿਸੇ ਵਿਅਕਤੀ	ਦਾਖ਼ਲ ਹੋ ਗਿਆ। 'ਮੈਂ ਇਹ ਸਭ ਕਝ ਸੋ	ਸੋਚ ਦੇ ਸਾਥੀ ਬਣਨ ਵਾਲੇ ਸਫ਼ਲਤਾ	ਾਹਮਾਲਾਵਰਾਂ ਨੂੰ ਚੰਗੀ ਤਰ੍ਹਾਂ ਵੇਖ ਵੀ	ਕਿਸਾਨ	ਾਂ ਨੂੰ ਟਿਊਬਵੈੱਲ ਕੁਨੈਕਸ਼ਨ	ਲੜੀ ਕੌਮਦਾਨਅ ਨੇ:	ਨ. ਸੈ	ਸੀਟਟੀਜ਼ ਨੇ ਟਿੱਡਰ ।	रमजन्म । ।।।।	ਸਤਾਵੇਜ਼ ਟੈਂਡਰਖੋਨਟ ਵਰਨਦੀ ਮਿਤੀ
Tarlok	ਨੂੰ ਇਸ ਤਬਦੀਲੀ ਬਾਰੇ ਕੋਈ ਇਤਰਾਜ਼ ਹੈ ਤਾਂ ਨਿਮਨਗਾਤਾਖ਼ਤ ਦ ਦਵਾਤਰ ਹਾਜ਼ਰ ਹੋ ਕੇ 15 ਦਿਨਾਂ ਦੇ ਅੰਦਰ ਅੰਦਰ ਇਤਰਾਜ਼ ਹੋਵਾ ਕਰੋ ਹੈ ਜਿਹੜ ਵਿੱਚ ਆਈ ਸੰਸ਼ਦ ਵਿੱਚ	ਟੀ ਵੀ. 'ਤੇ ਵੇਖਦਾ ਰਹਿੰਦਾ ਸਾਂ ਪਰ ਦ ਮੈਂ ਸਬਰ ਰੱਖਿਆ। ਖਹਿਰਾ ਸਾਹਿਬ	ਤ ਰਾਹੀਂ ਬਣਦ ਹਨ। ਸਕਾਰਾਤਮਕ ਸ਼ੋਜ਼ ਦੇ ਨਾ≖-	ਨਹੀਂ ਸਕੇ। ਉਨ੍ਹਾਂ ਹਮਲਾਵਰਾਂਦੇ ਸਿਰਫ਼ ਕਾਲੇ ਗਰਮ ਕੱਪੜੇ ਹੀ	ਦਿੱਤੇ ਵਿੱਤੇ	ਜਾਣੇ ਸਨ। ਉ'ਜ ਉਨ੍ਹਾਂ ਸਿਰਫ਼ 50 ਤਵਾਤ ਤੋਂ ਤੀ		5.0	ਰ ਦਸਤਾਬੰਜ਼ ਵੇਚਣ ਣ ਦੀ ਮਿਤੀ	ਦੀਮਿਤੀ ਮਿ	61
Khurd rpur.	ਗਿਆਨ ਸਿੰਘ ਪੂਤਰ ਸ੍ਰ.ਮਗਰ ਸਿੰਘ ਦੇ ਨਾਮ ਤੇ ਟਰਾਸਫਰ	ਨੇ ਪਤਾ ਨਹੀਂ ਕਦੋਂ ਪੰਜਾਬ ਤੇ ਦਿੱਲੀ ਨ	ਨਾਲ ਇੱਕ ਗੱਲ ਹੋਰ ਵੀ ਯਾਦ ਰੱਖਣੀ	ਵਿਖਾਈ ਦਿੱਤੇ।	ਕਨੈਕਸ਼	ਨ ਦਿੱਤੇ ਗਏ ਸਨ ਤੇ ਬਾਕੀ	1 ਪਿ. ਰਾ. ਪਾ.ਕਾ. ਲਿਮ				.2018 12.09.201
8	ਸਹੀ/- ਰਿਜ਼ਨਲ ਟਰਾਂਸਪੋਰਟ ਅਥਾਰਟੀ, ਪਟਿਆਲਾ	ਦੀ ਲੜਾਈ ਦੀਆਂ ਗੱਲ੍ਹਾਂ ਕਰਨੀਆਂ ਜ	ਜ਼ਰੂਰੀ ਹੈ ਕਿ ਜੋ ਲੋਕ ਆਪਣਾ	ਹਮਲਾਵਰਾਂ ਨੇ ਸ਼ੁਰਜੀਤ ਸਿੰਘ	ਕਿਸਾਨ	ਾਂਨੂੰਕੁਨੈਕਸ਼ਨ ਅਜੇ ਦਿੱਤੇ	ਪਟਿਆਲਾ ਸਥਿਤ ਹੈ ਆਵਿਸ ਕੰਪਲੈਕਸ ਵਿ	2018-19	om 3.00 upti	o 5.00 upto	3.00 at 3.30 P
lindu				ਾਮੱਲ੍ਹੀ ਦੇ ਟਰੱਕ ਦੇ ਇੱਕ ਪਾਸੇ ਪੇ'ਟ 'ਨਾਲ ਇਹ ਵੀ ਲਿਖ ਦਿੱਤਾ,'ਗੋ ਬੈਕ			ਗੈਰ ਰਿਹਾਇਸ਼ ਇਮਾਰਤਾਂ ਵਿੱਚ ਸੀਮਿ ਬੇਸਡ ਪੇਂਟ, ਸਵੈਦੀ	2			
p Act 29 of		ਆਗੂ ਦੇ ਅਹੁਦੇ ਤੋਂ ਲਾਹਿਆ ਗਿਆ, ਕ	ਕਰਨਗੇ। ਕਦੇ ਵੀ ਆਪਣੀ ਬੁਰਾਈ	ਟੂਯੂਅਰ ਕੰਟਰੀ' (ਆਪਣੇ ਦੇਸ਼	ਕੁਨੈਕਸ਼	ਨ ਨਾ ਦੇਣ ਬਾਰੇ ਸਰਕਾਰ	ਅਲੈਮਲ ਪੇਂਟ ਆਦਿ ਦ ਕੰਮ ਕਰਨਾ				
90	'ਆਪ' ਦੇ ਬਾਗੀ ਧੜੇ	ਤਾਂ ਉਹ ਪੰਜਾਬ ਤੇ ਦਿੱਲੀ ਦੀ ਜੰਗ ਨ ਦੀਆਂ ਗੱਲਾਂ ਕਰਨ ਲੱਗ ਗਏ। ਇਹ ਨੂ	5ਹੀਂ ਕਰਨੀ ਚਾਹੀਦੀ। ਆਪਣੇ- ਆਪ ਨੂੰ ਕਰਬ ਦੇ ਮਾਕਰ ਬਣਾਉਣਾ	·ਵਾਪਸ ਚਲਾਜਾ)। ਾ ਸੁਰਜੀਤ ਸਿੰਘ ਮੱਲ੍ਹੀਨੇ ਕਿਹਾ	ਦੇ ਫੈਸਟ ਵਿਤਾਸ	ਨੇ ਦੀ ਪੁਸ਼ਟੀ ਕਰਦਿਆਂ ਕਿਹਾ ਕੀ ਜਾ ਮੱਸਤ ਲਗਾਤਾਤ	2 ਪਿ. ਰਾ. ਪਾ.ਕਾ. ਲਿਮ	. 6/ਸੀਐਮ 06	.09.2018 07.0		.2018 12.09.201
itled	Ew agies 4.0 G	ਪੰਜਾਬ ਤੇ ਦਿੱਲੀ ਪਤਾ ਨਹੀਂ ਕਿੱਥੋਂ ਚੋ	ਚੌਗੀ ਗੱਲ ਨਹੀਂ ਹੁੰਦੀ।	ਕਿ ਉਨ੍ਹਾਂ ਨਾਲ ਇਸ ਤੋਂ ਪਹਿਲਾਂ	ਡਿੱਗਦ	ਾਜਾਰਿਹਾਹੈ। ਇਸ ਕਰਕੇ	ਪਟਿਆਲਾ ਵਿਖੇ ਹੈ: ਆਵਿਸ ਵਿੱਚ ਗੈ	2018-19	PM upti	5.00 upto	3.00 at 3.30 P
the be	N. 01043.4 INM 080.600	ਆ ਗੲ।	3. Huonin ac. 41 49.	ਅਮਰੀਕਾ 'ਚ ਕਦੇ ਅਜਿਹੀ ਕੋਈ	ਹੋਰ ਟਿ	ਊਬਵੈੱਲ ਕੁਨੈਕਸ਼ਨ ਨਾਦੇਣ	ਰਿਹਾਇਸ਼ੀ ਇਮਾਰਤ ਵਿੱਚ ਵਾਟਰ ਸਪਲਾਏ ਅਤੇ ਸੈਨੇਟਰੀ ਦੇ ਕੰਮ				
t the	(goe 130), 11: como ma	ਚੁਨ੍ਹਾ ਅਗ ਕਿਹਾ, ਹੁਣ ਖਾਹਰਾ ੧ ਐਂਡ ਪਾਰਟੀ ਪਤਾ ਨਹੀਂ ਮੇਰੀ ਪੰਜਾਬ ਚ	ਹੁਣ ਹ ਪਰ ਸ਼ਥ ।ਚਲ। ਵਾਲ ਸੁਪਨ ਦੇਖਣਾ ਵੱਡੀ ਗੱਲ ਨਹੀਂ। ਹਮੇਸ਼ਾ	:ਘਟਨਾ ਨਹੀਂ ਵਾਪਰੀ।'ਮੇਰੇ ਬਹੁਤ ਸਾਰੇ ਦੋਸਤ ਹਨ।		ਲਾਕੀਤਾਗਿਆਂ ਹੈ।ਸੂਬਾ ਹ ਨੇ ਇਹ ਫੈਸਲਾ ਸੂਬੇ ਨੂੰ	ਨਿਵਿਆਉਣ ਅਤ ਰਿਪੇਅਰ ਦਾਕੰਮ	3			
ar in el on	ਐਨ.ਐਸ.ਚਾਹਲ ਐਡਵੋਕੇਟ (ਮੋਗਾ),	ਪਤੀ ਪਤੀਬੱਧਤਾ 'ਤੇ ਸ਼ੱਕ ਕਰ ਰਹੀ ਵ	ਵੱਡਾ ਸੋਚੋ।	ਕਦੇ ਕੋਈ ਸਮੱਸਿਆ ਨਹੀਂ	ਰੇ ਗਿਸ ਤ	ਤਾਨ ਬਨਣ ਤੋਂ ਬਚਾਉਣ ਲਈ	3 ਪਿ. ਰਾ. ਪਾ.ਕਾ. ਲਿਮ	. 7/ਸੀਐਮ 06	.09.2018 07.0		.2018 12.09.201
tp://		ਹੈ। ਮੈੰਮੀਡੀਆ ਰਾਹੀਂਇਹ ਦੱਸਣਾਚਾਹੰਦਾਹਾਂਕਿ ਖਹਿਰਾਹ	ਉਹ ਸੋਚੇ ਜੋ ਤੁਸੀਂ ਕਰ ਸਕਦੇ ਹੈ ਉਸ ਸਪਨੇ ਨੂੰ ਹਕੀਕਤ ਵਿੱਚ	ਾਆਈ। ਮੈਂਕਦੇਵੀਆਪਣੇਨਾਲ ਸਮਹਤਾਨਸਲਵਾਦੀਵਿਵਹਾਰ ਹੁੰਦਾ	वीडा है भाकी	। ਯਾਦ ਰਹੇ ਕਿ ਧਰਤੀ ਹੇਠਲੇ ਤੇ ਮੱਧਤ ਦੇ ਤੇਣਾਂ ਤਾਣ ਬਾਕੇ	ਪਟਿਆਲਾ ਵਿਖੇ ਹੈ: ਆਫਿਸ ਕੰਪਲੈਕਸ ਵਿੱ	2018-19		5.00 upto	3.00 at 3.30 P
trs=	ਪ੍ਰਗਟ ਸਿੰਘ ਚੁਗਾਵਾਂ (ਅੰਮ੍ਰਿਤਸਰ	ਸਾਹਿਬ ਹਿਮਾਚਲ ਪਦੇਸ਼ ਦੇ ਪੜ੍ਹੇ ਬ	ਬਦਲਣਾਲਈ ਹਿੰਮਤ ਹੋਣੀ ਵੀ	ਮਹਿਸੂਸ ਨਹੀਂ ਕੀਤਾ।'		ਕੁਝ ਸਮਾਂਪਹਿਲਾਂਪੰਜਾਬ	ਗੈ ਰ ਰਿਹਾਇਸ਼ ਇਮਾਰਤਾਂ ਵਿੱਚ ਸਿਵਾ ਦੀ ਰਿਪੇਅਰ ਜਿਵਾਂ ਆ	5			
pur. ıdge,		ਹੋਏ ਨੇ ਤੇ ਮੈ'ਪੰਜਾਬ 'ਚ ਪੜ੍ਹਿਆਂ ਜ ਹਾ।ਪੰਜਾਬ ਪਤੀ ਮੇਰੇ ਪਿਆਰ ਤੇ ^ਵ				r ਦੀ ਮੀਟਿੰਗ ਵਿੱਚ ਪੇਸ਼ ਕੀਤੀ । ਇਸ ਵਿੱਚ ਕਿਹਾ ਗਿਆ ਸੀ	ਸੀ ਸੀ ਵੈਸ਼ੀਆ, ਛਜੋ ਪੈਰਾਪਿਟ ਆਦਿ ਦਾ ਕ	13			
suya.	ਮਾਨਸਾ ਹਨ। ਐਂਡਹਾਕ ਪੀ.ਏ.ਸੀ ਦੇ	ਪ੍ਰਤੀਬੱਧਤਾ ਲਈ ਮੈਨੂੰ ਖਹਿਰਾ ^{ਰ੍}	ਕਛ ਕਰਨੇ ਕੇ ਲਿਏ ਮੌਸਮ ਨਹੀਂ ਮਨ	ਸਮਾਰਹ ਨੁਮਿਲਾ	ਜਿਸ ਰ	ਫਤਾਰ ਨਾਲ ਧਰਤੀ ਵਿੱਚੋਂ	ਨੋਟ: 1. ਵਿਸ਼ਤ੍ਤਿ ਟੈਂਡਰ ਮਿ	ਦਾ ਨੋਟਿਸ ਪੇ ਰਾ.ਪ			
	ਸਾਰੇ ਮੈ'ਬਰ ਅਤੇ ਸਪੈਸ਼ਲ	ਂ ਸਾਹਿਬ ਦੀ ਐੱਨਓਸੀ ਦੀ ਲੋੜ ਨਹੀਂ, ਵ	ਰਾਹੀਏ, 	ਪੰਜਾਬੀ ਦੇਸ਼ ਸਥਾਪਤ ਕਰਨਾ ਚਾਹੁੰਦੇ	ਪਾਣੀ	ਕੋਢਿਆ ਜਾਰਿਹਾਹੈ, ਉਸ	2.ਸੂਚਿਤ ਕੀਤਾ ਜਾਂਦਾ ਹੈ ਕਿ ਪ੍ਰਕਾਸ਼ਿਤ ਨਹੀਂ ਕਰਵਾਈ ਜਾਂ	ਜ਼ਿਕਰ ਕਿਸੇ ਕਾਰਨ ਵੇਗੀ ਮਿੱਧ ਸੰਗਈ ਵੇਰਵੇ	ਭਿਰ ਪ੍ਰੀਬ੍ਰਿਆ ਪੂਰੀ ਨ ਪੀ ਐਸ ਪੀ ਸੀ ਐਸ ਤ	ਹੀਂ ਹੁੰਦੀ ਤਾਂ ਉਸ ਕੇ ਜੀਵੈਬਸਾਇਟ www	। ਵਿੱਚ ਅਖਬਾਰਾਂ ਵਿੱਚ ਸ nsnclin 'ਤੇ ਵੇਖੇ ਜਾਣ।
sion,	ਸਟੇਟ ਐਗਜੀਕਿਊਟਿਵ ਕਮੇਟੀ ਦੇ	ੰਮੈਨੂੰ ਤੁਹਾਡਾ ਸਰਟੀਫ਼ਿਕੇਟ ਨਹੀਂਸ ਚਾਹੀਦਾ।	ਜਾਪਨ ਸਭਾ ਜੂਟ ਜਾਣਗ ਸਕਨਪ ਕਾਧਨ ਚਾਹੀਏ।	ਾਹਨ ਜਾਨਗਾ। ਇੰਝ ਐੱਮਪੀ ਕੈਰੋਲੀਨ ਲੂਕਾਸ	ਨਾਲ ਮ ਧਰਤੀ	ਾਲ 2026 ਤਕ ਪਜਾਬ ਦਾ ਹੇਠਲਾ 60 ਫੀਸਦੀ ਪਾਣੀ	ਵੈਨ ਨੇ. 0964612294	r 2-nta@nend	in	ਸਹੀ/- ਵਧ ਸਿ	ਕ ਨਿਗਰਾਨ ਇਜੀਨੀਅਰ ਵਲ ਮੈਨਟੀਨੈਂਸ ਸ਼ੈਲ ਨੂੰ . 2
016	ਵੀ ਮੈਂਬਰ ਹੋਣਗੇ।	ਮੈਂ ਪੰਜਾਬ ਦੇ ਨਾਲ ਹਾਂ। ਹਣ ^ਸ	ਜੈ ਸੁਪਨੇ ਅਤੇ ਸੈਕਲਪ ਨਾਲ ਸੁਪਨੇ	ਇੰਗਲੈਂਡ ਦੇ ਅਜਿਹੇ ਪਹਿਲੇ ਐੱਮਪੀ	. 2 -	ਗ ਨਹੀਂ ਰਹਿ ਜਾਵੇਗਾ।		cz pasopapa			1 france
0.0	ਸ. ਸਧੁਨ ਕਿਹਾਕਿ ਇਸ ਦਾ		1ਰ ਹੋਦ ਹਨ।	ਬਣ ਗਏ ਹਨ, ਜਿਨ੍ਹਾਂ ਨੇ ਇਸ	पाटज		ਸੀ-316/18	T / 2 NOTE 2 0	o mt		2018
	ਐਲਾਨੂੰਜਲਦ ਕੀਤਾ ਜਾਵੇਗਾ।	ਆਖਿਆ ਜਾਰਿਹਾਹੈਕਿ ਜਿਹੜਾਪੂ ਪੰਜਾਬ ਨਹੀਂ ਆਧਿਆ। ਉਹ	4 ਸਪੱਸਟਵਾਦੀ ਹੋਣਾ ਵੀ		पाटज		ਸੀ-316/18 ਰਿਲੀਜ਼ ਆਰਡਰ ਨੰ. ਡੀਪੀਅ	rਰ/7 ਅਗਸਤ 2 0	18/ਸੀ-2302 ਮਿਰ	पंजीवाम् ०७.०८	.2018
Singh d Post	ਐਲਾਨ ਜਲਦ ਕੀਤਾ ਜਾਵੇਗਾ। ਸੂਬਾ ਪ੍ਰਧਾਨ/ਕਨਵੀਨਰ ਦੀ	। ਪੰਜਾਬ ਨਹੀਂ ਆਇਆ, ਉਹ ਂਗ਼ੈਰਤਮੰਦ ਨਹੀਂ। ਇਹ ਤਾਂਨਰਿੰਦਰ ਸ਼	4. ਸਪੱਸ਼ਟਵਾਦੀ ਹੋਣਾ ਵੀ ਬਖਸੀਅਤ ਦਾਚੰਗਾਗੁਣ ਹੁੰਦਾਹੈ,	ਖ਼ਾਲਿਸਤਾਨ-ਪੱਖੀ ਮੁਹਿੰਮ ਤੇ ਰੈਲੀ , ਦੀ ਜਨਤਕ ਤੌਰ 'ਤੇ ਹਮਾਇਤ ਕੀਤੀ	чтем		मी-316/18 विक्रीस भावडव हैं . डीधीश			चित्रीताम् ०७.०८	2018
Singh d Post ajpura	ਐਲਾਨ ਜਲਦ ਕੀਤਾ ਜਾਵੇਗਾ। ਸੂਬਾ ਪ੍ਰਧਾਨ/ਕਨਵੀਨਰ ਦੀ ਨਿਯੁਕਤੀ ਸਮੇਤ ਸਮੁੱਚੇ ਸਿਆਸੀ	ਪਿੰਜਾਬ ਨਹੀਂ ਆਇਆ, ਉਹ ਗ਼ੈਰਤਮੰਦ ਨਹੀਂ।ਇਹ ਤਾਂਨਰਿੰਦਰ ਸ ਮੋਦੀ ਵਰਗਾਨੁਕਤਾਹੈ ਕਿ ਜਿਹੜਾਨ	4. ਸਪੱਸ਼ਟਵਾਦੀ ਹੋਣਾ ਵੀ ਬਖਸੀਅਤ ਦਾ ਚੰਗਾ ਗੁਣ ਹੁੰਦਾ ਹੈ, ਲੋਕਾਂਨਾਲ ਗੱਲਬਾਤ ਕਰਦੇ ਸਮੇਂ	ੇ ਖ਼ਾਲਿਸਤਾਨ–ਪੱਖੀ ਮੁਹਿੰਮ ਤੇ ਰੈਲੀ , ਦੀ ਜਨਤਕ ਤੌਰ 'ਤੇ ਹਮਾਇਤ ਕੀਤੀ ' ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ	чтем	7	मी-316/18 विक्रीस भावडव हैं . डीधीश			। धंडीवास् ०७.०८	.2018
Singh d Post ajpura aintiff Singh	ਐਲਾਨ ਜਲਦ ਕੀਤਾ ਜਾਵੇਗਾ। ਸੂਬਾ ਪ੍ਰਧਾਨ/ਕਨਵੀਨਰ ਦੀ ਨਿਯੁਕਤੀ ਸਮੇਤ ਸਮੁੱਚੇ ਸਿਆਸੀ ਢਾਂਚੇ ਦਾ ਪੁਨਰ ਗਠਨ ਐਡਹਾਕ ਸਟੇਟ ਪੀ.ਏ.ਸੀ.ਦੀ ਨਿਗਰਾਨੀ	ਪੰਜਾਬ ਨਹੀਂ ਆਇਆ, ਉਹ ਗ਼ੈਰਤਮੰਦ ਨਹੀਂ। ਇਹ ਤਾਂ ਨਰਿੰਦਰ ਸ ਮੋਦੀ ਵਰਗਾ ਨੁਕਤਾ ਹੈ ਕਿ ਜਿਹੜਾ ਨੂੰ ਭਾਜਪਾ ਦਾ ਵਿਰੋਧ ਕਰਦਾ ਹੈ, ਉਹ ਰਾਸ਼ਟਰਵਾਦੀ ਨਹੀਂ ਹੈ। ਇਕੱਲਾਸ ਰਾਸ਼ਟਰਵਾਦੀ ਨਹੀਂ ਹੈ। ਇਕੱਲਾਸ	4. ਸਪੱਸ਼ਟਵਾਦੀ ਹੋਣਾ ਵੀ ਬਖਸੀਅਤ ਦਾ ਚੰਗਾ ਗੁਣ ਹੁੰਦਾ ਹੈ, ਲੋਕਾਂ ਨਾਲ ਗੱਲਬਾਤ ਕਰਦੇ ਸਮੇਂ ਹਮੇਸ਼ਾਸਪੱਸ਼ਟਅਤੇ ਗੱਲ ਸਾਫ-ਸੁਥਰੇ ਬਬਦਾਂ ਵਿੱਚ ਕਰਨੀ ਆਉਣੀ	ਂ ਖ਼ਾਲਿਸਤਾਨ–ਪੱਖੀ ਮੁਹਿੰਮ ਤੇ ਰੈਲੀ , ਦੀ ਜਨਤਕ ਤੌਰ 'ਤੇ ਹਮਾਇਤ ਕੀਤੀ 'ਹੈ।ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ' 'ਤੇ ਨਾ ਤਾਂ ਕੋਈ ਪਾਬੰਦੀ ਲੱਗੀ ਹੈ ਯਤੇ ਨਾ ਹੀ ਉਸ ਬਾਰੇ ਕੋਈ ਸ਼ਿਕਾਇਤ	чтем	4	ਸੀ-316/18			t चंडोवाड् 07.08	.2018
Singh d Post ajpura aintiff Singh Office	ਐਲਾਨ ਜਲਦ ਕੀਤਾ ਜਾਵੇਗਾ। ਸੂਬਾ ਪ੍ਰਧਾਨ/ਕਨਵੀਨਰ ਦੀ ਨਿਯੁਕਤੀ ਸਮੇਤ ਸਮੁੱਚੇ ਸਿਆਸੀ ਢਾਂਚੇ ਦਾ ਪੂਨਰ ਗਠਨ ਐਡਹਾਕ ਸਟੇਟ ਪੀ.ਏ.ਸੀ.ਦੀ ਨਿਗਰਾਨੀ ਅਤੇ ਅਗਵਾਈ ਵਿੱਚ ਕੀਤਾ	ਪੰਜਾਬ ਨਹੀਂ ਆਇਆ, ਉਹ ਗ਼ੈਰਤਮੰਦ ਨਹੀਂ। ਇਹ ਤਾਂ ਨਰਿੰਦਰ ਸ ਮੋਦੀ ਵਰਗਾ ਨੁਕਤਾ ਹੈ ਕਿ ਜਿਹੜਾ ਨੂੰ ਭਾਜਪਾ ਦਾ ਵਿਰੋਧ ਕਰਦਾ ਹੈ, ਉਹ ^ਹ ਰਾਸ਼ਟਰਵਾਦੀ ਨਹੀਂ ਹੈ। ਇਕੱਲਾ ਸ ਖਹਿਰਾ ਹੀ ਗ਼ੈਰਤਮੰਦ ਨਹੀਂ ਹੈ।'	4. ਸਪੇਂਸ਼ਟਵਾਦੀ ਹੋਣਾ ਵੀ ਬਖਸੀਅਤ ਦਾ ਚੰਗਾ ਗੁਣ ਹੁੰਦਾ ਹੈ, ਲੋਕਾਂ ਨਾਲ ਗੱਲਬਾਤ ਕਰਦੇ ਸਹੇ, ਹਮੇਸ਼ਾ ਸਪੇਂਸ਼ਟ ਅਤੇ ਗੱਲ ਸਾਫ-ਸੁਥਰੇ ਬਬਦਾਂ ਵਿੱਚ ਕਰਨੀ ਆਉਣੀ ਚਾਹੀਦੀ ਹੈ।	ਖ਼ਾਲਿਸਤਾਨ-ਪੱਖੀ ਮੁਹਿੰਮ ਤੇ ਰੈਲੀ , ਦੀ ਜਨਤਕ ਤੌਰ 'ਤੇ ਹਮਾਇਤ ਕੀਤੀ 'ਹੈ।ਉਨ੍ਹਾਂ ਕਿਹਾ ਹੈ ਕਿ ਇਸ ਸਮਾਰਹ 'ਤੇ ਨਾ ਤਾਂ ਕੋਈ ਪਾਬੰਦੀ ਲੱਗੀ ਹੈ ਅਤੇ ਨਾ ਹੀ ਉਸ ਬਾਰੇ ਕੋਈ ਸ਼ਿਕਾਇਤ ਹੀ ਮਿਲੀ ਹੈ।		7	नी-316/18 चित्रीस भगवडव ते. डोग्रीश	nbo	er		
Singh d Post ajpura aintiff Singh Office hgarh	ਐਲਾਨ ਜਲਦ ਕੀਤਾ ਜਾਵੇਗਾ। ਸੂਬਾ ਪ੍ਰਧਾਨ/ਕਨਵੀਨਰ ਜਨ ਨਿਯੁਕਤੀ ਸਮੇਤ ਸਮੁੱਚੇ ਸਿਆਸੀ ਢਾਂਚੇ ਦਾ ਪੂਨਰ ਗਠਨ ਐਡਹਾਕ ਸਟੇਟ ਪੀ.ਏ.ਸੀ. ਦੀ ਨਿਗਰਾਨੀ ਅਤੇ ਅਗਵਾਈ ਵਿੱਚ ਕੀਤਾ ਜਾਵੇਗਾ। ਇਹ ਜ਼ਿਲ੍ਹਾ, ਵਿਧਾਨ ਸਭਾ ਹਲਕਾ ਅਤੇ ਬਲਾਕ ਪੱਧਰ	ਪਿੰਜਾਬ ਨਹੀਂ ਆਇਆ, ਉਹ ਗ਼ੈਰਤਮੰਦ ਨਹੀਂ। ਇਹ ਤਾਂ ਨਰਿੰਦਰ ਸ਼ਿੰਮ ਮੇਦੀ ਵਰਗਾ ਨੁਕਤਾ ਹੈ ਕਿ ਜਿਹੜਾ ਨੇ ਭਾਜਪਾ ਦਾ ਵਿਰੋਧ ਕਰਦਾ ਹੈ, ਉਹ ਹੈ ਰਾਸ਼ਟਰਵਾਦੀ ਨਹੀਂ ਹੈ। ਇਕੱਲਾ ਸ਼ਿੰਮ ਪਹਿਰਾ ਹੀ ਗ਼ੈਰਤਮੰਦ ਨਹੀਂ ਹੈ।' ਭਗਵੰਤ ਮਾਨ ਨੇ ਪਹਿਲਾਂ ਇਹ ਵੀ ਸਪੱਸ਼ਟ ਕੀਤਾ ਕਿ ਖਹਿਰਾ ਨੂੰ ਨੇ	4. ਸਪੱਸ਼ਟਵਾਦੀ ਹੋਣਾ ਵੀ ਕੁਖਸੀਅਤ ਦਾ ਚੰਗਾ ਗੁਣ ਹੁੰਦਾ ਹੈ, ਲੋਕਾਂ ਨਾਲ ਗੱਲਬਾਤ ਕਰਦੇ ਸਮੇਂ ਹਮੇਸ਼ਾ ਸਪੱਸ਼ਟ ਅਤੇ ਗੱਲ ਸਾਵ-ਸੁਬਰੇ ਬਬਦਾਂ ਵਿੱਚ ਕਰਨੀ ਆਉਣੀ ਚਾਹੀਦੀ ਹੈ। ਗੱਲ ਸਾਫ ਹੋਵੇ ਪਰ ਸ਼ਬਦ ਕੌੜੇ ਨਹੀਂ ਹੋਣੇ ਚਾਹੀਦੇ। ਅਜਿਹੇ ਸ਼ਬਦ	ਖ਼ਾਲਿਸਤਾਨ -ਪੱਖੀ ਮੁਹਿੰਮ ਤੇ ਰੈਲੀ , ਦੀ ਜਨਤਕ ਤੌਰ 'ਤੇ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ 'ਤੇ ਨਾ ਤਾਂ ਕੋਈ ਪਾਬੰਦੀ ਲੱਗੀ ਹੈ ਅਤੇ ਨਾ ਹੀ ਉਸ ਬਾਰੇ ਕੋਈ ਸ਼ਿਕਾਇਤ ਹੀ ਮਿਲੀ ਹੈ। ਉੱਥੇ ਕੋਈ ਵਾਜਬ ਨੀਤੀਗਤ ' ਯੋਜਨਾ ਉਲੀਕੀ ਜਾਵੇਗੀ।		MBER ENT	मी-316/18 चित्रीस भगवडवर् . डोसीन Aar ERPRIS	nbo	er NDIA	LIM	
Singh d Post ajpura aintiff Singh Office hgarh idants overy	ਐਲਾਨ ਜਲਦ ਕੀਤਾ ਜਾਵੇਗਾ। ਸੂਬਾ ਪ੍ਰਧਾਨ/ਕਨਵੀਨਰ ਦੀ ਨਿਯੁਕਤੀ ਸਮੇਤ ਸਮੁੱਚ ਜਿਆਸੀ ਵਾਚੇ ਦਾ ਪੂਨਰ ਗਠਨ ਐਡਹਾਕ ਸਟੇਟ ਪੀ.ਏ.ਸੀ. ਦੀ ਨਿਗਰਾਨੀ ਅਤੇ ਅਗਵਾਈ ਵਿੱਚ ਕੀਤਾ ਜਾਵੇਗਾ। ਇਹ ਜ਼ਿਲ੍ਹਾ, ਵਿਧਾਨ ਸਭਾ ਹਲਕਾ ਅਤੇ ਬਲਾਕ ਪੱਧਰ ਉੱਪਰ ਪਾਰਟੀ ਢਾਂਚਾ ਵੀ ਖੜਾ	ਪੰਜਾਬ ਨਹੀਂ ਆਇਆ, ਉਹ ਗ਼ੈਰਤਮੰਦ ਨਹੀਂ। ਇਹ ਤਾਂ ਨਵਿੰਦਰ ਸੋ ਮੰਦੀ ਵਰਗਾ ਨੁਕਤਾ ਹੈ ਕਿ ਜਿਹੜਾ ਨੂੰ ਭਾਜਪਾ ਦਾ ਵਿਰੋਧ ਕਰਦਾ ਹੈ, ਉਹ ^ਹ ਰਾਸ਼ਟਰਵਾਦੀ ਨਹੀਂ ਹੈ। ਇਕੱਲਾ- ਪਹਿਰਾ ਹੀ ਗ਼ੈਰਤਮੰਦ ਨਹੀਂ ਹੈ। ' ਭਗਵੰਤ ਮਾਨ ਨੇ ਪਹਿਲਾਂ ਇਹ ਵੀ ਗ਼ੈਰਤਮੰਦ ਨਹੀਂ ਹੈ।' ਭਗਪੰਸ਼ਟ ਕੀਤਾ ਕਿ ਪਹਿਲਾਂ ਨੂੰ ਵਿਰੋਧੀ ਧਿਰ ਦੇ ਆਗ ਦੇ ਅਹਦੇ ਤਾਂ ਟੋ ਵਿਰੋਧੀ ਧਿਰ ਦੇ ਆਗ ਦੇ ਅਹਦੇ ਤਾਂ ਟੋ	4. ਸਪੱਸ਼ਟਵਾਦੀ ਹੋਣਾ ਵੀ ਬਖਸੀਅਤ ਦਾ ਚੰਗਾ ਗੁਣ ਹੁੰਦਾ ਹੈ, ਲੋਕਾਂ ਨਾਲ ਗੱਲਬਾਤ ਕਰਦੇ ਸਮੇਂ ਹਮੇਸ਼ਾ ਸਪੱਸ਼ਟ ਅਤੇ ਗੱਲ ਸਾਵ-ਸੁਬਰੇ ਬਬਦਾਂ ਵਿੱਚ ਕਰਨੀ ਆਉਣੀ ਚਾਹੀਦੀ ਹੈ। ਗੱਲ ਸਾਵ ਹੋਵੇ ਪਰ ਸ਼ਬਦ ਕੌੜੇ ਨਹੀਂ ਹੋਣੇ ਚਾਹੀਦੇ। ਅਜਿਹੇ ਸ਼ਬਦ ਨਾ ਵਰਤੋਂ ਜਿਸ ਨਾਲ ਦੂਜੇ ਦਾ ਦਿਲ	ਖ਼ਾਲਿਸਤਾਨ-ਪੱਖੀ ਮੁਹਿੰਮ ਤੇ ਰੈਲੀ, ਦੀ ਜਨਤਕ ਤੌਰ 'ਤੇ ਆਸਿੰਦਤ ਕੀਤੀ 'ਹੈ।ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ 'ਤੇ ਨਾ ਤਾਂ ਕੋਈ ਪਾਬੰਦੀ ਲੱਗੀ ਹੈ ਅਤੇ ਨਾ ਹੀ ਉਸ ਬਾਰੇ ਕੋਈ ਸ਼ਿਕਾਇਤ ਹੀ ਮਿਲੀ ਹੈ। 'ਉੱਥੇ ਕੋਈ ਵਾਜ਼ਬ ਨੀਤੀਗਤ ਯੋਜਨਾ ਉਲੀਕੀ ਜਾਵੇਗੀ। 'ਉੱਧਰ ਬਿਟਿਸ਼ ਹਾਈ ਕਮਿਸ਼ਨ ਦੇ		MBER ENT (Formerly know Registered Office	मी-316/18 चिन्तीस भगवडवर्त . डोमीन A ar ERPRIS vn as Amber Ent	nbo	Pr NDIA dia) Private	LIMI Limited) 1, Punjab	TED
Singh I Post ipura aintiff Singh Office hgarh dants overy total	ਐਲਾਨ ਜਲਦ ਕੀਤਾ ਜਾਵੇਗਾ। ਸੂਬਾ ਪ੍ਰਧਾਨ/ਕਨਵੀਨਰ ਦੀ ਨਿਯੁਕਤੀ ਸਮੇਤ ਸਮੁੱਚੇ ਸਿਆਸੀ ਵਾਚੇ ਦਾ ਪੁਨਰ ਗਨਨ ਐਡਹਾਕ ਸਟੇਟ ਪੀ.ਏ.ਸੀ. ਦੀ ਨਿਗਰਾਨੀ ਅਤੇ ਅਗਵਾਈ ਵਿੱਚ ਕੀਤਾ ਜਾਵੇਗਾ। ਇਹ ਜ਼ਿਲ੍ਹਾ, ਵਿਧਾ ਸ਼ੁਰੂ ਹਲਕਾ, ਅਤੇ ਬਲਾਕ ਪੱਧਰ ਉੱਪਰ ਪਾਰਟੀ ਵਾਵਾ ਵੀ ਖੜਾ ਕਰੇਗੀ। ਸੂਬਾ ਯੂਨਿਟ ਨੂੰ ਮਜਬੂਤ	ਪੰਜਾਬ ਨਹੀਂ ਆਇਆ, ਉਹ ਗੈਰਤਮੰਦ ਨਹੀਂ। ਇਹ ਤਾਂ ਨਵਿੰਦਰ ਮੇਦੀ ਵਰਗਾ ਨੁਕਤਾ ਹੈ ਕਿ ਜਿਹੜਾ ਨੇ ਭਾਜਪਾ ਦਾ ਵਿਰੋਧ ਕਰਦਾ ਹੈ, ਉਹ ਹੋ ਭਾਜਪਾ ਦਾ ਵਿਰੋਧ ਕਰਦਾ ਹੈ, ਉਹ ਹੋ ਭਾਜ਼ਤਰਵਾਦੀ ਨਹੀਂ ਹੈ। ਇਕੋਂ 'ਬਹਿਰਾ ਹੀ ਗੈਰਤਮੰਦ ਨਹੀਂ ਹੈ।' 'ਦ ਭਗਵੰਤ ਮਾਨ ਨੇ ਪਹਿਲਾਂ ਇਹ ਵੀ ਸਪੱਸ਼ਟ ਕੀਤਾ ਕਿ ਖਹਿਰਾ ਨੂੰ ਨੇ ਵਿਰੋਧੀ ਧਿਰ ਦੇ ਆਗੂ ਦੇ ਅਮੁਦੇ ਤੋਂ? 'ਤੇ ਲੋਲਾ 26 ਜੁਲਾਈ ਨੇ ਲਾਡੇ ਕਰਨ ਦਾ ਫ਼ੈਸਲਾ 26 ਜੁਲਾਈ ਨੇ	4. ਸਪੱਸ਼ਟਵਾਦੀ ਹੋਣਾ ਵੀ ਖ਼ਖ਼ਸੀਅਤ ਦਾ ਚੰਗਾ ਗੁਣ ਹੁੰਦਾ ਹੈ, ਲੋਕਾਂ ਨਾਲ ਗੱਲਬਾਤ ਕਰਦੇ ਸਮੇਂ ਸ਼ਮੇਸ਼ ਸਪੱਸ਼ਟ ਅਤੇ ਗੱਲ ਸਾਵ-ਸੁਥੜੇ ਬਬਦਾਂ ਵਿੱਚ ਕਰਨੀ ਆਉਣੀ ਚਾਹੀਦੀ ਹੈ। ਗੱਲ ਸਾਫ ਹੋਵੇ ਪਰ ਸ਼ਬਦ ਕੌੜੇ ਨਹੀਂ ਹੋਣੇ ਚਾਹੀਦੇ। ਅਜਿਹੇ ਸ਼ਬਦ ਨਾਵਰਡੋਂ ਜਿਸ ਨਾਲ ਦੂਜੇ ਦਾ ਦਿਲ ਦੁਖੇ ਪਰ ਇਹ ਵੀ ਨਹੀਂ ਕਰਨਾ	ਮਾਲਿਸਤਾਨ-ਪੁੱਖੀ ਮੁਹਿੰਮ ਤੇ ਰੋਲੀ, ਦੀ ਜਨਤਕ ਤੌਰ 'ਤੇ ਹਮਾਇਤ ਕੀਤੀ 'ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ 'ਤੇ ਨਾ ਤਾਂ ਕੋਈ ਪਾਬੰਦੀ ਲੱਗੀ ਹੈ ਅਤੇ ਨਾ ਹੀ ਉਸ ਬਾਰੇ ਕੋਈ ਸ਼ਿਕਾਇਤ ਹੀ ਮਿਲੀ ਹੈ। 'ਉੱਥੇ ਕੋਈ ਵਾਜਬ ਨੀਤੀਗਤ ਯੋਜਨਾ ਉਲੀਕੀ ਜਾਵੇਗੀ। ਉੱਧਰ ਬ੍ਰਿਟਿਸ਼ ਹਾਈ ਕਮਿਸ਼ਨ ਦੇ 'ਭੁਲਾਰੇ ਨੇ ਕਿਹਾ ਹੈ ਕਿ ਇੰਗਲੈਂਡ		MBER ENT (Formerly knov Registered Office Corporate Office: Universal Tr E-mailt: info@	प्री-316/18 चित्रसेम अन्य बन ते. ब्रोमील A The Company of the Com	nbo	NDIA dia) Private a Town - 140 40 annergroupindia	LIMI Limited) 1, Punjab n. 122 018, I	TED
Singh Post ipura intiff Singh Office ngarh dants overy total	ਐਲਾਨ ਜਲਦ ਕੀਤਾ ਜਾਵੇਗਾ। ਸੂਬਾ ਪ੍ਰਧਾਨ/ਕਨਵੀਨਰ ਦੀ ਨਿਯੁਕਤੀ ਸਮੇਤ ਸਮੁੰਚੇ ਸਿਆਸੀ ਵਾਂਚੇ ਦਾ ਪੁਨਰ ਗਨਨ ਐਡਹਾਕ ਜ਼ਰਦੇ ਪੰ.ਏ.ਸੀ. ਦੀ ਨਿਗਰਾਨੀ ਅਤੇ ਅਗਵਾਈ ਵਿੱਚ ਕੀਤਾ ਜਾਵੇਗਾ। ਇਹ ਜ਼ਿਲ੍ਹਾ, ਵਿੱਚ ਸਾਵੇਗਾ। ਇਹ ਜ਼ਿਲ੍ਹਾ, ਵਿੱਚ ਸ਼ਰਾ ਹਲਕਾ ਅਤੇ ਬਲਾਕ ਪੱਧਰ ਉੱਪਰ ਪਾਰਟੀ ਵਾਂਚਾ ਵੀ ਖੜਾ ਕਰਗੀ। ਸੂਬਾ ਯੂਨਿਟ ਨੂੰ ਮਜਬੂਤ ਕਰਨ ਅਤੇ ਪਾਰਟੀ ਵਿੱਚ ਨਵੀਂ ਜਾਨ ਪਾਉਣ ਲਈ ਜ਼ਿਲ੍ਹਾ ਪੱਧਰੀ ਪਾਰਟੀ	ਪੰਜਾਬ ਨਹੀਂ ਆਇਆ, ਉਹ ਗੈਰਤਮੰਦ ਨਹੀਂ। ਇਹ ਤਾਂ ਨਵਿੰਦਰ ਮੰਦੀ ਵਰਗਾ ਨੁਕਤਾ ਹੈ ਕਿ ਜਿਹੜਾ ਨੇ ਭਾਜਪਾ ਦਾ ਵਿਰੋਧ ਕਰਦਾ ਹੈ, ਉਹ ' ਰਾਸ਼ਟਰਵਾਦੀ ਨਹੀਂ ਹੈ। ਇਕੱਲਾ ' ਬੰਹਕਾ ਹੀ ਗ਼ੈਰਤਮੰਦ ਨਹੀਂ ਹੈ। ' ਭਗਵੰਤ ਮਾਨ ਨੇ ਪਹਿਲਾਂ ਇਹ ਵੀ ਸਪੱਸ਼ਟ ਕੀਤਾ ਕਿ ਖਹਿਰਾ ਨੂੰ ? ਫਿਲਾਂਡੇ ਕਰਨ ਦਾ ਫ਼ੈਸਲਾ 26 ਜੁਲਾਈ ਨੂੰ ਨੂੰ ਆਇਆ ਸੀ ਪਰ ਦੇ ਆਹੁਦੇ ਤਾਂ ? ਨੂੰ ਆਇਆ ਸੀ ਪਰ ਉਨ੍ਹਾਂ ਦੀ ਨੇ ਤੁਸ਼ੀਅਕ 25 ਨੇ ਵਿਗਗ ਗਈ ਸੀ। §	4. ਸਪੈਂਸ਼ਟਵਾਦੀ ਹੋਣਾ ਵੀ ਖ਼ਬਸੀਅਤ ਦਾ ਚੰਗਾ ਗੁਣ ਹੁੰਦਾ ਹੈ, ਲੋਕਾਂ ਨਾਲ ਗੱਲਬਾਤ ਕਰਦੇ ਸਮੇਂ ਮੈਸੇਸ਼ਾ ਸਪੈਂਸ਼ਟ ਅਤੇ ਗੱਲ ਸਾਵ- ਸੁਥਕੇ ਬਬਦਾਂ ਵਿੱਚ ਕਰਨੀ ਆਉਣੀ ਚਾਹੀਦੀ ਹੈ। ਗੱਲ ਸਾਫ ਹੋਵੇ ਪਰ ਸ਼ਬਦ ਕੰਡੇ ਨਹੀਂ ਹੋਣੇ ਚਾਹੀਦੇ। ਅਜਿਹੇ ਸ਼ਬਦ ਨਾ ਵਰਤੋਂ ਜਿਸ ਨਾਲ ਦੂਜੇ ਦਾ ਦਿਲ ਦੁਖੇ ਪਰ ਇਹ ਵੀ ਨਹੀਂ ਕਰਨਾ ਚਾਹੀਦਾ ਕਿ ਦੂਜੇ ਨੂੰ ਖੁਸ਼ ਕਰਨ ਲਈ ਝੂਠ ਦਾ ਸਹਾਰਾ ਲਿਆ ਜਾਵੇਂ।	ਮਾਲਿਸਤਾਨ-ਪੁੱਖੀ ਮੁਧਿੰਮ ਤੇ ਕੋਈ ਜੋ ਦੀ ਜਨਤਕ ਤੋਂ ਤੋਂ ਹਮਾਇਤ ਹੋਈ ਜੋ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਹੈ ਜੋ ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਹੈ ਜਨ ਤਾਂ ਕੋਈ ਪਾਬੰਦੀ ਲੱਗੀ ਹੈ। ਅਤੇ ਨਾ ਹੀ ਉਸ ਬਾਰੇ ਕੋਈ ਬਿਕਾਇਤ ਹੀ ਮਿਲੀ ਹੈ। ਉੱਥੇ ਕੋਈ ਵਾਜਬ ਨੀਤੀਗਤ ਯੋਜਨਾ ਉਲੀਕੀ ਜਾਵੇਗੀ। ਉੱਧਰ ਬ੍ਰਿਟਿਸ਼ ਹਾਈ ਕਮਿਸ਼ਨ ਦੇ ਬੁਲਾਰੇ ਨੇ ਕਿਹਾ ਹੈ ਕਿ ਇੰਗਲੈਂਡ 'ਚ ਆਮ ਜਨਤਾ ਨੂੰ ਆਪੋ-ਆਪਣੇ ਵਿਚਾਰ ਪਰ ਹੱਕ ਵਿਚਾਰ ਪਹਾਂਤੀ ਕਵਾਰਾ ਹੈ ਕਿ ਵਿਚਾਰ ਪਰ ਹੱਕ	A	MBER ENT (Formerly know Registered Office Corporate Office: Universal Tr E-mail: inlo@ Tel: +91 124 39230	Inf-316/18 [trible wrase & shifted and a shi	SES IT erprises (In al Point, Rajpur Sector -49, Sohr Website: www. 3016, 17; CIN: L	NDIA dia) Private a Town – 140 40 ha Road, Gurga ambergroupindi 28910PB1990P	Limited) 1, Punjab on – 122 018, I	I TED
Singh d Post ajpura aintiff Singh Office hgarh dants overy total /o Sh. ir Post Distt.	ਐਲਾਨ ਜਲਦ ਕੀਤਾ ਜਾਵੇਗਾ। ਸੂਬਾ ਪ੍ਰਧਾਨ/ਕਨਵੀਨਰ ਦੀ ਨਿਯੁਕਤੀ ਸਮੇਤ ਸਮੁੱਚੇ ਸਿਆਸੀ ਢਾਂਚੇ ਦਾ ਪੁਨਰ ਗਰਨਨ ਐਡਹਾਕ ਸਟੇਟ ਪੀ.ਏ.ਸੀ. ਦੀ ਨਿਗਰਾਨੀ ਅਤੇ ਅਗਵਾਈ ਵਿੱਚ ਕੀਤਾ ਜਾਵੇਗਾ। ਇਹ ਜ਼ਿਲ੍ਹਾ, ਵਿਧਾਨ ਸਭਾ ਹਲਕਾ ਅਤੇ ਬਲਾਕ ਪੱਧਰ ਉੱਪਰ ਪਾਰਟੀ ਢਾਂਚਾ ਵੀ ਖੜਾ ਕਰੇਗੀ। ਸੂਬਾ ਯੂਨਿਟ ਨੂੰ ਮਜਬੂਤ ਕਰਨ ਅਤੇ ਪਾਰਟੀ ਵਿੱਚ ਨਵੀਂ ਜਾਨ ਪਾਉਣ ਲਈ ਜ਼ਿਲ੍ਹਾ ਪੱਧਰੀ ਪਾਰਟੀ ਵੱਚ ਲਈ ਸ਼ਿਲ੍ਹਾ ਪੱਧਰੀ ਪਾਰਟੀ ਵੱਲੋਂ ਸ਼ਿਲ੍ਹਾ ਪੱਧਰੀ ਪਾਰਟੀ ਵੱਚ ਲਈ ਸ਼ਿਲ੍ਹਾ ਸ਼ਿ	ਪੰਜਾਬ ਨਹੀਂ ਆਇਆ, ਉਹ ਗੈਗਰਤਮੰਦ ਨਹੀਂ। ਇਹ ਤਾਂ ਨਵਿੰਚਰ ਜੋ ਮੰਦੀ ਕਰਗਾ ਨੁਕਤਾ ਹੈ ਕਿ ਜਿਹੜਾ ਨੂੰ ਭਾਜਪਾ ਦਾ ਵਿਰੋਧ ਕਰਦਾ ਹੈ, ਉਹ ਹੋ ਜਾਣਰਵਾਦੀ ਨਹੀਂ ਹੈ। ਇਕ ਦੇ ਸ਼ਹੂਰ ਨਹੀਂ ਹੈ। ਇਕ ਦੇ ਸ਼ਹੂਰ	4. ਸਪੱਸ਼ਟਵਾਦੀ ਹੋਣਾ ਵੀ ਖ਼ਬਸੀਅਤ ਦਾ ਚੰਗਾ ਗੁਣ ਹੁੰਦਾ ਹੈ, ਲੋਕਾਂ ਨਾਲ ਗੱਲਬਾਤ ਕਰਦੇ ਸਮੇਂ ਮੇਸ਼ਾ ਸਪੱਸ਼ਟ ਅਤੇ ਗੱਲ ਸਾਵ-ਸੁਬਰੇ ਬਚਦਾਂ ਵਿੱਚ ਕਰਨੀ ਆਉਣੀ ਚਾਹੀਦੀ ਹੈ। ਗੱਲ ਸਾਫ ਹੋਵੇ ਪਰ ਸ਼ਬਦ ਕੌੜੇ ਨਹੀਂ ਹੋਣੇ ਚਾਹੀਦੇ। ਅਜਿਹੇ ਸ਼ਬਦ ਨਾ ਵਰਤੋਂ ਜਿਸ ਨਾਲ ਦੂਜੇ ਦਾ ਦਿਲ ਦੁਖੇ ਪਰ ਇਹ ਵੀ ਨਹੀਂ ਕਰਨਾ ਚਾਹੀਦਾ ਕਿ ਦੂਜੇ ਨੂੰ ਖੁਸ਼ ਕਰਨ ਲਈ ਝੂਠ ਦਾ ਸਹਾਰਾ ਲਿਆ ਜਾਵੇ। 5. ਵਕਤ ਪੁੱਥਨ ਵਿੱਚ ਮਾਹਿਰ	ਖ਼ਾਲਿਸਤਾਨ-ਪੁੱਖੀ ਮੁਹਿੰਮ ਤੇ ਰੈਲੀ, ਦੀ ਜਨਤਕ ਤੌਰ 'ਤੇ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ 'ਤੇ ਨਾ ਤਾਂ ਕੋਈ ਪਾਬੰਦੀ ਲੱਗੀ ਹੈ ਅਤੇ ਨਾ ਹੀ ਉਨ੍ਹਾਂ ਕਿਸਾ ਦੇ ਕਾਰੇ ਦੀ ਸ਼ਿਕਾਇਤ ਹੀ ਮਿਲੀ ਹੈ। ਉੱਥੇ ਕੋਈ ਵਾਜਬ ਨੀਤੀਗਤ ਉੱਥੇ ਲਈ ਜ਼ਿਕਾਇਤ ਹੋਈ ਜਿਲੀ ਹੈ। ਉੱਥੇ ਕੋਈ ਵਾਜਬ ਨੀਤੀਗਤ ਉੱਥੇ ਲੀ ਜ਼ਿਕਾਇਤ ਹਾਈ ਕਮਿਲਨ ਦੇ ਬੁਲਾਰੇ ਨੇ ਕਿਹਾ ਹੈ ਕਿ ਇੰਗਲੈਂਡ ' ਚ ਆਮ ਜਨਤਾ ਨੂੰ ਆਪੋ-ਆਪਣੇ ਵਿਚਾਰ ਪ੍ਰਗਟਾਉਣ ਦਾ ਪੂਰਾ ਹੈਕ ਵਿੱਚ ਸੰਨਰ ਦੇ ਪ੍ਰਤਾ ਹੋਵ ਜਨਨ ਦੇ ਨੂੰ ਰਹੀ ਦੇ ਜ਼ਿਕਾਇਤ ਦੇ ਤੋਂ ਦੇ ਆਮ ਜਨਤਾ ਨੂੰ ਆਪੋ-ਆਪਣੇ ਵਿਚਾਰ ਪ੍ਰਗਟਾਉਣ ਦਾ ਪੂਰਾ ਹੈਕ ਹੋਂ ਜ਼ਿਕਾ ਤੋਂ ਦੇ ਬਲਾਤੇ ਉਹ ਇਹ ਸਭ ਕਾਨੰਨ ਦੇ	A	MBER ENT (Formerly knov Registered Office Corporate Office: Universal Tr E-mailt: info@	Inf-316/18 [trible wrase & shifted and a shi	SES IT erprises (In al Point, Rajpur Sector -49, Sohr Website: www. 3016, 17; CIN: L	NDIA dia) Private Toun – 140 40 a Road, Gurga ambergroupindi 28910PB1990P arter endec	LIMI II, Punjab on – 122 018, i a.com LC010265	TED
Singh d Post ajpura aintiff Singh Office hgarh dants overy total /o Sh. ir Post Distt. Singh ngpur,	ਐਲਾਨ ਜਲਦ ਕੀਤਾ ਜਾਵੇਗਾ। ਸੂਬਾ ਪ੍ਰਧਾਨ/ਕਨਵੀਨਰ ਦੀ ਨਿਯੁਕਤੀ ਸਮੇਤ ਸਮੁੱਚੇ ਸਿਆਸੀ ਢਾਰੇ ਦਾ ਪੁਨਰ ਗਨਨ ਐਡਹਾਕ ਸਟੇਟ ਪੀ.ਏ.ਸੀ. ਦੀ ਨਿਗਰਾਨੀ ਅਤੇ ਅਗਵਾਈ ਵਿੱਚ ਕੀਤਾ ਜਾਵੇਗਾ। ਇਹ ਜ਼ਿਲ੍ਹਾ ਵਿਧਾਨ ਸਭਾ ਹਲਕਾ ਅਤੇ ਬਲਾਕ ਪੱਧਰ ਉੱਧਰ ਪਾਰਟੀ ਢਾਂਚਾ ਵੀ ਖੜਾ ਕਰੰਗੀ। ਸੂਬਾ ਯੂਨਿਟ ਨੂੰ ਮਜਬੂਤ ਕਰਨ ਅਤੇ ਪਾਰਟੀ ਵਿੱਚ ਨਵੀਂ ਜਾਨ ਪਾਉਣ ਲਈ ਜ਼ਿਲ੍ਹਾ ਪੱਧਰੀ ਪਾਰਟੀ ਫਲੇਟੀਅਰ ਮੀਟਿੰਗਾਂ ਦੀ ਵੀ ਇਹ ਨਿਗਰਾਨੀ ਕਰੰਗੀ। ਸੂਬੇ ਦੇ ਸਿਆਸੀ ਢਾਂਚ ਦਾ	ਪੰਜਾਬ ਨਹੀਂ ਆਇਆ, ਉਹ ਗੈਗਰਤਮੰਦ ਨਹੀਂ। ਇਹ ਤਾਂ ਨਰਿੰਦਰ ਦੇ ਮੋਦੀ ਕਰਗਾ ਨੁਕਤਾ ਹੈ ਕਿ ਜਿਹੜਾ ਨੇ ਭਾਜਪਾ ਦਾ ਵਿਰੋਧ ਕਰਦਾ ਹੈ, ਉਹ ਹੋ ਗਾੜਹਕਾਦੀ ਨਹੀਂ ਹੈ। ਇਕ ਦੇ ਜ਼ਹਤਾ ਨੇ ਬਹਾਰ ਦੇ ਜ਼ਹੂਰ ਦੇ ਜ	4. ਸਪੱਸ਼ਟਵਾਦੀ ਹੋਣਾ ਵੀ ਖ਼ਖ਼ਸੀਅਤ ਦਾ ਚੰਗਾ ਗੁਣ ਹੁੰਦਾ ਹੈ, ਲੋਕਾਂ ਨਾਲ ਗੱਲਬਾਤ ਕਰਦੇ ਸਮੇਂ ਸ਼ਮੇਸ਼ਾ ਸਪੱਸ਼ਟ ਅਤੇ ਗੱਲ ਸਾਵ-ਸੁਥੜੇ ਚ ਬਚਦਾ ਵਿੱਚ ਕਰਨੀ ਆਉਣੀ ਚਾਹੀਦੀ ਹੈ। ਗੱਲ ਸਾਵ ਹੋਵੇ ਪਰ ਸ਼ਬਦ ਕੌੜੇ ਨਹੀਂ ਹੋਣੇ ਚਾਹੀਦੇ। ਅਜਿਹੇ ਸ਼ਬਦ ਨਾ ਵਰਤੋਂ ਜਿਸ ਨਾਲ ਦੂਜੇ ਦਾ ਦਿਲ ਦੁਖੇ ਪਰ ਇਹ ਵੀ ਨਹੀਂ ਕਰਨਾ ਚਾਹੀਦਾ ਕਿ ਦੂਜੇ ਨੂੰ ਖੁਸ਼ ਕਰਨ ਲਈ ਭੂਠ ਦਾ ਸਹਾਰਾ ਲਿਆ ਜਾਵੇ। 5. ਵਕੜ ਪ੍ਰਬੰਧਨ ਵਿੱਚ ਮਾਹਿਰ ਵਿਅਕਤੀ ਸਫ਼ਲ ਇਨਸਾਨ ਹੁੰਦੇ ਹਨ, ਵਕੜ ਪ੍ਰਬੰਧਨ ਵਿੱਚ ਮਾਹਿਰ	ਮਾਲਿਸਤਾਨ-ਪੁੱਖੀ ਮੁਹਿੰਮ ਤੇ ਰੋਲੀ, ਦੀ ਜਨਤਕ ਤੌਰ 'ਤੇ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਹੀ ਮੌਤੇ ਨਾ ਤਾਂ ਕੋਈ ਪਾਬੰਦੀ ਲੱਗੀ ਹੈ। ਅਤੇ ਨਾ ਹੀ ਉਸ ਬਾਰੇ ਕੋਈ ਸ਼ਿਕਾਇਤ ਹੀ ਮਿਲੀ ਹੈ। ਉੱਧੇ ਕੋਈ ਵਾਜ਼ਬ ਨੀਤੀਗਤ ਕਿੰਜਨਾ ਉਲੀਕੀ ਜਾਵੇਗੀ। ਉੱਧਰ ਬ੍ਰਿਟਿਸ਼ ਹਾਈ ਕਮਿਸ਼ਨ ਦੇ ਬੁਲਾਰੇ ਨੇ ਕਿਹਾ ਹੈ ਕਿ ਇੰਗਲੈਂਡ 'ਚ ਅਮਾ ਜਨਤਾ ਨੂੰ ਆਪੋ-ਆਪਣੇ ਵਿਚਾਰ ਪ੍ਰਗਟਾਉਣ ਦਾ ਪੂਰਾ ਹੱਕ ਹੈ; ਬਬਰਤੇ ਉਹ ਇਹ ਸਭ ਕਾਨੂੰਨ ਦੇ ,ਘੋਰੇ 'ਚ ਰਹਿ ਕੇ ਕਰਨ। ਦੇ ਤੇਰੇ ਹੀ ਕਿ ਬਿਟਿਸ਼ ਸਰਕਾਰ	A	MBER ENT (Formerly know Registered Office Corporate Office: Universal Tr E-mail: inlo@ Tel: +91 124 39230	Inf-316/18 [trible wrase & shifted and a shi	SES IT erprises (In al Point, Rajpur sector -49, Soth Website: www. 8016, 17; CIN: to for the qua	NDIA dia) Private Toun – 140 40 a Road, Gurga ambergroupindi 28910PB1990P arter endec	Limited) 11, Punjab on – 122 018, i a.com 1,C010265 d on 30 Ju in lakh except	I TED
Singh di Post aipura aintiff Singh Office hgarh dants covery total //o Sh. r Post Distt. Singh, singh, singh, singh, singh, agar.	ਐਲਾਨ ਜਲਦ ਕੀਤਾ ਜਾਵੇਗਾ। ਸੂਬਾ ਪ੍ਰਧਾਨ/ਕਨਵੀਨਰ ਦੀ ਨਿਯੁਕਤੀ ਸਮੇਤ ਸਮੁੱਚੇ ਸਿਆਸੀ ਢਾਂਚੇ ਦਾ ਪੂਨਰ ਗਠਨ ਐਡਹਾਕ ਸਟੇਟ ਪੀ.ਏ.ਸੀ. ਦੀ ਨਿਗਰਾਨੀ ਅਤੇ ਅਗਵਾਈ ਵਿੱਚ ਕੀਤਾ ਜਾਵੇਗਾ। ਇਹ ਜ਼ਿਲ੍ਹਾ, ਵਿਧਾਨ ਸੁਝਾ ਹਲਕਾ ਅਤੇ ਬਲਾਕ ਪੱਧਰ ਉੱਧਰ ਪਾਰਟੀ ਢਾਂਚਾ ਵੀ ਖੜਾ ਕਰਗੀ। ਸੂਬਾ ਯੂਨਿਟ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਵਿੱਚ ਨਵੀਂ ਜਾਨ ਪਾਉਣ ਲਈ ਜ਼ਿਲ੍ਹਾ ਪੱਧਰੀ ਪਾਰਟੀ ਵਲੇਟੀਅਰ ਮੀਟਿੰਗਾਂ ਦੀ ਵੀ ਇਹ ਨਿਗਰਾਨੀ ਕਰੋਗੀ। ਸੂਬੇ ਦੋ ਸਿਆਸੀ ਢਾਂਚੇ ਦਾ ਗਠਨ ਹੋਣ ਉਪਰੰਤ ਐਡਹਾਕ	ਪੰਜਾਬ ਨਹੀਂ ਆਇਆ, ਉਹ ਗੈ ਗੈਰਤਮੰਦ ਨਹੀਂ। ਇਹ ਤਾਂ ਨਰਿੰਦਰ ਏ ਮੰਦੀ ਚਰਗਾ ਨੁਕਤਾ ਹੈ ਕਿ ਜਿਹੜਾ ਨੂੰ ਭਾਜਪਾ ਦਾ ਵਿਰੋਧ ਕਰਦਾ ਹੈ, ਉਹ ਹੋ ਜਾਣਰਵਾਈ ਨਹੀਂ ਹੈ। ਇਕ ਤਾਂ ਜਾਣਰਵਾਦੀ ਨਹੀਂ ਹੈ। ਇਕ ਤੋਂ ਜਾਣਰਵਾਦੀ ਨਹੀਂ ਹੈ। ਇਕ ਤਗਵੰਤ ਮਾਨ ਨੇ ਪਹਿਲਾਂ ਇਹ ਭੀ ਸਪੱਸ਼ਟ ਕੀਤਾ ਕਿ ਖਹਿਰਾ ਨੂੰ ਵਿਗੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ 2 ਲਾਂਭ ਕਰਨ ਦਾ ਫ਼ੈਸਨਾ 26 ਜੁਲਾਈ ਨੂੰ ਆਇਆ ਸੀ ਪਰ ਉਨ੍ਹਾਂ ਦੀ ਚੁਸ਼ੀਆਰ 25 ਨੂੰ ਵਿਗੜ ਗਈ ਸੀ! ਉਸ ਤਾਂ ਅਗਲੇ ਦਨ ਮੈਂ ਫ਼ੈਸਬੁੱਕ ਤੋਂ ਇੱਕ ਪੋਸਟ ਵੀ ਪਾਈ ਸੀ ਕਿ ਉਨ੍ਹਾਂ ਦੀ ਜਾਣੀ ਸੀ ਕਿ ਕਿ ਜਾਣੀ ਸੀ ਕਿ ਕਿ ਜਾਣੀ ਸੀ ਕਿ ਕਿ ਜਾਣੀ ਸੀ ਕਿ ਜਾਣੀ ਸੀ ਕਿ ਕਿ ਸੀ ਜਾਣੀ ਸੀ ਕਿ ਕਿ ਜਾਣੀ ਸੀ ਜਾਣੀ ਸੀ ਕਿ ਕਿ ਸੀ ਜਾਣੀ ਜਾਣੀ ਕਲੋਂ ਜਾਣੀ ਜਾਣੀ ਕਲੋਂ ਜਾਣੀ ਜਾਣੀ ਜਾਣੀ ਜਾਣੀ ਜਾਣੀ ਜਾਣੀ ਜਾਣੀ ਜਾਣੀ	4. ਸਪੱਸ਼ਟਵਾਦੀ ਹੋਣਾ ਵੀ ਖ਼ਖ਼ਸੀਅਤ ਦਾ ਚੰਗਾ ਗੁਣ ਹੁੰਦਾ ਹੈ, ਲੋਕਾਂ ਨਾਲ ਗੱਲਬਾਤ ਕਰਦੇ ਸਮੇਂ ਮੁਸੰਬਾ ਸਪੱਸ਼ਟ ਅਤੇ ਗੋਲ ਸਾਵ-ਸੁਬਰੇ ਬਬਦਾਂ ਵਿੱਚ ਕਰਨੀ ਆਉਣੀ ਚਾਹੀਦੀ ਹੈ। ਗੱਲ ਸਾਵ ਹੋਵੇ ਪਰ ਸ਼ਬਦ ਕੌੜੇ ਨਹੀਂ ਹੋਣੇ ਚਾਹੀਦੇ। ਅਜਿਹੇ ਸ਼ਬਦ ਕੌੜੇ ਨਹੀਂ ਹੋਣੇ ਚਾਹੀਦੇ। ਅਜਿਹੇ ਸ਼ਬਦ ਕੌੜੇ ਨਹੀਂ ਹੋਣੇ ਚਾਹੀਦੇ। ਅਜਿਹੇ ਸ਼ਬਦ ਕੌੜੇ ਨਹੀਂ ਹੋਣ ਚਾਹੀਦੇ। ਅਜਿਹੇ ਸ਼ਬਦ ਕੌੜੇ ਨਹੀਂ ਹੋਣ ਚਾਹੀਦੇ। ਕਿ ਦੂਜੇ ਨੂੰ ਖੁਸ਼ ਕਰਨ ਲਈ ਦੂਖੇ ਪਰ ਇਹ ਵੀ ਨਹੀਂ ਕਰਨਾ ਚਾਹੀਦਾ ਕਿ ਦੂਜੇ ਨੂੰ ਖੁਸ਼ ਕਰਨ ਲਈ ਫੂਠ ਦਾ ਸਹਾਰਾ ਲਿਆ ਜਾਵੇ। ਤ ਵਕਤ ਪ੍ਰਬੰਧਨ ਵਿੱਚ ਮਾਹਿਰ ਵਿਅਕਤੀ ਸਫ਼ਲ ਇਨਸਾਨ ਹੁੰਦੇ ਹਨ, ਵਕਤ ਦੀ ਕੀਮਤ ਨੂੰ ਪਹਿਚਾਣ ਏ। ਵਕਤ ਪ੍ਰਬੰਧਨ ਵਿੱਚ ਪਾਰਿਤ ਵਿਕਤ ਪ੍ਰਬੰਧਨ ਵਿੱਚ ਪਰਿਚਾਣ ਏ।	ਖ਼ਾਲਿਸਤਾਨ-ਪੁੱਖੀ ਮੁਹਿੰਮ ਤੇ ਰੈਲੀ, ਦੀ ਜਨਤਕ ਤੌਰ 'ਤੇ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਹੀ ਅਤੇ ਕਾਰੇ ਕੋਈ ਸ਼ਿਕਾਇਤ ਹੀ ਮਿਲੀ ਹੈ। ਉੱਥੇ ਕੋਈ ਵਾਜਬ ਨੀਤੀਗੜ ਉੱਚ ਬ੍ਰਿਟਿਸ਼ ਹਾਈ ਕੀਮਸ਼ਨ ਦੇ ਬੁਲਾਰੇ ਨੇ ਕਿਹਾ ਹੈ ਕਿ ਇੰਗਲੈਂਡ ਦੇ ਬੁਲਾਰੇ ਨੇ ਕਿਹਾ ਹੈ ਕਿ ਇੰਗਲੈਂਡ ਦੇ ਬੁਲਾਰੇ ਨੇ ਕਿਹਾ ਹੈ ਕਿ ਇੰਗਲੈਂਡ ਦੇ ਤੁਲਾਰੇ ਨੇ ਕਿਹਾ ਹੈ ਕਿ ਇੰਗਲੈਂਡ ਹੈ ਤੋਂ ਦੁਆਰਾ ਹੋਕ ਹੈ; ਬਬਰਤੇ ਉਹ ਇਹ ਸਭ ਕਾਨੂੰਨ ਦੇ ਹੈ; ਬਬਰਤੇ ਉਹ ਇਹ ਸਭ ਕਾਨੂੰਨ ਦੇ ਘੇਰੇ 'ਚ ਰਹਿ ਕੇ ਕਰਨ। ਚੇਤੇ ਰਹੇ ਕਿ ਬ੍ਰਿਟਿਸ਼ ਸਰਕਾਰ ਦੇ ਤੇ ਰਹੇ ਕਿ ਬ੍ਰਿਟਿਸ਼ ਸਰਕਾਰ ਦੇ ਲੋਵਾਂ ਪਰਟਾਏ ਗਏ	A	MBER ENT (Formerly know Registered Office: Universal In E-mail: nino@ Te-191 124 3920; Extract of unaudited fin	Inf-316/18 [trible wrase & shifted and a shi	mbo SES In erprises (In Point, Raipour Website: www. 2016, 17; CIN: th for the qual 30 June	NDIA dia) Private a Town – 140 40 a Road, Gurga ambergroupindi 289 10PB 1990 arter endec (*C Quarter ende 31 March	Limited) 11, Punjab on – 122 018, is acom it C010265 d on 30 Ju in lakh except d 30 June	faryana ne 2018 for per share data Year ended 31 March
Singh I Post singh I Post Singh Office hgarh dants overy total //o Sh. r Post Distt. Singh lagar, Singh lagar, Singh	ਐਲਾਨ ਜਲਦ ਕੀਤਾ ਜਾਵੇਗਾ। ਸੂਬਾ ਪ੍ਰਧਾਨ/ਕਨਵੀਨਰ ਦੀ ਨਿਯੁਕਤੀ ਸਮੇਤ ਸਮੁੱਚੇ ਸਿਆਸੀ ਵਾਂਚੋਂ ਦਾ ਪੁਨਰ ਗਨਨ ਐਡਹਾਕ ਸਟੇਟ ਪੀ.ਏ.ਸੀ. ਦੀ ਨਿਗਰਾਨੀ ਅਤੇ ਅਗਵਾਈ ਵਿੱਚ ਕੀਤਾ ਜਾਵੇਗਾ। ਇਹ ਜ਼ਿਲ੍ਹਾ, ਵਿਆਨ ਸਭਾ ਹਲਕਾ ਅਤੇ ਬਲਾਕ ਪੱਧਰ ਉੱਪਰ ਪਾਰਟੀ ਵਾਂਚਾ ਵੀ ਖੜਾ ਕਰੰਗੀ। ਸੂਬਾ ਯੂਨਿਟ ਨੂੰ ਮੁਜਬੂਤ ਕਰਨ ਅਤੇ ਪਾਰਟੀ ਵਿੱਚ ਨਵੀਂ ਜਾਨ ਪਾਉਣ ਲਈ ਜ਼ਿਲ੍ਹਾ ਪੱਧਰੀ ਅਹਾਣੀ ਕਲੈਟੀਅਰ ਮੀਟਿੰਗਾਂ ਦੀ ਵੀ ਇਹ ਨਿਗਰਾਨੀ ਕਰੰਗੀ। ਸੂਬੇ ਦੇ ਸਿਆਸੀ ਵਾਂਚੇ ਦਾ ਗਠਨ ਹੋਣ ਉਪਰੰਤ ਐਡਹਾਕ ਪੀ.ਏ.ਸੀ. ਅਤੇ ਐਡਹਾਕ ਸਟੇਟ	ਪੰਜਾਬ ਨਹੀਂ ਆਇਆ, ਉਹ ਗੈਰਤਮੰਦ ਨਹੀਂ। ਇਹ ਤਾਂ ਨਵਿੰਚਰ ਜੈਰਤਮੰਦ ਨਹੀਂ। ਇਹ ਤਾਂ ਨਵਿੰਚਰ ਜੈਰਤਮੰਦ ਨਹੀਂ । ਇਹ ਤਾਂ ਨਵਿੰਚਰ ਜੈਰਤਮੰਦ ਨਹੀਂ ਹੈ। ਇਕ ਹੋ ਨਵਿੰਚਰ ਜੈਰਤਮੰਦ ਨਹੀਂ ਹੈ। ਇਕ ਰਾਸ਼ਟਰਵਾਦੀ ਨਹੀਂ ਹੈ। ਇਕ ਰਾਸ਼ਟਰਵਾਦੀ ਨਹੀਂ ਹੈ। ਇਕ ਰਾਸ਼ਟਰਵਾਦੀ ਨਹੀਂ ਹੈ। ਇਕ ਰਾਸ਼ਟਰਵਾਦੀ ਅਸਨ ਦੇ ਪਹਿਲਾਂ ਇਹ ਵੀ ਸਪੱਸ਼ਟ ਕੀਤਾ ਕਿ ਖਹਿਰਾ ਨੂੰ ਵਿਚੰਚਰ ਜੈਰਤਮੰਦ ਨਹੀਂ ਹੈ। 'ਚ ਲਾਡੇ ਕਰਨ ਦਾ ਡੇਸਲਾ 26 ਜੁਲਾਈ ਨੂੰ ਆਇਆ ਸੀ ਪਰ ਉਨ੍ਹਾਂ ਦੀ ਤੁਸ਼ੀਅਤ 25 ਨੂੰ ਵਿਗੜ ਗਈ ਸੀ। ਉੱਚਾ ਤੋਂ ਅਗਲੇ ਦਿਨ ਮੈਂ ਡੇਸਬੁੱਕ 'ਤੇ ਇੱਕ ਪੋਸਟ ਵੀ ਪਾਈ ਸੀ ਕਿ ਉਨ੍ਹਾਂ ਦੀ ਨਾਲ ਸੀ ਪਰ ਸੀ ਕਿ ਉਨ੍ਹਾਂ ਦੀ ਜੇਰਤਮਾਂ ਅੱਖਾਂ ਸਾਹਮਣੇ ਕਲੇਸ਼ ਕੰਪ ਗਿਆ ਹੈ। ਪਰ ਕਿਲਾ ਸੀ ਪਰ ਸੀ ਕਿ ਉਨ੍ਹਾਂ ਦੀ ਜੇਰਤਮਾਂ ਅੱਖਾਂ ਸਾਹਮਣੇ ਕਲੇਸ਼ ਕੰਪ ਬਿੰਗਾ ਹੈ। ਪਰ ਸਿੰਗਾ ਹੈ। ਪਰ ਸਿੰਗਾ ਹੈ। ਪਰ ਸਿੰਗਾ ਹੈ। ਪਰ ਸਿਲ ਸੀ ਕਿ ਸੀ ਕਿ ਸੀ ਪਰ ਸੀ ਕਿ ਸੀ ਸੀ ਸੀ ਕਿ ਸੀ ਸੀ ਕਿ	4. ਸਪੈਂਸ਼ਟਵਾਦੀ ਹੋਣਾ ਵੀ ਖ਼ਖ਼ਸੀਅਤ ਦਾ ਚੰਗਾ ਗੁਣ ਹੁੰਦਾ ਹੈ, ਲੋਕਾਂ ਨਾਲ ਗੱਲਬਾਤ ਕਰਦੇ ਸਮੇਂ ਸੇਨਾਂਸ਼ ਸਪੈਂਸ਼ਟ ਅਤੇ ਗੱਲ ਸਾਵ-ਸੁਥਕੇ ਕੁਝਦਾਂ ਵਿੱਚ ਕਰਨੀ ਆਉਣੀ ਰਾਹੀਦੀ ਹੈ। ਗੱਲ ਸਾਫ ਹੋਵੇਂ ਪਰ ਸ਼ਬਦ ਕੌੜੇ ਨਹੀਂ ਹੋਣੇ ਚਾਹੀਦੀ ਅਜਿਹੇ ਸ਼ਬਦ ਨਾ ਵਰਤੋਂ ਜਿਸ ਨਾਲ ਦੂਜੇ ਦਾ ਦਿਲ ਦਾ ਜ਼ਿਲ੍ਹਾ ਨੂੰ ਜ਼ਿਲ੍ਹਾ ਨਾਲ ਦੂਜੇ ਦਾ ਦਿਲ ਦਾ ਜ਼ਿਲ੍ਹਾ ਨਾਲ ਸ਼ਾਜ਼ਦੀ ਦਾ ਜ਼ਿਲ੍ਹਾ ਜ਼ਿਲ੍ਹਾ ਨਾਲ ਦੂਜੇ ਦਾ ਦਿਲ ਦਾ ਜ਼ਿਲ੍ਹਾ ਜ਼ਿਲ੍ਹਾ ਨਾਲ ਦਾ ਜ਼ਿਲ੍ਹਾ ਜ਼ਿਲ੍ਹਾ ਨਾਲ ਦਾ ਜ਼ਿਲ੍ਹਾ ਜ਼ਿਲ੍ਹਾ ਨਾਲ ਦਾ ਜ਼ਿਲ੍ਹਾ ਜ਼ਿਲ੍ਹਾ ਨਾਲ ਜ਼ਿਲ੍ਹਾ ਜ਼ਿਲ੍ਹਾ ਜ਼ਿਲ੍ਹਾ ਨਾਲ ਦਾ ਜ਼ਿਲ੍ਹਾ ਜ	ਮਾਲਿਸਤਾਨ-ਪੱਖੀ ਮੁਧਿੰਮ ਤੇ ਰੋਲੀ, ਦੀ ਜਨਤਕ ਤੋਂ ਕੇ ਹਾ। ਇਤ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ 'ਤੇ ਨਾ ਤਾਂ ਕੋਈ ਪਾਥੰਦੀ ਲੱਗੀ ਹੈ। ਅਤੇ ਨਾਂ ਹੀ ਉਸ ਬਾਰੇ ਕੋਈ ਸ਼ਿਕਾਇਤ ਹੀ ਮਿਲੀ ਹੈ। 'ਉੱਥੇ ਕੋਈ ਵਾਜਬ ਨੀਤੀਗਤ ਯੋਜਨਾ ਉਲੀਕੀ ਜਾਵੇਗੀ। ਉੱਧਰ ਬ੍ਰਿਟਿਸ਼ ਹਾਈ ਕਮਿਸ਼ਨ ਦੇ 'ਬੁਲਾਰੇ ਨੀਰੀਗਤ ਹਾਂ ਕਿ ਇੰਗਲੈਂਡ 'ਚ ਆਮ ਜਨਤਾ ਨੂੰ ਆਪੋ-ਆਪਣੇ ਵਿਚਾਰ ਪ੍ਰਗਟਾਉਣ ਦਾ ਪੂਰਾ ਹੈ। ਹੈ; ਬਸ਼ਰਤੇ ਉਹ ਇਹ ਸਭ ਕਾਨੂੰਨ ਦੇ ਪੀਰੇ 'ਚ ਰਹਿ ਕੇ ਕਰਨ। 'ਚੇ ਤਾਰਤ ਵੱਲੋਂ' ਪ੍ਰਗਟਾਏ ਗਏ ਨੇ ਭਾਰਤ ਵੱਲੋਂ' ਪ੍ਰਗਟਾਏ ਗਏ	A	MBER ENT (Formerly know Registered Office Corporate Office: Universal Tr E-mail: inlo@ Tel: +91 124 39230	Inf-316/18 [trible wrase & shifted and a shi	mbo SES II erprises (In al Point, Raipuru erprises (In 1 Point erp	NDIA dia) Private 170m - 140 40 a Road, Gunga ambergroupindi 28910P81990P arter endec (*C Quarter endec 31 March 2018	LIMI Limited) 1, Punjab n – 122 018, i n on 30 Ju n lakh except d 30 June 2017	TED taryana ne 2018 for per share data Year ended 31 March 2018
Singh di Post ajpura aintiff Singh Office hgarh dants overy total //o Sh. ir Post Distt. Singh agar, Singh lagar, Singh ITehsil Hry) 5.	ਐਲਾਨ ਜਲਦ ਕੀਤਾ ਜਾਵੇਗਾ। ਸੂਬਾ ਪ੍ਰਧਾਨ/ਕਨਵੀਨਰ ਦੀ ਨਿਯੁਕਤੀ ਸਮੇਤ ਸਮੁੱਚੇ ਸਿਆਸੀ ਵਾਂਚੇ ਦਾ ਪੁਨਰ ਗਠਨ ਐਡਹਾਕ ਸਟੇਟ ਪੀ.ਏ.ਸੀ. ਦੀ ਨਿਗਰਾਨੀ ਅਤੇ ਅਗਵਾਈ ਵਿੱਚ ਕੀਤਾ ਜਾਵੇਗਾ। ਇਹ ਜ਼ਿਲ੍ਹਾ, ਵਿਗੇ ਜਾਵੇਗਾ। ਇਹ ਜ਼ਿਲ੍ਹਾ, ਵਿਗੇ ਸਤਾ ਹਲਕਾ ਅਤੇ ਬਲਾਕ ਪੱਧਰ ਉਪਰ ਪਾਰਟੀ ਵਾਂਚਾ ਵੀ ਅਤੇ ਹਰਗੀ। ਸੂਬਾ ਯੂਨਿਟ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਵਿੱਚ ਨਵੀਂ ਜਾਨ ਪਾਉਣ ਲਈ ਜ਼ਿਲ੍ਹਾ ਪੰਧਰੀ ਪਾਰਟੀ ਵਲੇਟੀਅਰ ਮੀਟਿੰਗਾਂ ਦੀ ਵੀ ਇਹ ਨਿਗਰਾਨੀ ਕਰੰਗੀ। ਸੂਬੇ ਦੇ ਸਿਆਸੀ ਢਾਂਚੇ ਦਾ ਗਠਨ ਹੋਣ ਉਪਰੰਤ ਐਡਹਾਕ ਪੀ.ਏ.ਸੀ. ਅਤੇ ਐਡਹਾਕ ਸਟੇਟ ਐਗਜੀਕਿਊਟਿਵ ਨੂੰ ਡੰਗ ਕਰ ਦਿੱਤਾ ਜਾਵੇਗਾ। ਇੱਕ ਨਵੀਂ ਸਟੇਟ	ਪੰਜਾਬ ਨਹੀਂ ਆਇਆ, ਉਹ ਨੀਕਤੇਜ਼ਨ ਨਹੀਂ। ਇਹ ਤਾਂ ਨਵਿੰਦਰ ਸੰਮੇਤੀ ਦਰ ਤਾਂ ਨਵਿੰਦਰ ਸੰਮੇਤੀ ਦਰ ਤਾਂ ਨਵਿੰਦਰ ਸੰਮੇਤੀ ਦਰ ਤਾਂ ਨਵਿੰਦਰ ਸੰਮੇਤੀ ਦਰ ਤਾਂ ਹੈ ਕਿ ਜਿਹੜਾ ਨੇ ਭਾਜਪਾ ਦਾ ਵਿਰੋਧ ਕਰਦਾ ਹੈ, ਉਹ ਹੋ ਜਾਣਰਕਾਦੀ ਹੈ। ਇਕੱਲਾ ਸ਼ਿੰਪਰ ਦੀ ਸੰਮੇਤੀ ਦੀ ਜਾਣੀ ਹੈ। ਇਕੱਲਾ ਸਿੰਪਰ ਦੀ ਸੰਮੇਤ ਕੀਤਾ ਕਿ ਖਹਿਰਾ ਨੂੰ ਨੇ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤਾਂ ਨੇ ਅਤੇ ਦੇ ਜੁਲਾਈ ਨੂੰ ਆਉਂ ਦੀ ਸੰਮੇਤ ਕੀਤਾ ਕਿ ਖਹਿਰਾ ਨੂੰ ਨੇ ਅਤੇ ਜਾਣ	4. ਸਪੱਸ਼ਟਵਾਦੀ ਹੋਣਾ ਵੀ ਸ਼ੁਖ਼ਸੀਅਤ ਦਾ ਚੰਗਾ ਗੁਣ ਹੁੰਦਾ ਹੈ, ਲੋਕਾਂ ਨਾਲ ਗੋਂਲਬਾਤ ਕਰਦੇ ਸਮੇਂ ਮੇਸੇਸ਼ਾ ਸਪੱਸ਼ਟ ਅਤੇ ਹੱਲ ਸਾਵ- ਸੁਥਰੇ ਕੁਝਦਾਂ ਵਿੱਚ ਕਰਨੀ ਆਉਣੀ ਰਾਹੀਦੀ ਹੈ। ਗੱਲ ਸਾਫ ਹੋਵੇ ਪਰ ਸ਼ਬਦ ਕੌੜੇ ਨਹੀਂ ਹੋਣੇ ਚਾਹੀਦੇ। ਅਜਿਹੇ ਸ਼ਬਦ ਨਾ ਵਰਤੋਂ ਜਿਸ ਨਾਲ ਦੂਜੇ ਦਾ ਦਿਲ ਦੁਖੇ ਪਰ ਇਹ ਵੀ ਨਹੀਂ ਕਰਨਾ ਚਾਰਦਾ ਕਿ ਦੂਜੇ ਨੂੰ ਖੁਸ਼ ਕਰਨ ਲਈ ਹੁੰਦਾ ਸਹਾਰਾ ਲਿਆ ਜਾਵੇ। 5. ਵਕਤ ਪ੍ਰਬੰਧਨ ਵਿੱਚ ਮਾਹਿ ਕੁਝ ਕਿਅਕੀ ਸਫ਼ਲ ਇਨਸਾਨ ਹੁੰਦੇ ਹਨ, ਵਕਤ ਦੀ ਕੀਮਤ ਨੂੰ ਪਹਿਚਾਣੇ। ਫਕਤ ਪ੍ਰਬੰਧਨ ਵਿੱਚ ਮਾਹਿ ਕਰੋਂ। ਕੈਮਾਂ ਦੀ ਸੂਚੀ ਬਣਾਉਂ। ਸਮਾਂ ਸੀਮਾ ਤੈਅ ਕਰੋਂ। ਰੋਜ਼ਾਨਾ ਡਾਇਰੀ ਲਿਖੋ। ਸਮੇਂ ਦੀ ਸੂਚੀ ਬਣਾਉਂ। ਸਮਾਂ ਸੀਮਾ	ਮਾਲਿਸਤਾਨ-ਪੱਖੀ ਮੁਧਿੰਮ ਤੇ ਕੋਈ - ਦੀ ਜਨਤਕ ਤੋਂ ਕਾਂ ਤੇ ਹਮਾਇਤ ਕੋਈ - ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਂ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਂ ਤੋਂ ਨਾ ਤਾਂ ਕੋਈ ਪਾਥੰਦੀ ਲੱਗੀ ਹੈ ਂ ਲੋ ਨਾ ਹੀ ਉਸ ਬਾਰੇ ਕੋਈ ਲਿਕਾਇਤ ਹੀ ਮਿਲੀ ਹੈ। ਂ ਉੱਥੇ ਕੋਈ ਵਾਜਬ ਨੀਤੀਗਤ ਯੋਜਨਾ ਉਲੀਕੀ ਜਾਵੇਗੀ। ਂ ਉੱਥੇ ਕੋਈ ਰਾਜਬ ਨੀਤੀਗਤ ਯੋਜਨਾ ਉਲੀਕੀ ਜਾਵੇਗੀ। ਂ ਉੱਧਰ ਬ੍ਰਿਟਿਸ਼ ਹਾਈ ਕੀਮਸ਼ਨ ਦੇ ਬੁਲਾਰੇ ਨੇ ਕਿਹਾ ਹੈ ਕਿ ਇੰਗਲੈਂਡ ਾਰ ਆਮ ਜਨਤਾ ਨੂੰ ਆਪ-ਆਪਣੇ ਵਿਚਾਰ ਪ੍ਰਗਟਾਉਣ ਦਾ ਪੂਰਾ ਹੱਕ ਹੈ; ਬਬਰਤੇ ਉਹ ਇਹ ਸਭ ਕਾਨੂੰਨ ਦੇ ਘੇਰੇ 'ਚ ਰਹਿ ਕੇ ਕਰਨ। ਪੇਰੇ 'ਚ ਰਹਿ ਕੇ ਕਰਨ। ਦੇ ਤੇਰ ਰਹੇ ਕਿ ਬ੍ਰਿਟਿਸ਼ ਸਰਕਾਰ ਨਿੰਡਾਰਤ ਵੱਲੋਂ ਪ੍ਰਗਟਾਏ ਗਏ // ਇਤਰਾਜ਼ਾਂ ਦੇ ਬਾਵਜੂਦ ਇਸ ਮਾਲਿਸਤਾਨ-ਪੱਖੀ ਸਮਾਰੋਹ ਤੋਂ ਕੋਈ // ਇਸਤਾਰ- ਤੋਂ ਸਾਫ਼ ਇਨਕਾਰ	A	MBER ENT (Formerly know Registered Office Corporate Office: Universal Tile Tel: 191 124 36235 Extract of unaudited fir	Inf-316/18 [trible wrase & shifted and a shi	SES III erprises (In al Point, Rajpurio ector-49, Soh websile: www. 3016, 17; CIN: te for the qual 30 June 2018 Unaudited	DIA dia) Private 1 Town - 140 40 1 Town - 140 40 289 10 PB 1990 P arter endec 201 31 March 2018 Audited	LIMI Limited) 1, Punjab 0, -122 018, ib 0, 000 000 1, C010265 0 00 30 Ju 1 in takh except d 30 June 2017 Unaudited	re 2018 for per share data Year ended 31 March 2018 Audited
Singh of Posts of Pos	ਐਲਾਨ ਜਲਦ ਕੀਤਾ ਜਾਵੇਗਾ। ਸੂਬਾ ਪ੍ਰਧਾਨ/ਕਨਵੀਨਰ ਦੀ ਨਿਯੁਕਤੀ ਸਮੇਤ ਸਮੁੱਚੇ ਸਿਆਸੀ ਵਾਚੇ ਦਾ ਪੁਨਰ ਗਨਨ ਐਡਹਾਕ ਸਟੇਟ ਪੀ.ਏ.ਸੀ. ਦੀ ਨਿਗਰਾਨੀ ਅਤੇ ਅਗਵਾਈ ਵਿੱਚ ਕੀਤਾ ਜਾਵੇਗਾ। ਇਹ ਜ਼ਿਲ੍ਹਾ, ਵਿਧਾ ਸ਼ਕਾ ਹਲਕਾ ਅਤੇ ਬਲਾਕ ਪੱਧਰ ਉੱਪਰ ਪਾਰਟੀ ਵਾਂਚਾ ਵੀ ਖੜਾ ਕਰਗੇ॥ ਸੂਬਾ ਯੂਨਿਟ ਨੂੰ ਮਜਬੂਤ ਕਰਨ ਅਤੇ ਪਾਰਟੀ ਵਿੱਚ ਨਵੀਂ ਜਾਟ ਪਾਉਣ ਲਈ ਜ਼ਿਲ੍ਹਾ ਪੱਧਰੀ ਪਾਰਟੀ ਵਲੇਟੀਅਰ ਮੀਟਿੰਗਾਂ ਦੀ ਵੀ ਇਹ ਨਿਗਰਾਨੀ ਕਰੇਗੀ। ਸੂਬੇ ਦੇ ਸਿਆਸੀ ਢਾਂਚ ਦਾ ਗਠਨ ਹੋਣ ਉਪਰੰਤ ਐਡਹਾਕ ਪੀ.ਏ.ਸੀ. ਅਤੇ ਐਡਹਾਕ ਸਟੇਟ ਐਗਜੀਕਿਊਟਿਵ ਨੂੰ ਡੰਗ ਕਰ ਦਿੱਤਾ ਜਾਵੇਗਾ। ਇੱਕ ਨਵੀਂ ਸਟੇਟ ਐਗਜੀਕਿਊਟਿਵ ਨੂੰ ਡੰਗ ਕਰ ਦਿੱਤਾ	ਪੰਜਾਬ ਨਹੀਂ ਆਇਆ, ਉਹ ਗੈਗੇਰਤਮੰਦ ਨਹੀਂ। ਇਹ ਤਾਂ ਨਰਿੰਦਰ ਨੇ ਮੋਦੀ ਕਰਗਾ ਨੁਕਤਾ ਹੈ ਕਿ ਜਿਹੜਾ ਨੇ ਭਾਜਪਾ ਦਾ ਵਿਰੋਧ ਕਰਦਾ ਹੈ, ਉਹ ਨਾਂ ਰਹਿੰਦਰ ਨੇ ਸਦੇ ਹੋਏ ਜਹੇ ਹੋ । ਵਿਕੇਧ ਨਾ ਦੇ ਸ਼ਹੀ ਹੈ। ਇਹ ਤਾਂ ਨਹੀਂ ਹੈ। ਇਕ ਰਾਜ਼ਟਰਵਾਦੀ ਨਹੀਂ ਹੈ। ਇਕ ਰਾਜ਼ਟਰਵਾਦੀ ਨਹੀਂ ਹੈ। ਇਕ ਰਾਜ਼ਟਰਵਾਦੀ ਨਹੀਂ ਹੈ। 'ਚ ਭਗਵੰਤ ਮਾਨ ਨੇ ਪਹਿਲਾਂ ਇਹ ਵੀ ਸਪੱਸ਼ਟ ਕੀਤਾ ਕਿ ਖਹਿਰਾ ਨੂੰ ਨੇ ਵਿਰੋਧੀ ਪਿਰ ਦੇ ਆਗੂ ਦੇ ਅਮੁਦੇ ਤੋਂ 'ਦੇ ਲੋਕਾਂ ਤੇ ਨਾ ਦੇ ਲੋਕਾਂ ਤੋਂ ਦੀ ਜ਼ਹੀ ਹੈ। 'ਚ ਦੇ ਜ਼ਹੀ ਹੈ। 'ਚ ਦੇ ਜ਼ਹੀ ਹੈ।	4. ਸਪੱਸ਼ਟਵਾਦੀ ਹੋਣਾ ਵੀ ਖ਼ਖ਼ਸੀਅਤ ਦਾ ਚੰਗਾ ਗੁਣ ਹੁੰਦਾ ਹੈ, ਲੋਕਾਂ ਨਾਲ ਗੱਲਬਾਤ ਕਰਦੇ ਸਮੇਂ ਸ਼ਮੇਸ਼ਸ ਸਪੱਸ਼ਟ ਅਤੇ ਗੱਲ ਸਾਵ-ਸੁਥੜੇ ਚ ਬਚਦਾ ਵਿੱਚ ਕਰਨੀ ਆਉਣੀ ਚਾਹੀਦੀ ਹੈ। ਗੱਲ ਸਾਵ ਹੋਵੇ ਪਰ ਸ਼ਬਦ ਕੌੜੇ ਨਹੀਂ ਹੋਣੇ ਚਾਹੀਦੇ। ਅਜਿਹੇ ਸ਼ਬਦ ਨਾ ਵਰਤੋਂ ਜਿਸ ਨਾਲ ਦੂਜੇ ਦਾ ਦਿਲ ਦੁਖੇ ਪਰ ਇਹ ਵੀ ਨਹੀਂ ਕਰਨਾ ਚਾਹੀਦਾ ਕਿ ਦੂਜੇ ਨੂੰ ਖੁਸ਼ ਕਰਨ ਲਈ ਝੂਠ ਦਾ ਸਹਾਰਾ ਲਿਆ ਜਾਵੇ। 5. ਵਕਤ ਪ੍ਰਬੰਧਨ ਵਿੱਚ ਮਾਹਿਰ ਵਿਅਕਤੀ ਸਫ਼ਲ ਇਨਸਾਨ ਹੁੰਦੇ ਹਨ, ਵਕਤ ਪ੍ਰਬੰਧਨ ਵਿੱਚ ਮਾਹਿਰ ਝਣੇ। ਕੁੱਖਾਂ ਦੀ ਸੂਚੀ ਬਣਾਉ। ਸਮਾਂ ਸੀਮਾ ਤੈਅ ਕਰੋ। ਰੋਜ਼ਾਨਾ ਡਾਇਰੀ ਲਿਖੋ। ਸਮੇਂ ਦੀ ਕਦਰ ਕਰੋ। 6. ਸਵੈ-ਪਤਰੌਲ: ਆਪਣੇ-	ਮਾਲਿਸਤਾਨ-ਪੱਖੀ ਮੁਧਿੰਮ ਤੇ ਰੋਲੀ, ਦੀ ਜਨਤਕ ਤੌਰ 'ਤੇ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ 'ਤੇ ਨਾ ਤਾਂ ਕੋਈ ਪਾਥੰਦੀ ਲੱਗੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਹੀ ਮੌਤੇ ਨਾ ਤਾਂ ਕੋਈ ਪਾਥੰਦੀ ਲੱਗੀ ਹੈ। ਅਤੇ ਨਾ ਹੀ ਉਸ ਬਾਰੇ ਕੋਈ ਸ਼ਿਕਾਇਤ ਹੀ ਮਿਲੀ ਹੈ। ਉੱਥੇ ਕੋਈ ਵਾਜਬ ਨੀਤੀਗਤ ਯੋਜਨਾ ਉਲੀਕੀ ਜਾਵੇਗੀ। ਉੱਧਰ ਬ੍ਰਿਟਿਸ਼ ਹਾਈ ਕਮਿਸ਼ਨ ਦੇ 'ਝੁਲਾਰੇ ਨੇ ਕਿਹਾ ਹੈ ਕਿ ਇੰਗਲੈਂਡ 'ਚ ਆਮ ਜਨਤਾ ਨੂੰ ਆਪੋ-ਆਪਣੇ ਵਿਚਾਰ ਪ੍ਰਗਟਾਉਣ ਦਾ ਪੂਰਾ ਨਹੀਂ ਹੈ: ਬਬਰਤੇ ਉਹ ਇਹ ਸਭ ਕਾਨੂੰਨ ਦੇ ਘੇਰੇ 'ਚ ਰਹਿ ਕੇ ਕਰਨ। ਦੇ ਤੋਂ ਹਰ ਕਿ ਕਰਨ। ਦੇ ਤੋਂ ਹਰ ਕੇ ਕਰਨ। ਦੇ ਬਾਰਤ ਵੱਲੋਂ 'ਪ੍ਰਗਟਾਏ ਗਏ' ਇਤਰਾਜ਼ਾਂ ਦੇ ਬਾਰਤ ਦੀ ਤਰ ਤੋਂ ਵਲੋਂ ਦੀ ਬਾਰਤ ਤੋਂ ਕੋਈ ਪਾਬੰਦੀ ਲਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।	A SI. No.	MBER ENT (Formerly know Registered Office: Universal In E-mail: nino@ Te-191 124 3920; Extract of unaudited fin	Inf-316/18 [trible wrase & shifted and a shi	Property of the quadrate of th	NDIA dia) Private 1 Town - 140 40 1 Town - 140 40 289 10P8 1990 1 Terrender (**Causter endec 2018 Audited 69,200.28	Limited) 1, Punjab n – 122 018, is com LC010265 d on 30 Ju in lake except d 30 June 2017 Unauditec 65,099.5	re 2018 for per share data Year ended 31 March 2018 Audited 7 1,94,997.47
Singh 1 Post in process of the second of the	ਐਲਾਨ ਜਲਦ ਕੀਤਾ ਜਾਵੇਗਾ। ਸੂਬਾ ਪ੍ਰਧਾਨ/ਕਨਵੀਨਰ ਦੀ ਨਿਯੁਕਤੀ ਸਮੇਤ ਸਮੁੱਚੇ ਸਿਆਸੀ ਵਾਂਚੇ ਦਾ ਪੁਨਰ ਗਨਨ ਐਡਹਾਕ ਸਟੇਟ ਪੀ.ਏ.ਸੀ. ਦੀ ਨਿਗਰਾਨੀ ਅਤੇ ਅਗਵਾਈ ਵਿੱਚ ਕੀਤਾ ਜਾਵੇਗਾ। ਇਹ ਜ਼ਿਲ੍ਹਾ, ਵਿਆਹ ਸਭਾ ਹਲਕਾ ਅਤੇ ਬਲਾਕ ਪੱਧਰ ਉੱਪਰ ਪਾਰਟੀ ਵਾਂਚਾ ਵੀ ਖੜਾ ਕਰੇਗੀ। ਸੂਬਾ ਯੂਨਿਟ ਨੂੰ ਮਜਬੂਤ ਕਰਨ ਅਤੇ ਪਾਰਟੀ ਵਿੱਚ ਨਵੀਂ ਜਾਨ ਪਾਉਣ ਲਈ ਜ਼ਿਲ੍ਹਾ ਪੱਧਰੀ ਪਾਰਟੀ ਵਲੇਟੀਅਰ ਮੀਟਿੰਗਾਂ ਦੀ ਵੀ ਇਹ ਨਿਗਰਾਨੀ ਕਰੇਗੀ। ਸੂਬੇ ਦੇ ਸਿਆਸੀ ਵਾਂਚੇ ਦਾ ਗਠਨ ਹੋਣ ਉਪਰੰਤ ਐਡਹਾਕ ਪੀ.ਏ.ਸੀ. ਅਤੇ ਐਡਹਾਕ ਸਟੇਟ ਐਗਜੀਕਿਊਟਿਵ ਨੂੰ ਭੰਗ ਕਰ ਦਿੱਤਾ ਜਾਵੇਗਾ। ਇੱਕ ਨਵੀਂ ਸਟੇਟ ਪੀ.ਏ.ਸੀ. ਦਾ ਗਠਨ ਕੀਤਾ ਜਾਵੇਗਾ। ਫਰਨ ਕੀਤਾ	ਪੰਜਾਬ ਨਹੀਂ ਆਇਆ, ਉਹ ਗੈਰਤਅੰਦ ਨਹੀਂ। ਇਹ ਤਾਂ ਨਵਿੰਦਰ ਸੰਮੇਦੀ ਕਰਗਾ ਨਕਤਾ ਹੈ ਕਿ ਜਿਹੜਾ ਨੇ ਭਾਜਪਾ ਦਾ ਵਿਰੋਧ ਕਰਦਾ ਹੈ, ਉਹ ਹੋ ਜਾਹੜਾ ਨੇ ਭਾਜਪਾ ਦਾ ਵਿਰੋਧ ਕਰਦਾ ਹੈ, ਉਹ ਹੋ ਜਾਹੜਾ ਨੇ ਬਹੁਤਾ ਹੀ ਜੀ ਗੰਤ ਸਨੇ ਦੀ ਜਾਹੜਾ ਨੇ ਬਹੁਤਾ ਹੀ ਜੀ ਗੰਤ ਜਾਨ ਦੇ ਪਹਿਲਾਂ ਲਈ ਜਾਨੇ ਦੇ ਜਿਲ੍ਹੇ ਜੀ ਜੀ ਜਿਲ੍ਹੇ ਜੀ ਜੀ ਜਿਲ੍ਹੇ ਜੀ ਜੀ ਜੀ ਜਿਲ੍ਹੇ ਜੀ	4. ਸਪੈਂਸ਼ਟਵਾਦੀ ਹੋਣਾ ਵੀ ਖ਼ਖ਼ਸੀਅਤ ਦਾ ਚੰਗਾ ਗੁਣ ਹੁੰਦਾ ਹੈ, ਲੌਕਾਂ ਨਾਲ ਗੱਲਬਾਤ ਕਰਦੇ ਸਮੇਂ ਸੇਮੇਸ਼ ਸਪੈਂਸ਼ਟ ਅਤੇ ਗੱਲ ਸਾਵ-ਸੁਥਕੇ ਚ ਬਚਦਾਂ ਵਿੱਚ ਕਰਨੀ ਆਉਣੀ ਚਾਹੀਦੀ ਹੈ। ਗੱਲ ਸਾਫ ਹੋਵੇ ਪਰ ਸ਼ਬਦ ਕੌੜੇ ਨਹੀਂ ਹੋਣੇ ਚਾਹੀਦੇ। ਅਜਿਹੇ ਸ਼ਬਦ ਨਾ ਦੋਵੇਂ ਪਰ ਇਹ ਵੀ ਨਹੀਂ ਕਰਨਾ ਦੁਖੇ ਪਰ ਇਹ ਵੀ ਨਹੀਂ ਕਰਨਾ ਦੁਖੇ ਪਰ ਇਹ ਵੀ ਨਹੀਂ ਕਰਨਾ ਦੁਲਾ ਦਾ ਸਹਾਰਾ ਲਿਆ ਜਾਵੇਂ। 5. ਵਕਤ ਪ੍ਰਬੰਧਨ ਵਿੱਚ ਮਾਹਿਰ ਵਿਅਕਤੀ ਸ਼ਡਲ ਇਨਸਾਨ ਹੁੰਦੇ ਹਨ, ਵਕਤ ਪ੍ਰਬੰਧਨ ਵਿੱਚ ਮਾਹਿਰ ਬਣੇ। ਕੰਮਾਂ ਦੀ ਸੂਚੀ ਬਣਾਉ। ਸਮਾਂ ਸੀਮਾ ਤੇਅ ਕਰੀ ਹੋਜ਼ਾਨਾ ਡਾਇਰੀ ਲਿਖੋ। ਸਮੇਂ ਦੀ ਸੂਚੀ ਬਣਾਉ। ਜਮਾਂ ਸੀਮਾ ਤੇਅ ਕਰੀ ਹੋਜ਼ਾਨਾ ਡਾਇਰੀ ਲਿਖੋ। 6. ਸਵੈ-ਪੜਚੋਲ: ਆਪਣੇ- ਆਪ ਨਾਲ ਗੱਲ ਕਰਨ ਦੀ ਆਦਤ	ਘਾਲਸਤਾਨ-ਪੱਖੀ ਮੁਧਿੰਮ ਤੇ ਰੋਲੀ, ਦੀ ਜਨਤਕ ਤੌਰ 'ਤੇ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ 'ਤੇ ਨਾ ਤਾਂ ਕੋਈ ਪਾਬੰਦੀ ਲੱਗੀ ਹੈ। ਉਨ੍ਹਾਂ ਕਿ ਇਸ ਸਮਾਰੋਹ ਹੀ ਮਿਲੇ ਹੈ। ਉਨ੍ਹਾਂ ਕਿ ਇਸ ਬਾਰੇ ਕੋਈ ਸ਼ਿਕਾਇਤ ਹੀ ਮਿਲੀ ਹੈ। ਉੱਥੇ ਕੋਈ ਵਾਜਬ ਨੀਭੀਗਤ ਯੋਜਨਾ ਉਲੀਕੀ ਜਾਵੇਗੀ। ਉੱਧਰ ਬ੍ਰਿਟਿਸ਼ ਹਾਈ ਕਮਿਸ਼ਨ ਦੇ ਬੁਲਾਰੇ ਨੇ ਕਿਹਾ ਹੈ ਕਿ ਇੰਗਲੈਂਡ 'ਚ ਆਮ ਜਨਤਾ ਨੂੰ ਆਪੋ-ਆਪਣੇ ਵਿਚਾਰ ਪ੍ਰਗਟਾਉਣ ਦਾ ਪੂਰਾ ਨਹੀਂ ਹੈ: ਬਬਰਤੇ ਉਹ ਇਹ ਸਭ ਕਾਨੂੰਨ ਦੇ ਘੇਰੇ 'ਚ ਰਹਿ ਕੇ ਕਰਨ। ਦੇ ਤੇ ਹਰੇ ਕਿ ਕਿਹਾ ਹੈ। ਦੇ ਤੇ ਹਰੇ ਕਿ ਕਿ ਇਟਿਸ਼ ਸਰਕਾਰ ਨੇ ਭਾਰਤ ਵੱਲੋਂ' ਪ੍ਰਗਟਾਏ ਗਏ ਇਤਰਾਜ਼ 'ਚ ਬਾਵਜੂਦ ਗਏ ਇਤਰਾਜ਼ 'ਚ ਬਾਵਜੂਦ ਗਏ ਸ਼ਿਲੀਵਲ ਤਾਂ ਸਾਫ਼ ਇਨਕਾਰ ਕਰ ਦਿੱਤਾ ਸੀ। ਵਿਦੇਸ਼ਾਂ 'ਚ ਬੈਠੇ	A	MBER ENT (Formerly know (Formerly know) Registered Office Corporate Office: Universal IT- and: Info@ Tet +91 124 36236 Extract of unaudited fir Particulars Total income from operations Net profit for the period (before tax and exceptional ite	in 316/31 are in	SES III erprises (In al Point, Rajpurio ector-49, Soh websile: www. 3016, 17; CIN: te for the qual 30 June 2018 Unaudited	DIA dia) Private 1 Town - 140 40 1 Town - 140 40 289 10 PB 1990 P arter endec 201 31 March 2018 Audited	LIMI Limited) 1, Punjab 0, -122 018, ib 0, 000 000 1, C010265 0 00 30 Ju 1 in takh except d 30 June 2017 Unaudited	re 2018 for per share data Year ended 31 March 2018 Audited 7 1,94,997.47
Singh 1 Post in Post i	ਐਲਾਨ ਜਲਦ ਕੀਤਾ ਜਾਵੇਗਾ। ਸੂਬਾ ਪ੍ਰਧਾਨ/ਕਨਵੀਨਰ ਦੀ ਨਿਯੁਕਤੀ ਸਮੇਤ ਸਮੁੱਚੇ ਸਿਆਸੀ ਢਾਂਚੇ ਦਾ ਪੁਨਰ ਗਨਨ ਐਡਹਾਕ ਸਟੇਟ ਪੀ.ਏ.ਸੀ. ਦੀ ਨਿਗਰਾਨੀ ਅਤੇ ਅਗਵਾਈ ਵਿੱਚ ਕੀਤਾ ਜਾਵੇਗਾ। ਇਹ ਜ਼ਿਲ੍ਹਾ, ਵਿਧਾਨ ਸਭਾ ਹਲਕਾ ਅਤੇ ਬਲਾਕ ਪੱਧਰ ਉੱਧਰ ਪਾਰਟੀ ਚਾਂਚਾ ਵੀ ਖੜਾ ਕਰੰਗੀ। ਸੂਬਾ ਯੂਨਿਟ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਵਿੱਚ ਨਵੀਂ ਜਾਨ ਪਾਉਣ ਲਈ ਜ਼ਿਲ੍ਹਾ ਪੱਧਰੀ ਪਾਰਟੀ ਸੁਬੇ ਦੇ ਸਿਆਸੀ ਢਾਂਚ ਦਾ ਗਠਨ ਹੋਣ ਉਪਰੰਤ ਐਂਡਹਾਕ ਸਟੇਟ ਅੰਗਜੀਕਿਊਟਿਕ ਨੂੰ ਡੰਗ ਕਰ ਦਿੱਤਾ ਜਾਵੇਗਾ। ਇੱਕ ਨਵੀਂ ਸਟੇਟ ਅੰਗਜੀਕਿਊਟਿਕ ਨੂੰ ਡੰਗ ਕਰ ਦਿੱਤਾ ਜਾਵੇਗਾ। ਇੱਕ ਨਵੀਂ ਸਟੇਟ ਪੀ.ਏ.ਸੀ. ਦਾ ਗਠਨ ਕੀਤਾ ਜਾਵੇਗਾ, ਸੰਧੂ ਨੂੰ ਕਿਹਾ। ਬਠਿੰਡਾ ਵਿਖੇ ਆਪ ਵਲੇਟੀਅਰਸ	ਪੰਜਾਬ ਨਹੀਂ 'ਆਇਆ', ਉਹ ਗੈਗਰਮੰਦ ਨਹੀਂ। ਇਹ ਤਾਂ ਨਵਿੰਦਰ ਦੇ ਮੇਦੀ ਕਰਗਾ ਨੁਕਤਾ ਹੈ ਕਿ ਜਿਹੜਾ ਨੂੰ ਭਾਜਪਾ ਦਾ ਵਿਰੋਧ ਕਰਦਾ ਹੈ, ਉਹ ਦੇ ਜ਼ਰਤਾ ਨੂੰ ਕਰਦਾ ਹੈ, ਉਹ ਦੇ ਜ਼ਰਤਾ ਨੂੰ ਜ਼ਰਤਾ ਜ਼ਰਤਾ ਨੂੰ ਜ਼ਰਤਾ ਨੂੰ ਜ਼ਰਤਾ ਜ਼ਰਤਾ ਜ਼ਰਤਾ ਜ਼ਰਤਾ ਨੂੰ ਜ਼ਰਤਾ ਜ	4. ਸਪੈਂਸ਼ਟਵਾਦੀ ਹੋਣਾ ਵੀ ਖ਼ਖ਼ਸੀਅਤ ਦਾ ਚੰਗਾ ਗੁਣ ਹੁੰਦਾ ਹੈ, ਲੌਕਾਂ ਨਾਲ ਗੱਲਬਾਤ ਕਰਦੇ ਸਮੇਂ ਸੇਮੇਸ਼ ਸਪੈਂਸ਼ਟ ਅਤੇ ਗੱਲ ਸਾਵ-ਸੁਥਕੇ ਚ ਬਚਦਾਂ ਵਿੱਚ ਕਰਨੀ ਆਉਣੀ ਚਾਹੀਦੀ ਹੈ। ਗੱਲ ਸਾਫ ਹੋਵੇ ਪਰ ਸ਼ਬਦ ਕੌੜੇ ਨਹੀਂ ਹੋਣੇ ਚਾਹੀਦੇ। ਅਜਿਹੇ ਸ਼ਬਦ ਨਾ ਦੋਵੇਂ ਪਰ ਇਹ ਵੀ ਨਹੀਂ ਕਰਨਾ ਦੁਖੇ ਪਰ ਇਹ ਵੀ ਨਹੀਂ ਕਰਨਾ ਦੁਖੇ ਪਰ ਇਹ ਵੀ ਨਹੀਂ ਕਰਨਾ ਦੁਲਾ ਦਾ ਸਹਾਰਾ ਲਿਆ ਜਾਵੇਂ। 5. ਵਕਤ ਪ੍ਰਬੰਧਨ ਵਿੱਚ ਮਾਹਿਰ ਵਿਅਕਤੀ ਸ਼ਡਲ ਇਨਸਾਨ ਹੁੰਦੇ ਹਨ, ਵਕਤ ਪ੍ਰਬੰਧਨ ਵਿੱਚ ਮਾਹਿਰ ਬਣੇ। ਕੰਮਾਂ ਦੀ ਸੂਚੀ ਬਣਾਉ। ਸਮਾਂ ਸੀਮਾ ਤੇਅ ਕਰੀ ਹੋਜ਼ਾਨਾ ਡਾਇਰੀ ਲਿਖੋ। ਸਮੇਂ ਦੀ ਸੂਚੀ ਬਣਾਉ। ਜਮਾਂ ਸੀਮਾ ਤੇਅ ਕਰੀ ਹੋਜ਼ਾਨਾ ਡਾਇਰੀ ਲਿਖੋ। 6. ਸਵੈ-ਪੜਚੋਲ: ਆਪਣੇ- ਆਪ ਨਾਲ ਗੱਲ ਕਰਨ ਦੀ ਆਦਤ	ਘਾਲਸਤਾਨ-ਪੁੱਖੀ ਮੁਹਿੰਮ ਤੇ ਰੈਲੀ, ਦੀ ਜਨਤਕ ਤੌਰ 'ਤੇ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਹੀ ਮਿਲੀ ਹੈ। 'ਉੱਧਰ ਵਿੱਚ ਵਾਲੇ ਕੀਤੀ ਹੈ। ਉੱਧੇ ਕੋਈ ਵਾਲੇ ਨੀਤੀਗਤ ਹੋਈ ਸਾਲੇ ਹੋਏ ਜਨ੍ਹਾਂ ਵਿੱਚ ਵਿੱਚ ਨੀਤੀਗਤ ਹੋਈ ਸ਼ੁਰੂ ਦੇ ਜ਼ੁਰੂ ਹੈ। ਉੱਧੇ ਕੋਈ ਵਾਲੇ ਨੀਤੀਗਤ ਯੁੱਗਰਾ ਹੈ ਕਿ ਇਹਲੰਡ ਦਿਚ ਸ਼ੁਰੂ ਹੈ ਕਿ ਜ਼ੁਰੂ ਦੇ ਸ਼ੁਰੂ ਨੂੰ ਕਿ ਰਹਾ ਹੈ ਕਿ ਇਹਲੰਡ ਹੈ। 'ਚ ਆਮ ਜਨਤਾ ਨੂੰ ਆਪੋ-ਆਪਣੇ ਵਿਚਾਰ ਪ੍ਰਗਟਾਉਣ ਦਾ ਪੂਰਾ ਹੈਕ ਹੈ ਹੈ; ਬਸ਼ਰਤੇ ਉਹ ਇਹ ਸਭ ਕਾਨੂੰਨ ਦੇ ਸ਼ੁਰੂ ਹੈ ਹੈ ਕੇ ਕਰਨ। । ਦੇਤੇ ਹੋ ਹੈ ਕਿ ਬ੍ਰਿਟਿਸ਼ ਸਰਕਾਰ ਹੈ ਨੇ ਭਾਰਤ ਵੱਲੋਂ ਪ੍ਰਗਟਾਏ ਗਏ ਇਹਤਾਜ਼ਾਂ ਦੇ ਬਾਵਜੂਦ ਇਸ ਸ਼ੁਰੂ ਸ਼ੁਰੂ ਸ਼ੁਰੂ ਸ਼ੁਰੂ ਸ਼ੁਰੂ ਸ਼ੁਰੂ ਤੇ ਸਾਡ ਇਨਕਾਰ ਕਰ ਦਿੱਤਾ ਸੀ। ਵਿਦੇਸ਼ਾਂ 'ਚ ਬੈਠੇ ਖ਼ਾਨਿਸਤਾਨ-ਪੱਧੀ ਸਮਾਰੋਹ 'ਤੇ ਕੋਈ ਜ਼ੁਰੂ ਦਿਸਾਂ ਗਏ ਵਿਦੇਸ਼ਾਂ 'ਚ ਬੈਠੇ ਖ਼ਾਨਿਸਤਾਨੀ ਖ਼ਾੜਕੂ	A SI. No.	MBER ENT (Formerly know Registered Office Corporate Office Canal Incide) Tel: +91 124 3923 Extract of unaudited fin Particulars Total Income from operations Net profit for the period (before tax and exceptional ite	in 316/31 are in	Property of the quadrate of th	NDIA dia) Private 1 Town - 140 40 1 Town - 140 40 289 10P8 1990 1 Terrender (**Causter endec 2018 Audited 69,200.28	Limited) 1, Punjab n – 122 018, is com LC010265 d on 30 Ju in lake except d 30 June 2017 Unauditec 65,099.5	treparana ne 2018 for per share data Year ended 31 March 2018 Audited 7 1,94,997,47 8 8,917,11
Singh i Post i total i i rost i post	ਐਲਾਨ ਜਲਦ ਕੀਤਾ ਜਾਵੇਗਾ। ਸੂਬਾ ਪ੍ਰਧਾਨ/ਕਨਵੀਨਰ ਦੀ ਨਿਯੁਕਤੀ ਸਮੇਤ ਸਮੁੱਚੇ ਸਿਆਸੀ ਵਾਂਚੇ ਦਾ ਪੂਨਰ ਗਠਨ ਐਡਹਾਕ ਸਟੇਟ ਪੀ.ਏ.ਸੀ. ਦੀ ਨਿਗਰਾਨੀ ਅਤੇ ਅਗਵਾਈ ਵਿੱਚ ਕੀਤਾ ਜਾਵੇਗਾ। ਇਹ ਜ਼ਿਲ੍ਹਾ, ਵਿਧਾਨ ਸਭਾ ਹਲਕਾ ਅਤੇ ਬਲਾਕ ਪੱਧਰ ਉੱਪਰ ਪਾਰਟੀ ਦਾਂਚਾ ਵੀ ਅਤੇ ਜ਼ੁਰੂ ਕਰਨ ਅਤੇ ਪਾਰਟੀ ਵਾਂਚਾ ਵੀ ਅਤੇ ਪਾਰਟ ਲਈ ਜ਼ੁਰੂ ਦੀ ਜ਼ੁਰੂ ਦੀ ਜ਼ੁਰੂ ਕਰਨ ਅਤੇ ਪਾਰਟੀ ਵਿੱਚ ਨਵੀਂ ਜਾਨ ਨਗਰਾਨੀ ਕਰੰਗੀ। ਸੂਬੇ ਦੇ ਸਿਆਸੀ ਵਾਚੇ ਦਾ ਗਠਨ ਹੋਣ ਉਪਰੰਤ ਐਡਹਾਕ ਸਟੇਤ ਸੀ। ਅਤੇ ਐਡਹਾਕ ਸਟੇਟ ਐਗਜੀਕਿਊਟਿਵ ਨੂੰ ਭੰਗ ਕਰ ਦਿੱਤਾ ਜਾਵੇਗਾ। ਇੱਕ ਨਵੀਂ ਸਟੇਟ ਐਗਜੀਕਿਊਟਿਵ ਅਤੇ ਸਟੇਟ ਪੀ.ਏ.ਸੀ ਦਾ ਗਠਨ ਕੀਤਾ ਜਾਵੇਗਾ। ਸੰਧੂ ਨੇ ਕਿਹਾ। ਬਠਿੰਡਾ ਵਿੱਚ ਆਪ ਸਲੇਟੀਆਪ ਬਠਿੰਡਾ ਵਿੱਚ ਆਪ ਚਲੇਟੀਆਪ ਕਠਿੰਡਾ ਵਿੱਚ ਆਪ ਚਲੇਟੀਆਪ	ਪੰਜਾਬ ਨਹੀਂ ਆਇਆ, ਉਹ ਨੀਕਰੇਜ਼ਨਾਂ ਨਹੀਂ। ਇਹ ਤਾਂ ਨਰਿੰਦਰ ਸੰ ਮੇਰੀ ਵਰਗਾ ਨੁਕਤਾ ਹੈ ਕਿ ਜਿਹੜਾ ਨੇ ਭਾਜਪਾ ਦਾ ਵਿਰੋਧ ਕਰਦਾ ਹੈ, ਉਹ ਤੋਂ ਨਰਿੰਦਰ ਸੰ ਮੇਰੀ ਵਰਗਾ ਨੁਕਤਾ ਹੈ ਕਿ ਜਿਹੜਾ ਨੇ ਭਾਜਪਾ ਦਾ ਵਿਰੋਧ ਕਰਦਾ ਹੈ, ਉਹ ਤੋਂ ਜਾਣਦਾ ਦੀ ਨਹੀਂ ਹੈ। ਇਕੱਲਾ ਸ਼ਿੰਘ ਸ਼ਿ	4. ਸਪੱਸ਼ਟਵਾਦੀ ਹੋਣਾ ਵੀ ਖ਼ਖ਼ਸੀਅਤ ਦਾ ਚੰਗਾ ਗੁਣ ਹੁੰਦਾ ਹੈ, ਲੋਕਾਂ ਨਾਲ ਗੱਲਬਾਤ ਕਰਦੇ ਸਮੇਂ ਸੇਨਾਂਸ਼ਾ ਸਪੱਸ਼ਟ ਅਤੇ ਹੋਲ ਸਾਵ- ਸ਼ਬਕੇ ਰੁਸ਼ਵਾਈ ਦੇ ਜ਼ਬਦੇ ਦੀ ਵਿੱਚ ਕਰਨੀ ਆਉਣੀ ਚਾਹੀਦੀ ਹੈ। ਗੱਲ ਸਾਫ ਹੋਵੇ ਪਰ ਸ਼ਬਦ ਕੌੜੇ ਨਹੀਂ ਹੋਣੇ ਚਾਹੀਦੀ ਅਜਿਹੇ ਸ਼ਬਦ ਨਾ ਵਰਤੋਂ ਜਿਸ ਨਾਲ ਦੂਜੇ ਦਾ ਦਿਲ ਨਾ ਵਰਤੋਂ ਜਿਸ ਨਾਲ ਦੂਜੇ ਦਾ ਦਿਲ ਦਾ ਜ਼ਬਦੇ ਸ਼ਬਦ ਕਿਤੇ ਨਹੀਂ ਹੋਣੇ ਚਾਹੀਦੇ ਅਜਿਹੇ ਸ਼ਬਦ ਨਾ ਵਰਤੋਂ ਜਿਸ ਨਾਲ ਦੂਜੇ ਦਾ ਦਿਲ ਦਾ ਜ਼ਬਦੇ	ਮਾਲਿਸਤਾਨ-ਪੱਖੀ ਮੁਧਿੰਮ ਤੇ ਕੋਈ ਦੀ ਜਨਤਕ ਤੋਂ ਕਾਂ ਤੇ ਹਮਾਇਤ ਕੋਈ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਦੇ ਜ਼ੋਹ ਨਾ ਤਾਂ ਕੋਈ ਪਾਥੰਦੀ ਲੱਗੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਦੇ ਲੋਗੇ ਤੋਂ ਹਨ ਤਾਂ ਕੋਈ ਪਾਥੰਦੀ ਲੱਗੀ ਹੈ। ਤੇ ਲਾ ਕਾਂ ਕੋਈ ਪਾਥੰਦੀ ਲੱਗੀ ਹੈ। ਉਨ੍ਹਾਂ ਕਿਹਾ ਹੈ ਜਿਲ੍ਹਾ ਹ	SI. No. 1. 2. 3.	MBER ENT (Formerly know (Formerly know) Registered Office Corporate Office: Universal IT- and: Info@ Tet +91 124 36236 Extract of unaudited fir Particulars Total income from operations Net profit for the period (before tax and exceptional ite	In 316/318 (minute of the control of	The control of the co	NDIA dia) Private Town - 140 40 Town - 140 40 Road, Gurga methegroupind 28910P81990P arter endee 31 March 2018 Audited 69,200.28 5,019.34	Limited) 1, Punjab 1, Punjab 1, Punjab 1, Punjab 1, Runjab 1, Runj	TED daryana ne 2018 for per share data 7 Year ended 7 1,94,997,47 8 8,917.11
Singh i Post i Post i Post i Post i Post i Singh dants overy total votal i Post	ਐਲਾਨ ਜਲਦ ਕੀਤਾ ਜਾਵੇਗਾ। ਸੂਬਾ ਪ੍ਰਧਾਨ/ਕਨਵੀਨਰ ਦੀ ਨਿਯੁਕਤੀ ਸਮੇਤ ਸਮੁੱਚੇ ਸਿਆਸੀ ਵਾਂਚੇ ਦਾ ਪੁਨਰ ਗਨਨ ਐਡਹਾਕ ਵਾਂਚੇ ਦਾ ਪੁਨਰ ਗਨਨ ਐਡਹਾਕ ਜਾਵੇਟਾ ਪੀ.ਏ.ਸੀ. ਦੀ ਨਿਗਰਾਨੀ ਅਤੇ ਅਗਵਾਈ ਵਿੱਚ ਕੀਤਾ ਜਾਵੇਗਾ। ਇਹ ਜ਼ਿਲ੍ਹਾ, ਵਿਹੋ ਜ਼ੁਰੂ ਜ਼ਿਰੂ ਜ ਜ ਜ ਜ ਜ ਜ ਜ ਜ ਜ ਜ ਜ ਜ ਜ ਜ ਜ ਜ ਜ ਜ ਜ	ਪੰਜਾਬ ਨਹੀਂ 'ਆਇਆ', ਉਹ ਗੰਗਤਮੰਦ ਨਹੀਂ। ਇਹ ਤਾਂ ਨਵਿੰਦਰ ਸੰਮੇਦੀ ਵਰਗਾ ਨੁਕਤਾ ਹੈ ਕਿ ਜਿਹੜਾ ਨੇ ਭਾਜਪਾ ਦਾ ਵਿਰੋਧ ਕਰਦਾ ਹੈ, ਉਹ ਹੋ ਜਾਹੜਾ ਨੇ ਭਾਜਪਾ ਦਾ ਵਿਰੋਧ ਕਰਦਾ ਹੈ, ਉਹ ਹੋ ਜਾਹੜਾ ਨੇ ਭਾਜਪਾ ਦਾ ਵਿਰੋਧ ਕਰਦਾ ਹੈ, ਉਹ ਹੋ ਜਾਹੜਾ ਨੇ ਭਾਜਪਾ ਦਾ ਵਿਰੋਧ ਕਰਦਾ ਹੈ, ਉਹ ਹੋ ਜਾਹੜਾ ਨੇ ਭਾਜਪਾ ਦਾ ਵਿਰੋਧ ਕਰਦਾ ਹੈ, ਭਾਜ਼ਤ ਦੀ ਜਾਹੜਾ ਦੇ ਅਹੁਦੇ ਤੋਂ 'ਦੇ ਲਈ ਹੈ' ਦਾ ਵੇਗੇ ਸਪੱਸ਼ਟ ਕੀਤਾ ਕਿ ਖਹਿਰਾ ਨੂੰ 7 ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ 'ਦੇ ਲਾਂਭੇ ਕਰਨ ਦਾ ਫ਼ੌਸਲਾ 26 ਜੁਲਾਈ ਨੂੰ ਆਇਆ ਸੀ ਪਰ ਉਨ੍ਹਾਂ ਦੀ ਦੇ ਤਬੀਅਤ 25 ਨੂੰ ਵਿਗਗ ਗਈ ਸੀ। ਉਸ ਤੋਂ ਅਗਲ ਦਿਨ ਮੈਂ ਫ਼ੌਸਬੁੱਕ ਤੋਂ ਇੱਕ ਪੋਸਟ ਵੀ ਪਾਈ ਸੀ ਕਿੱਉਨਾ-ਪਸੀਨੇ ਨਾਲ ਬਣਾਈ ਪਾਰਟੀ 'ਚ ਮੇਰੀਆਂ ਐੱਧ ਸਾਹਮਣੇ ਕਲਾਬ ਹੈ ਪਿਰਆ ਹੈ। ਪਰ ਉਨ੍ਹਾਂ ਨੇ ਤੱਤ-ਭੜੱਥੀ 2 ਅਗਸਤ ਦੀ ਕਰਣੇਸ਼ਨ ਵੀ ਐਲਾਨ ਦਿਨ ਮੰਗਤ ਦੀ ਕਰਣੇਸ਼ਨ ਵੀ ਆਲਾ ਦਿਨ ਸੰਗੀ। ਮੈਂ ਪਹਿਲਾਂ ਵੀ ਆਖਿਆ ਸੀ ਕਿ ਸੁਖਪਾਲ ਖਹਿਰਾ ਮੇਰੇ ਸੀਨੀਅਕ ਨੇ ਹਨ, ਬੇਬਾਕ ਹਨ ਤੇ ਬੇਸ਼ੇਡ ਹਨ।' ਪ	4. ਸਪੈਂਸ਼ਟਵਾਦੀ ਹੋਣਾ ਵੀ ਖ਼ਖਸੀਅਤ ਦਾ ਚੰਗਾ ਗੁਣ ਹੁੰਦਾ ਹੈ, ਲੌਕਾਂ ਨਾਲ ਗੱਲਬਾਤ ਕਰਦੇ ਸਮੇਂ ਸ਼ੰਮੇਸ਼ ਸਪੈਂਸ਼ਟ ਅਤੇ ਗੱਲ ਸਾਵ-ਸੁਥਕੇ ਚ ਬਬਦਾਂ ਵਿੱਚ ਕਰਨੀ ਆਉਣੀ ਚਾਹੀਦੀ ਹੈ। ਗੱਲ ਸਾਫ ਹੋਵੇ ਪਰ ਸ਼ਬਦ ਕੌੜੇ ਨਹੀਂ ਹੋਣੇ ਚਾਹੀਦੇ। ਅਜਿਹੇ ਸ਼ਬਦ ਦੁਖੇ ਪਰ ਇਹ ਵੀ ਨਹੀਂ ਕਰਨਾ ਦੁਖੇ ਪਰ ਇਹ ਵੀ ਨਹੀਂ ਕਰਨਾ ਚਾਹੀਦਾ ਕਿ ਦੂਜੇ ਨੂੰ ਖੁਸ਼ ਕਰਨ ਲਈ ਝੂਠ ਦਾ ਸਹਾਗਾ ਲਿਆ ਜਾਵੇ। \$5. ਵਕਤ ਪੁਬੰਧਨ ਵਿੱਚ ਮਾਹਿਰ ਵਿਅਕਤੀ ਸਫ਼ਲ ਇਨਸਾਨ ਹੁੰਦੇ ਹਨ, ਵਿਅਕਤੀ ਸਫ਼ਲ ਇਨਸਾਨ ਹੁੰਦੇ ਹਨ, ਵਿਅਕਤੀ ਸਫ਼ਲ ਇਨਸਾਨ ਹੁੰਦੇ ਹਨ, ਵਿਅਕਤੀ ਸਫ਼ਲ ਇਨਸਾਨ ਹੁੰਦੇ ਹਨ, ਵਿਅਕਤੀ ਸਫ਼ਲ ਇਨਸਾਨ ਹੁੰਦੇ ਹਨ, ਜਿਸਾਂ ਦੀ ਸ਼ਬਦਾਈ। ਸਮਾਂ ਸੀਮਾ ਤੈਅ ਕਰੋਂ ਕਰੋ। ਰੋਜ਼ਾਨਾ ਡਾਇਰੀ ਲਿਖੋ। ਸਮੇਂ ਦੀ ਸੂਚੀ ਬਣਾਈ। ਸਮਾਂ ਸੀਮਾ ਤੈਅ ਕਰੋਂ ਕਰੋ। ਰੋਜ਼ਾਨਾ ਡਾਇਰੀ ਲਿਖੋ। ਸਮੇਂ ਦੀ ਕਚਰ ਕਰੋ। ਹਿੱਤ ਸਵੈ-ਪੜਚੋਲ: ਆਪਣੇ- ਆਪ ਨਾਲ ਗੱਲ ਕਰਨ ਦੀ ਆਦਤ ਪਾਉ। ਸਵੈ-ਪੜਚੋਲ ਕਰੋ।ਆਪਣੀਆਂ	ਮਾਲਿਸਤਾਨ-ਪੱਖੀ ਮੁਧਿੰਮ ਤੇ ਕੋਈ ਦੀ ਜਨਤਕ ਤੋਂ ਕੋ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਦੇ ਜੋ ਨਾ ਤਾਂ ਕੋਈ ਪਾਲੰਦੀ ਲੱਗੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਦੇ ਲੋਗੇ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਦੇ ਲੋਗੇ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਤੋਂ ਕੋਈ ਦੀ ਜ਼ਰੂ ਕਰ ਕਰ ਜ਼ਰੂ ਜ਼ਰੂ ਜ਼ਰੂ ਕਰ ਜ਼ਰੂ ਜ਼ਰੂ ਜ਼ਰੂ ਜ਼ਰੂ ਜ਼ਰੂ ਜ਼ਰੂ ਜ਼ਰੂ ਜ਼ਰ	A SI. No.	MBER ENT (Formerly know Registered Office Libermost in Corporate Office	in the state of th	The control of the co	PINDIA dia) Private Town - 140 40 a Road, Gurga anthergrouphold arter endec (7 Quarter ende 31 March 2018 Audited 69,200.28	Limited) 1, Punjab on – 122 018, i 8.com LC010265 d on 30 Ju in lakh except d 30 June 2017 Unaudited 65,099,5	TED toryana ne 2018 for per share data 7 Year ended 7 1,94,997,47 8 8,917.11
Singh i Post i Post i Post i Post i Post i Singh dants overy total votal i Post	ਐਲਾਨ ਜਲਦ ਕੀਤਾ ਜਾਵੇਗਾ। ਸੂਬਾ ਪ੍ਰਧਾਨ/ਕਨਵੀਨਰ ਦੀ ਨਿਯੁਕਤੀ ਸਮੇਤ ਸਮੁੱਚੇ ਸਿਆਸੀ ਵਾਂਚੋਂ ਦਾ ਪੁਨਰ ਗਨਨ ਐਡਹਾਕ ਸਟੇਟ ਪੀ.ਏ.ਸੀ. ਦੀ ਨਿਗਰਾਨੀ ਅਤੇ ਅਗਵਾਈ ਵਿੱਚ ਕੀਤਾ ਜਾਵੇਗਾ। ਇਹ ਜ਼ਿਲ੍ਹਾ, ਵਿਆਨ ਜਾਵੇਗਾ। ਇਹ ਜ਼ਿਲ੍ਹਾ, ਵਿਆਨ ਜਾਵੇਗਾ। ਇਹ ਜ਼ਿਲ੍ਹਾ, ਵਿਗ ਜਾਵੇਗਾ। ਇਹ ਜ਼ਿਲ੍ਹਾ, ਵਿਗ ਜਾਵੇਗਾ। ਇਹ ਜ਼ਿਲ੍ਹਾ, ਵਿਗ ਗਰਗੀ। ਸੂਬਾ ਯੂਨਿਟ ਨੂੰ ਮੁਸਬੂਤ ਕਰਨ ਅਤੇ ਪਾਰਟੀ ਵਿੱਚ ਨਵੀਂ ਜਾਹ ਪਾਉਣ ਲਈ ਜ਼ਿਲ੍ਹਾ ਪੱਧੀ ਦੀ ਦੀ ਨਗਰਾਨੀ ਕਰੇਗੀ। ਸੂਬੇ ਦੇ ਸਿਆਸੀ ਢਾਂਚੇ ਦਾ ਗਠਨ ਹੋਣ ਉਪਰੰਤ ਐਡਹਾਕ ਪੀ.ਏ.ਸੀ. ਅਤੇ ਐਡਹਾਕ ਸਟੇਟ ਐਗਜ਼ੀਕਿਊਟਿਵ ਨੂੰ ਭੰਗ ਕਰ ਦਿੱਤਾ ਜਾਵੇਗਾ। ਇੱਕ ਨਵੀਂ ਸਟੇਟ ਪੀ.ਏ.ਸੀ. ਅਤੇ ਐਡਹਾਕ ਸਟੇਟ ਪੀ.ਏ.ਸੀ ਦਾ ਗਠਨ ਕੀਤਾ ਜਾਵੇਗਾ, ਸੰਧੂ ਨੂੰ ਕਿਹਾ। ਬਠਿੰਡਾ ਵਿਖੇ ਆਪ ਵਲੇਟੀਅਰਸ ਕਨਵੈਨਸ਼ਨ ਦੇ ਬਾਅਦ ਪੰਜ਼ਾਵੀ ਵਿੱਚ ਆਪ ਦੇ ਢਾਂਚੇ ਦੇ ਮੁੜ ਗਠਨ ਵੱਲ ਇਹ ਪਹਿਲਾ ਕਦਮ ਹੈ। ਕਨਵੈਨਸ਼ਨ ਵਿੱਚ ਪੰਜਾਬ ਯੂਨਿਟ	ਪੰਜਾਬ ਨਹੀਂ ' ਆਇਆ', ਉਹ ਗੈਗਤਮੰਦ ਨਹੀਂ। ਇਹ ਤਾਂ ਨਰਿੰਦਰ ਨੇ ਜੇਰਤਸਾਨ ਨਹਾਂ ਹੈ ਕਿ ਜਿਹੜਾ ਨੇ ਭਾਜਪਾ ਦਾ ਵਿਰੋਧ ਕਰਦਾ ਹੈ, ਉਹ ਨਾ ਰਾਸ਼ਟਰਵਾਦੀ ਨਹੀਂ ਹੈ। ਇਕ ਤਾਂ ਨਾਰਿੰਦਰ ਨਹਾਂ ਹੈ ਕਿ ਜੇਰਤਸਾਨ ਦੀ ਜਿਹੜਾ ਨੇ ਜ਼ਰੂਰ ਨਹਾਂ ਹੈ। ਵਿਕੇਧ ਕਰਦਾ ਹੈ, ਉਹ ਨਾ ਰਾਸ਼ਟਰਵਾਦੀ ਨਹੀਂ ਹੈ। ' ਦਿ ਦੀ ਜਾਂ ਹੋਏ ਜਾਂ ਨਾ ਨੇ ਪਹਿਲਾਂ ਇਹ ਵੀ ਸਪੱਸ਼ਟ ਕੀਤਾ ਕਿ ਖਹਿਰਾ ਨੂੰ ਨੇ ਵਿਗੋ ਗਈ ਹੋਏ ਜਾਂ ਦੇ ਲਾਗੂ ਦੇ ਤੋਂ ਨੂੰ ਅਗਤੇ ਦਿਨ ਮੈਂ ਫ਼ੇਸਚੁੱਕ ਨੇ ਜ਼ਰੂਰ ਨੂੰ ਵਿਗਗ ਗਈ ਸਦੀ ਸੀ ਰਿਹੂ ਤੁਸੀਅਤ 25 ਨੂੰ ਵਿਗਗ ਗਈ ਸਦੀ ਸੀ ਤਿਸ਼ੀਅਤ ਜਾਂ ਦੀ ਸਦੀ ਸੀ ਰਿਹੁੰਦਾ ਹੈ ਮੰਤੀਆਂ ਨਾਲ ਬਣਾਈ ਪਾਰਟੀ ਦੇ ਚੰਗੇਆਂ ਅੱਖਾਂ ਸਾਹਮਣੇ ਕਲੇਸ਼ ਹੈ ਪੰਜਾਬ ਹੈ। ਹੋ ਗਿਆ ਹੈ। ਪਰਿਆ ਹੈ। ਪਰਿਆ ਹੈ। ਪਰਿਆ ਹੈ। ਹੋ ਜ਼ਰੂਰ ਦੀ ਨਰਵੇਲਨ ਵੀ ਅਲਾਨ ਦਿੱਤੀ। ਮੈਂ ਪਹਿਲਾਂ ਵੀ ਆਖਿਆ ਸੀ ਕਿ ਸੁਖਪਾਲ ਖਹਿਰਾ ਮੇਰੇ ਸੀਨੀਅਰ ਰਹਨ, ਬੇਬਾਕ ਹਨ ਦੇ ਬੇਸ਼ੰਕ ਹਨ।' ਪ	4. ਸਪੈਂਸ਼ਟਵਾਦੀ ਹੋਣਾ ਵੀ ਖ਼ਧਸੀਅਤ ਦਾ ਚੰਗਾ ਗੁਣ ਹੁੰਦਾ ਹੈ, ਲੋਕਾਂ ਨਾਲ ਗੱਲਬਾਤ ਕਰਦੇ ਸਮੇਂ ਸਮੇਸ਼ਟ ਸਪੰਸ਼ਟ ਅਤੇ ਗੱਲ ਸਾਵ-ਸੁਥਕੇ ਬਬਦਾਂ ਵਿੱਚ ਕਰਨੀ ਆਉਣੀ ਰਾਹੀਦੀ ਹੈ। ਗੱਲ ਸਾਫ ਹੋਵੇ ਪਰ ਸ਼ਬਦ ਕੌੜੇ ਨਹੀਂ ਹੋਣੇ ਚਾਹੀਦੇ। ਅਜਿਹੇ ਸ਼ਬਦ ਲੋੜੇ ਨਹੀਂ ਹੋਣੇ ਚਾਹੀਦੇ। ਅਜਿਹੇ ਸ਼ਬਦ ਲੋੜੇ ਨਹੀਂ ਹੋਣੇ ਚਾਹੀਦੇ। ਅਜਿਹੇ ਸ਼ਬਦ ਲੋੜੇ ਜਿਸ ਨਾਲ ਦੂਜੇ ਦਾ ਦਿਲ ਦੁ ਅਤੇ ਜ਼ਬਦ ਕਿਤੇ ਜਿਸ ਨਾਲ ਦੂਜੇ ਦਾ ਦਿਲ ਰਾਹੀਦਾ ਕਿ ਦੂਜੇ ਨੂੰ ਖੁਸ਼ ਕਰਨ ਲਈ ਝੂਠ ਦਾ ਸਹਾਰਾ ਲਿਆ ਜਾਵੇਂ। \$. ਵਕਤ ਪ੍ਰਬੰਧਨ ਵਿੱਚ ਮਾਹਿਰ ਬਣੇ। \$. ਵਕਤ ਪ੍ਰਬੰਧਨ ਵਿੱਚ ਮਾਹਿਰ ਬਣੇ ਜ਼ਿਆ ਦੀ ਸੂਚੇ ਸ਼ਬਦ ਇਸਪਾਰ ਸੰਸਾ ਤੇਅ ਕਰੋ। ਕੇਜ਼ਾਨਾ ਡਾਇਰੀ ਲਿਖੋ। ਜੰਮਾਂ ਦੀ ਸੂਚੇ ਬਣਾਉ। ਸਮਾਂ ਸੀਮਾ ਤੇਅ ਕਰੋ। ਕੇਜ਼ਾਨਾ ਡਾਇਰੀ ਲਿਖੋ। ਜੰਮਾਂ ਦੀ ਸੂਚੇ ਬਣਾਉ। ਸਮਾਂ ਸੀਮਾ ਤੇਅ ਕਰੋ। ਕੇਜ਼ਾਨਾ ਡਾਇਰੀ ਲਿਖੋ। ਜੰਮਾਂ ਦੀ ਕਰਦ ਕਰੋ। ਹੈ। 6. ਸਵੇਂ -ਪੜਚੋਲ: ਆਪਣੇ-ਆਪ ਨਾਲ ਗੱਲ ਕਰਨ ਦੀ ਆਦਡ ਪਾਉ। ਸਵੇਂ-ਪੜਚੋਲ ਕਰੋ। ਆਪਣੀਆਂ ਜਵੇਂ-ਪੜਚੋਲ ਕਰੋ। ਅਪਣੀਆਂ ਜਿਹੇ ਕਰੋਂ ਦੀ ਨਾਸ਼ਨ ਮਿਤਚਾਲਾਂ ਅਤੇ ਪੈਨਸ਼ਨ ਮਿਤਚਾਲਾਂ	ਘਾਲਸਤਾਨ-ਪੱਖੀ ਮੁਧਿੰਮ ਤੇ ਕੋਈ ਹੈ। ਦੀ ਜਨਤਕ ਤੋਂ ਤੋਂ ਹਮਾਇਤ ਕੋਈ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ 'ਤੇ ਨਾ ਤਾਂ ਕੋਈ ਪਾਥੰਦੀ ਲੱਗੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਹੀ ਮਿਲੇ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਹੀ ਮਿਲੀ ਹੈ। ਉੱਕੇ ਕੋਈ ਵਾਜ਼ਬ ਨੀਤੀਗਤ ਯੋਜਨਾ ਉਲੀਕੀ ਜਾਵੇਗੀ। ਉੱਧਰ ਬ੍ਰਿਟਸ਼ ਹਾਈ ਕਮਿਸ਼ਨ ਦੇ ਝੁਲਾਰੇ ਨੇ ਕਿਹਾ ਹੈ ਕਿ ਇੰਗਲੈਂਡ 'ਚ ਆਮ ਜਨਤਾ ਨੂੰ ਆਪੋ-ਆਪਣੇ ਵਿਚਾਰ ਪ੍ਰਗਟਾਉਣ ਦਾ ਪੂਰਾ ਹੈ। ਜੋ ਇੰਗਲੈਂਡ 'ਚ ਆਮ ਜਨਤਾ ਨੂੰ ਆਪੋ-ਆਪਣੇ ਵਿਚਾਰ ਪ੍ਰਗਟਾਉਣ ਦਾ ਪੂਰਾ ਹੈ। ਚੇਤੇ ਰਹੇ ਕਿ ਬ੍ਰਿਟਿਸ਼ ਸਰਕਾਰ ਹੈ; ਬਬਰਤੇ ਉਹ ਇਹ ਸਭ ਕਾਨੂੰਨ ਦੇ ਘੀਰੇ 'ਚ ਰਹਿ ਕੇ ਕਰਨ।। ਚੇਤੇ ਰਹੇ ਕਿ ਬ੍ਰਿਟਿਸ਼ ਸਰਕਾਰ ਨੇ ਭਾਰਤ ਵੱਲੋਂ 'ਪ੍ਰਗਟਾਈ ਗਏ ਸ਼ਿਲਰਜ਼ਤਾਨ-ਪੱਖੀ ਸਮਾਰੋਹ 'ਤੇ ਕੋਈ ਪਾਥੰਦੀ ਲਾਉਣ ਤੋਂ ਸਾਂਡ ਇਨਕਾਰ ਕਰ ਦਿੱਤਾ ਸੀ। ਵਿਦੇਸ਼ਾਂ 'ਚ ਬੈਠੇ ਖ਼ਾਜ਼ਿਲਸਤਾਨ-ਪੱਖੀ ਸਮਾਰੋਹ 'ਤੇ ਕੋਈ ਪਾਥੰਦੀ ਲਾਉਣ ਤੋਂ 'ਚ ਵਿੱਤੀ ਗਈ। ਕੇ ਦਰੀ ਗ੍ਰਹਿ ਰਾਜ ਮੰਤਰੀ ਹੋਸਰਾਜ ਗੰਗਾਰਾਮ ਅਹੀਰ ਨੂੰ ਕਾਂਗਰਸੀ ਐੱਮਪੀ ਸੁਨੀਲ ਜਾਵਤ ਰੰਗਾਰਾਮ ਅਹੀਰ ਨੂੰ ਕਾਂਗਰਸੀ ਐੱਮਪੀ ਸੁਨੀਲ ਜਾਵਤ ਤੋਂ	SI. No. 1. 2. 3. 4.	MBER ENT (Formerly know Registered office Violence II of Corporato Office: Violence II of Texast I riolg. Tex +9 124 39282 Extract of unaudited fir Particulars Total Income from operations Net profit for the period before tax and exceptional items) Net profit for the period before the ward exceptional items) Net profit for the period defore exceptional items) Net profit for the period after the exceptional items)	In 316/13/ And	The control of the co	DIA dia) Private 170m - 140 40 170m - 140 40 170m - 140 40 180 180 180 180 180 180 180 180 180 180	Limited) 1, Punjab n - 122 018, ia 2007 8 on 30 June 2017 Unaudited 65,099.5 3,547.9 2,562.2	TED teryana ne 2018 for per share data for per share data 31 March 2018 Audited 7 1,94,997.47 8 8,917.11 4 6,198.59
Singh di Post appura aintiff Singh Office hgarh diants overy total (o Sh. ir Post Distt. Singh lagar, Singh lagar, Singh lagar, Singh ingarh eetition ot be at it the ar in el on gov.in/ e seal	ਐਲਾਨ ਜਲਦ ਕੀਤਾ ਜਾਵੇਗਾ। ਸੂਬਾ ਪ੍ਰਧਾਨ/ਕਨਵੀਨਰ ਦੀ ਨਿਯੁਕਤੀ ਸਮੇਤ ਸਮੁੱਚੇ ਸਿਆਸੀ ਵਾਂਚੇ ਦਾ ਪੁਨਰ ਗਨਨ ਐਡਹਾਕ ਸਟੇਟ ਪੀ.ਏ.ਸੀ. ਦੀ ਨਿਗਰਾਨੀ ਅਤੇ ਅਗਵਾਈ ਵਿੱਚ ਕੀਤਾ ਜਾਵੇਗਾ। ਇਹ ਜ਼ਿਲ੍ਹਾ, ਵਿਗ ਜਾਵੇਗਾ। ਇਹ ਜ਼ਿਲ੍ਹਾ, ਵਿਗ ਜਾਵੇਗਾ। ਇਹ ਜ਼ਿਲ੍ਹਾ, ਵਿਗ ਜਾਵੇਗਾ। ਇਹ ਜ਼ਿਲ੍ਹਾ, ਵਿਗ ਜਾਵੇਗਾ। ਇਹ ਜ਼ਿਲ੍ਹਾ, ਵਿਗ ਰਗੇਗੀ। ਸੂਬਾ ਯੂਨਿਟ ਨੂੰ ਮੁਜਬੂਤ ਕਰਨ ਅਤੇ ਪਾਰਟੀ ਵਿੱਚ ਨਵੀਂ ਜਾਨ ਪਾਉਣ ਲਈ ਜ਼ਿਲ੍ਹਾ ਪੰਧੀ ਪਾਰਟੀ ਵਲੰਟੀਅਰ ਮੀਟਿੰਗਾਂ ਦੀ ਵੀ ਇਹ ਨਿਗਰਾਨੀ ਕਰੰਗੀ। ਸੂਬੇ ਦੇ ਸਿਆਸੀ ਵਾਂਚੇ ਦਾ ਗਠਨ ਹੋਣ ਉਪਰੰਤ ਐਡਹਾਕ ਪੀ.ਏ.ਸੀ. ਅਤੇ ਐਡਹਾਕ ਸਟੇਟ ਐਗਜੀਕਿਊਟਿਵ ਅਤੇ ਸਟੇਟ ਪੀ.ਏ.ਸੀ. ਅਤੇ ਐਡਹਾਕ ਸਟੇਟ ਐਗਜੀਕਿਊਟਿਵ ਅਤੇ ਸਟੇਟ ਪੀ.ਏ.ਸੀ. ਅਤੇ ਐਡਹਾਕ ਸਟੇਟ ਅੰਗਜੀਕਿਊਟਿਵ ਅਤੇ ਸਟੇਟ ਪੀ.ਏ.ਸੀ. ਅਤੇ ਐਡਹਾਕ ਸਟੇਟ ਐਗਜੀਕਿਊਟਿਵ ਅਤੇ ਸਟੇਟ ਪੀ.ਏ.ਸੀ ਦਾ ਗਠਨ ਕੀਤਾ ਜਾਵੇਗਾ, ਸੰਧੂ ਨੇ ਕਿਹਾ। ਬਠਿੰਡਾ ਵਿਖੇ ਆਪ ਵਲੰਟੀਅਰਸ ਕਨਵੈਨਸ਼ਨ ਦੇ ਬਾਅਦ ਪੰਜਾ ਵਿੱਚ ਆਪ ਦੇ ਦਾਂਚੇ ਦੇ ਮੁਤ ਗਠਨ ਵੱਲ ਇਹ ਪਹਿਲਾ ਕਦਮ ਹੈ। ਕਨਵੈਨਸ਼ਨ ਵਿੱਚ ਪੰਜਾਬ ਯੂਨਿਟ ਦੀ ਖੁਦਮੁਖਤਿਅਰੀ ਦੇ ਐਲਾਨ ਸਮੇਤ ਛੇ ਮੇਤੇ ਪਾਸ ਕੀਤੇ ਗਏ	ਪੰਜਾਬ ਨਹੀਂ ਆਇਆ, ਉਹ ਕੀ ਕੀਤਜ਼ਾਂਨ ਨਹੀਂ। ਇਹ ਤਾਂ ਨਰਿੰਦਰ ਸੰ ਮੇਜ਼ਦੀ ਵਰਗਾ ਨੁਕਤਾ ਹੈ ਕਿ ਜਿਹਤਾ ਨੇ ਕੀਤਜ਼ਾਂਨ ਦਾ ਵਿਰੋਧ ਕਰਦਾ ਹੈ, ਉਹ ਤੋਂ ਨਰਿੰਦਰ ਸੰ ਮੇਜ਼ਦੀ ਵਰਗਾ ਨੁਕਤਾ ਹੈ ਕਿ ਜਿਹਤਾ ਨੇ ਭਾਜਪਾ ਦਾ ਵਿਰੋਧ ਕਰਦਾ ਹੈ, ਉਹ ਤੋਂ ਜਾਣਾ ਦੀ ਨਹੀਂ ਹੈ। ਇਕੱਲਾ ਸ਼ਿੰਘ ਸ਼	4. ਸਪੈਂਸ਼ਟਵਾਦੀ ਹੋਣਾ ਵੀ ਖ਼ਧਸੀਅਤ ਦਾ ਚੰਗਾ ਗੁਣ ਹੁੰਦਾ ਹੈ, ਲੋਕਾਂ ਨਾਲ ਗੱਲਬਾਤ ਕਰਦੇ ਸਮੇਂ ਸਮੇਸ਼ਟ ਸਪੰਸ਼ਟ ਅਤੇ ਗੱਲ ਸਾਵ-ਸੁਥਕੇ ਬਬਦਾਂ ਵਿੱਚ ਕਰਨੀ ਆਉਣੀ ਰਾਹੀਦੀ ਹੈ। ਗੱਲ ਸਾਫ ਹੋਵੇ ਪਰ ਸ਼ਬਦ ਕੌੜੇ ਨਹੀਂ ਹੋਣੇ ਚਾਹੀਦੇ। ਅਜਿਹੇ ਸ਼ਬਦ ਲੋੜੇ ਨਹੀਂ ਹੋਣੇ ਚਾਹੀਦੇ। ਅਜਿਹੇ ਸ਼ਬਦ ਲੋੜੇ ਨਹੀਂ ਹੋਣੇ ਚਾਹੀਦੇ। ਅਜਿਹੇ ਸ਼ਬਦ ਲੋੜੇ ਜਿਸ ਨਾਲ ਦੂਜੇ ਦਾ ਦਿਲ ਦੁ ਅਤੇ ਜ਼ਬਦ ਕਿਤੇ ਜਿਸ ਨਾਲ ਦੂਜੇ ਦਾ ਦਿਲ ਰਾਹੀਦਾ ਕਿ ਦੂਜੇ ਨੂੰ ਖੁਸ਼ ਕਰਨ ਲਈ ਝੂਠ ਦਾ ਸਹਾਰਾ ਲਿਆ ਜਾਵੇਂ। \$. ਵਕਤ ਪ੍ਰਬੰਧਨ ਵਿੱਚ ਮਾਹਿਰ ਬਣੇ। \$. ਵਕਤ ਪ੍ਰਬੰਧਨ ਵਿੱਚ ਮਾਹਿਰ ਬਣੇ ਜ਼ਿਆ ਦੀ ਸੂਚੇ ਸ਼ਬਦ ਇਸਪਾਰ ਸੰਸਾ ਤੇਅ ਕਰੋ। ਕੇਜ਼ਾਨਾ ਡਾਇਰੀ ਲਿਖੋ। ਜੰਮਾਂ ਦੀ ਸੂਚੇ ਬਣਾਉ। ਸਮਾਂ ਸੀਮਾ ਤੇਅ ਕਰੋ। ਕੇਜ਼ਾਨਾ ਡਾਇਰੀ ਲਿਖੋ। ਜੰਮਾਂ ਦੀ ਸੂਚੇ ਬਣਾਉ। ਸਮਾਂ ਸੀਮਾ ਤੇਅ ਕਰੋ। ਕੇਜ਼ਾਨਾ ਡਾਇਰੀ ਲਿਖੋ। ਜੰਮਾਂ ਦੀ ਕਰਦ ਕਰੋ। ਹੈ। 6. ਸਵੇਂ -ਪੜਚੋਲ: ਆਪਣੇ-ਆਪ ਨਾਲ ਗੱਲ ਕਰਨ ਦੀ ਆਦਡ ਪਾਉ। ਸਵੇਂ-ਪੜਚੋਲ ਕਰੋ। ਆਪਣੀਆਂ ਜਵੇਂ-ਪੜਚੋਲ ਕਰੋ। ਅਪਣੀਆਂ ਜਿਹੇ ਕਰੋਂ ਦੀ ਨਾਸ਼ਨ ਮਿਤਚਾਲਾਂ ਅਤੇ ਪੈਨਸ਼ਨ ਮਿਤਚਾਲਾਂ	ਮਾਲਿਸਤਾਨ-ਪੱਖੀ ਮੁਧਿੰਮ ਤੇ ਕੋਈ ਦੀ ਜਨਤਕ ਤੋਂ ਕੋ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਦੇ ਜੋ ਨਾ ਤਾਂ ਕੋਈ ਪਾਲੰਦੀ ਲੱਗੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਦੇ ਲੋਗੇ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਦੇ ਲੋਗੇ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਤੋਂ ਕੋਈ ਦੀ ਜ਼ਰੂ ਕਰ ਕਰ ਜ਼ਰੂ ਜ਼ਰੂ ਜ਼ਰੂ ਕਰ ਜ਼ਰੂ ਜ਼ਰੂ ਜ਼ਰੂ ਜ਼ਰੂ ਜ਼ਰੂ ਜ਼ਰੂ ਜ਼ਰੂ ਜ਼ਰ	SI. No. 1. 2. 3.	MBER ENT (Formerly know Registered Office Libermost in Corporate Office	in the state of th	The control of the co	NDIA dia) Private Town - 140 40 Town - 140 40 Road, Gurga methegroupind 28910P81990P arter endee 31 March 2018 Audited 69,200.28 5,019.34	Limited) 1, Punjab n - 122 018, ia 2007 8 on 30 June 2017 Unaudited 65,099.5 3,547.9 2,562.2	TED teryana ne 2018 for per share data for per share data 31 March 2018 Audited 7 1,94,997.47 8 8,917.11 4 6,198.59
Singh of Posts appura aintiff Singh Office of high and the sovery total of the sovery	ਐਲਾਨ ਜਲਦ ਕੀਤਾ ਜਾਵੇਗਾ। ਸੂਬਾ ਪ੍ਰਧਾਨ/ਕਨਵੀਨਰ ਦੀ ਨਿਯੁਕਤੀ ਸਮੇਤ ਸਮੁੱਚੇ ਸਿਆਸੀ ਵਾਂਚੋਂ ਦਾ ਪੁਨਰ ਗਨਨ ਐਡਹਾਕ ਸਟੇਟ ਪੀ.ਏ.ਸੀ. ਦੀ ਨਿਗਰਾਨੀ ਅਤੇ ਅਗਵਾਈ ਵਿੱਚ ਕੀਤਾ ਜਾਵੇਗਾ। ਇਹ ਜ਼ਿਲ੍ਹਾ, ਵਿਸ਼ਹ ਸਾਵੇਗਾ। ਇਹ ਜ਼ਿਲ੍ਹਾ, ਵਿਯਾ ਸਭਾ ਹਲਕਾ ਅਤੇ ਬਲਾਕ ਪੱਧਰ ਉੱਪਰ ਪਾਰਟੀ ਵਾਂਚਾ ਵੀ ਖੜਾ ਕਰੰਗੀ। ਸੂਬਾ ਯੂਨਿਟ ਨੂੰ ਮੁਜਬੂਤ ਕਰਨ ਅਤੇ ਪਾਰਟੀ ਵਿੱਚ ਨਵੀਂ ਜਾਨ ਪਾਉਣ ਲਈ ਜ਼ਿਲ੍ਹਾ ਪੱਧਰੀ ਪਾਰਟੀ ਵਲੇਟੀਅਰ ਮੀਟਿੰਗਾਂ ਦੀ ਵੀ ਇਹ ਨਿਗਰਾਨੀ ਕਰੰਗੀ। ਸੂਬੇ ਦੇ ਸਿਆਸੀ ਵਾਂਚੇ ਦਾ ਗਠਨ ਹੋਣ ਉਪਰੰਤ ਐਡਹਾਕ ਪੀ.ਏ.ਸੀ. ਅਤੇ ਐਡਹਾਕ ਸਟੇਟ ਐਗਜ਼ੀਕਿਊਟਿਵ ਅਤੇ ਸਟੇਟ ਪੀ.ਏ.ਸੀ. ਅਤੇ ਐਡਹਾਕ ਸਟੇਟ ਐਗਜ਼ੀਕਿਊਟਿਵ ਅਤੇ ਸਟੇਟ ਪੀ.ਏ.ਸੀ. ਦਾ ਗਠਨ ਕੀਤਾ ਜਾਵੇਗਾ। ਇੱਕ ਨਵੀਂ ਸਟੇਟ ਪੀ.ਏ.ਸੀ. ਦਾ ਗਠਨ ਕੀਤਾ ਜਾਵੇਗਾ, ਸੰਧੂ ਨੂੰ ਕਿਹਾ। ਬਠਿੰਡਾ ਵਿਖੇ ਆਪ ਵਲੇਟੀਅਰਸ ਕਨਵੈਨਸ਼ਨ ਦੇ ਬਾਅਦ ਪੰਜਾ ਵੱਲ ਇਹ ਪਹਿਲਕਾ ਕਦਮ ਹੈ। ਕਨਵੈਨਸ਼ਨ ਵਿੱਚ ਪੰਜਾਬ ਯੂਨਿਟ ਦੀ ਖੁਦਮੁਖਤਿਆਰੀ ਦੇ ਐਲਾਨ ਸਮੇਤ ਛੇ ਮੜੇ ਪਾਰਟੀ ਦੇ ਅਲਾਨ ਸਮੇਤ ਛੇ ਮੜੇ ਪਾਰਟੀ ਦੇ ਲੋਲਾਨ ਸਮੇਤ ਛੇ ਮੜੇ ਪਾਰਟੀ ਦੇ ਲੋਲਾਨ ਸਮੇਤ ਛੇ ਮੜੇ ਪਾਰਟੀ ਕੀਤਾ ਜ਼ਿਲ੍ਹੀ	ਪੰਜਾਬ ਨਹੀਂ ਆਇਆ, ਉਹ ਗੈਗਤਅੰਦ ਨਹੀਂ। ਇਹ ਤਾਂ ਨਵਿੰਦਰ ਜ਼ੈਗਤਅੰਦ ਨਹੀਂ। ਇਹ ਤਾਂ ਨਵਿੰਦਰ ਜੇ ਮਦੀ ਕਰਗਾ ਨੁਕਤਾ ਹੈ ਕਿ ਜਿਹੜਾ ਨੇ ਭਾਜਪਾ ਦਾ ਵਿਰੋਧ ਕਰਦਾ ਹੈ, ਉਹ ਦੇ ਸਾਫਰਦਾ ਹੈ। ਜਿਹੜਾ ਨੇ ਭਾਜਪਾ ਦਾ ਵਿਰੋਧ ਕਰਦਾ ਹੈ, ਉਹ ਦੇ ਸਾਫਰਦਾ ਹੈ। ਜਿਹੜਾ ਨੇ ਬਾਰਪਾ ਦਾ ਵਿਰੋਧ ਕਰਦਾ ਹੈ, ਉਹ ਦੇ ਭਾਜ਼ਤ ਦੀ ਸਹਾਂ ਹੈ। ਇਕੱਲਾ ਬਾਰਪਾ ਦੀ ਸਾਫੇ ਸ਼ੁਰੂ ਤੋਂ ਦੇ ਜ਼ੈਗਤ ਦੇ ਲਈ ਹੈ। 'ਚ ਭਾਜ਼ਤ ਦੇ ਸੁਲਾਈ ਦੇ ਜ਼ੈਗਤਾ ਹੋ ਜ਼ਿਲਾਈ ਦੇ ਜ਼ੈਗਤਾ ਹੋ ਜ਼ਿਲਾਈ ਦੇ ਜ਼ੈਗਤਾ ਹੈ। ਜ਼ਿਲਾਈ ਦੇ ਜ਼ੈਗਤਾ ਹੈ। ਜੇਗਤਾ ਹੈ। ਜ਼ੈਗਤਾ ਹੈ। ਜ਼ੈਗਤਾ ਹੈ। ਜ਼ੈਗਤਾ ਹੈ। ਜੇਗਤਾ ਹੈ। ਜ਼ੈਗਤਾ ਹੈ। ਜੇਗਤਾ ਹੈ। ਜ਼ੈਗਤਾ ਹੈ। ਜੇਗਤਾ ਹੈ। ਜੇ	4. ਸਪੈਂਸ਼ਟਵਾਦੀ ਹੋਣਾ ਵੀ ਚੁਖਸੀਅਤ ਦਾ ਚੰਗਾ ਗੁਣ ਹੁੰਦਾ ਹੈ, ਲੋਕਾਂ ਨਾਲ ਗੋਂਲਬਾਤ ਕਰਦੇ ਸਮੇਂ ਮਹੇਸ਼ਾ ਸਪੈਂਸ਼ਟ ਅਤੇ ਗੱਲ ਸਾਵ-ਸੁਥਰੇ ਵੇਚ ਕਰਨੀ ਆਉਣੀ ਰਾਹੀਦੀ ਹੈ। ਗੱਲ ਸਾਵ ਹੋਵੇਂ ਪਰ ਸ਼ਬਦ ਕੌੜੇ ਨਹੀਂ ਹੋਣੇ ਚਾਹੀਦੇ ਅਜਿਹੇ ਸ਼ਬਦ ਕੌੜੇ ਨਹੀਂ ਹੋਣੇ ਚਾਹੀਦੇ ਅਜਿਹੇ ਸ਼ਬਦ ਕੌੜੇ ਨਹੀਂ ਹੋਣੇ ਚਾਹੀਦੇ ਅਜਿਹੇ ਸ਼ਬਦ ਦੇ ਪਰ ਇਹ ਵੀ ਨਹੀਂ ਕਰਨਾ ਬਾਹੀਦਾ ਕਿ ਦੂਜੇ ਨੂੰ ਬਰਨਾ ਲਈ ਰਾਹੀਦਾ ਕਿ ਦੂਜੇ ਨੂੰ ਬਰਕਾਨ ਲਈ ਜ਼ਬਦ ਕੌੜੇ ਨਹੀਂ ਕਰਨਾ ਬਾਹੀਦਾ ਕਿ ਦੂਜੇ ਨੂੰ ਪਰਿਚਾਣੇ ਤੋਂ ਵਕਤ ਪ੍ਰਬੰਧਨ ਵਿੱਚ ਮਾਹਿਰ ਵੱਚ ਅਕਤੀ ਸ਼ਬਲ ਇਨਸਾਨ ਹੁੰਦੇ ਹਨ, ਵਕਤ ਦੀ ਕੀਮਤ ਨੂੰ ਪਹਿਚਾਣੇ ਤੇ ਕਰਤ ਪ੍ਰਬੰਧਨ ਵਿੱਚ ਮਾਹਿਰ ਵੱਖ ਸੰਘਾ ਦੀ ਸੂਚੀ ਬਣਾਉ। ਸਮਾਂ ਸੀਮਾ ਤੇਅ ਕਰੋ। ਗੇਜ਼ਨਾ ਡਾਇਰੀ ਲਿਖੋ। ਜੋ ਦੀ ਕਦਰ ਕਰੋ। ਜ਼ਬਦਾ ਕਾਇਰੀ ਲਖੋ। ਜੋ ਦੀ ਕਦਰ ਕਰੋ। ਜ਼ਬਦਾ ਗਏ ਆਦਣੇ ਪਾਉ। ਸਵੇ-ਪੜਚੋਲ ਕਰ ਦੀ ਆਦਣੇ ਪਾਉ। ਸਵੇ-ਪੜਚੋਲ ਕਰੋ। ਆਪਣੀਆਂ ਜੀਰਕਾਰ ਅਤੇ ਪੈਨਸ਼ਨ ਮੈਤਰਾਲਾ ਜ਼ਿਲਾਈ ਵਿਭਾਗ।) **	ਘਾਲਸਤਾਨ-ਪੱਖੀ ਮਹਿੰਮ ਤੇ ਰੋਲੀ, ਦੀ ਜਨਤਕ ਤੌਰ 'ਤੇ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ 'ਤੇ ਨਾ ਤਾਂ ਕੋਈ ਪਾਬੰਦੀ ਲੱਗੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਹੀ ਮੰਨੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਹੀ ਮੰਨੀ ਹੈ। ਉੱਕੇ ਕੋਈ ਖਾਬੰਦੀ ਲੱਗੀ ਹੈ। ਉੱਕੇ ਕੋਈ ਵਾਜਬ ਨੀਗੇਗਤ ਕੋਰਜਨਾ ਉਲੀਕੀ ਜਾਵੇਗੀ। ਉੱਧਰ ਬ੍ਰਿਟਿਸ਼ ਹਾਈ ਕਮਿਸ਼ਨ ਦੇ ਬੁਲਾਰੇ ਨੇ ਕਿਹਾ ਹੈ ਕਿ ਇੰਗਲੈਂਡ 'ਚ ਆਮ ਜਨਤਾ ਨੂੰ ਆਪੋ-ਆਪਣੇ ਵਿਚਾਰ ਪ੍ਰਗਟਾਉਣ ਦਾ ਪੂਰਾ ਨਾਹਿਣ ਹੈ। ਬੇਰਤ ਹੈ ਕਿ ਬ੍ਰਿਟਿਸ਼ ਸਰਕਾਰ ਹੈ ਭਾਰਤ ਵੱਲੋਂ 'ਪ੍ਰਗਟਾਏ ਗਏ 'ਦੇ ਤਰੀ ਕੇ ਕਰਗ ਨੇ ਭਾਰਤ ਵੱਲੋਂ 'ਪ੍ਰਗਟਾਏ ਗਏ 'ਇਤਰਾਜ਼ਾਂ ਦੇ ਬਾਵਜੂਦ ਵਿਸ਼ਾ ਸ਼ਿਲਾਜ਼ਤਾਨ-ਪੱਖੀ ਸਮਾਰੋਹ 'ਤੇ ਕੋਈ ਪਾਬੰਦੀ ਲਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਵਿਦੇਸ਼ਾਂ 'ਚ ਬੋਠੇ ਖ਼ਾਲਿਸਤਾਨ-ਪੱਖੀ ਸਮਾਰੋਹ 'ਤੇ ਕੋਈ ਪਾਬੰਦੀ ਲਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਵਿਦੇਸ਼ਾਂ 'ਚ ਬੋਠੇ ਖ਼ਾਲਿਸਤਾਨੀ ਪਾੜਕੂ ਲੋਕ ਸਭਾ 'ਚ ਦਿੱਤੀ ਗਈ। ਕੇ'ਦਰੀ ਗ੍ਰਹਿ ਰਾਜ ਮੰਤਰੀ ਹੱਸਰਾਜ ਗੰਗਾਰਾਮ ਅਹੀਰ ਨੇ ਕਾਂਗਰਸੀ ਐੱਮਪੀ ਸੁਨੀਲ ਜਾਖੜ ਨੂੰ ਦਿੱਤੇ ਇੱਕ ਲਿਖਤੀ ਜਵਾਬ 'ਚ ਕਿਹਾ ਹੈ ਕਿ ਭਾਰਤ ਸਰਕਾਰ ਨੇ ਅਜਿਹੇ ਸਾਰੇ ਵਿੱਤ ਦੇ ਨਾਲ ਅਜਿਹੇ ਸਾਰੇ ਦੇਸ਼ਾਂ ਨਾਲ ਦੇਸ਼ਾਂ ਨਾਲ	SI. No. 1. 2. 3. 4.	MBER ENT (Formerly know Registered Office Compared Office: Violenteal In Corporate Office: Violenteal In Corporate Office: Violenteal In Corporate Office: Violenteal In Corporate Office: Violenteal In Corporations Particulars Total Income from operations Net profit for the period defer the Corporation Items) Net profit for the period defer exceptional Items) Net profit for the period defer exceptional Items) Total comprehensive income I comprising profit for the period operations Items Total comprehensive income I could yet an applied I comprehensive income I comprehensive income I could yet an applied I comprehensive income I comprehensive I comprehens	interest of the period of (after tax) and after tax) of the period of (after tax) and after tax) of the period of (after tax) and after tax) of the period of (after tax) and after tax) of the period of (after tax) and after tax) of the period of (after tax) of (after tax) of the period of (after tax) of	The control of the co	DIA dia) Private 170m - 140 40 170m - 140 40 170m - 140 40 180 180 180 180 180 180 180 180 180 180	Limited) 1, Punjab n - 122 018, ia 2007 8 on 30 June 2017 Unaudited 65,099.5 3,547.9 2,562.2	TED ne 2018 for per share data for per share data 7 Year ended 31 March 2018 Audited 7 1,94,997.47 8 8,917.11 4 6,198.59 2 6,222.32
Singh d Post d P	ਐਲਾਨ ਜਲਦ ਕੀਤਾ ਜਾਵੇਗਾ। ਸੂਬਾ ਪ੍ਰਧਾਨ/ਕਨਵੀਨਰ ਦੀ ਨਿਯੁਕਤੀ ਸਮੇਤ ਸਮੁੱਚੇ ਸਿਆਸੀ ਵਾਂਚੋਂ ਦਾ ਪੁਨਰ ਗਨਨ ਐਡਹਾਕ ਸਟੇਟ ਪੀ.ਏ.ਸੀ. ਦੀ ਨਿਗਰਾਨੀ ਅਤੇ ਅਗਵਾਈ ਵਿੱਚ ਕੀਤਾ ਜਾਵੇਗਾ। ਇਹ ਜ਼ਿਲ੍ਹਾ, ਵਿਸ਼ਹ ਸਾਵੇਗਾ। ਇਹ ਜ਼ਿਲ੍ਹਾ, ਵਿਯਾ ਸਭਾ ਹਲਕਾ ਅਤੇ ਬਲਾਕ ਪੱਧਰ ਉੱਪਰ ਪਾਰਟੀ ਵਾਂਚਾ ਵੀ ਖੜਾ ਕਰੰਗੀ। ਸੂਬਾ ਯੂਨਿਟ ਨੂੰ ਮੁਜਬੂਤ ਕਰਨ ਅਤੇ ਪਾਰਟੀ ਵਿੱਚ ਨਵੀਂ ਜਾਨ ਪਾਉਣ ਲਈ ਜ਼ਿਲ੍ਹਾ ਪੱਧਰੀ ਪਾਰਟੀ ਵਲੇਟੀਅਰ ਮੀਟਿੰਗਾਂ ਦੀ ਵੀ ਇਹ ਨਿਗਰਾਨੀ ਕਰੰਗੀ। ਸੂਬੇ ਦੇ ਸਿਆਸੀ ਵਾਂਚੇ ਦਾ ਗਠਨ ਹੋਣ ਉਪਰੰਤ ਐਡਹਾਕ ਪੀ.ਏ.ਸੀ. ਅਤੇ ਐਡਹਾਕ ਸਟੇਟ ਐਗਜ਼ੀਕਿਊਟਿਵ ਅਤੇ ਸਟੇਟ ਪੀ.ਏ.ਸੀ. ਅਤੇ ਐਡਹਾਕ ਸਟੇਟ ਐਗਜ਼ੀਕਿਊਟਿਵ ਅਤੇ ਸਟੇਟ ਪੀ.ਏ.ਸੀ. ਦਾ ਗਠਨ ਕੀਤਾ ਜਾਵੇਗਾ। ਇੱਕ ਨਵੀਂ ਸਟੇਟ ਪੀ.ਏ.ਸੀ. ਦਾ ਗਠਨ ਕੀਤਾ ਜਾਵੇਗਾ, ਸੰਧੂ ਨੂੰ ਕਿਹਾ। ਬਠਿੰਡਾ ਵਿਖੇ ਆਪ ਵਲੇਟੀਅਰਸ ਕਨਵੈਨਸ਼ਨ ਦੇ ਬਾਅਦ ਪੰਜਾ ਵੱਲ ਇਹ ਪਹਿਲਕਾ ਕਦਮ ਹੈ। ਕਨਵੈਨਸ਼ਨ ਵਿੱਚ ਪੰਜਾਬ ਯੂਨਿਟ ਦੀ ਖੁਦਮੁਖਤਿਆਰੀ ਦੇ ਐਲਾਨ ਸਮੇਤ ਛੇ ਮੜੇ ਪਾਰਟੀ ਦੇ ਅਲਾਨ ਸਮੇਤ ਛੇ ਮੜੇ ਪਾਰਟੀ ਦੇ ਲੋਲਾਨ ਸਮੇਤ ਛੇ ਮੜੇ ਪਾਰਟੀ ਦੇ ਲੋਲਾਨ ਸਮੇਤ ਛੇ ਮੜੇ ਪਾਰਟੀ ਕੀਤਾ ਜ਼ਿਲ੍ਹੀ	ਪੰਜਾਬ ਨਹੀਂ ਆਇਆ, ਉਹ ਗੈਗਰਤਮੰਦ ਨਹੀਂ। ਇਹ ਤਾਂ ਨਰਿੰਦਰ ਨੇ ਮੋਦੀ ਕਰਗਾ ਨੁਕਤਾ ਹੈ ਕਿ ਜਿਹੜਾ ਨੇ ਭਾਜਪਾ ਦਾ ਵਿਰੋਧ ਕਰਦਾ ਹੈ, ਉਹ ਹੋ ਜਹਾਤਰਵਾਦੀ ਨਹੀਂ ਹੈ। ਇਕੱਲਾ ਖਹਿਰਾ ਹੀ ਗੈਗਰਤਮੰਦ ਨਹੀਂ ਹੈ। ਇਕੱਲਾ ਖਹਿਰਾ ਹੀ ਗੈਗਰਤਮੰਦ ਨਹੀਂ ਹੈ। 'ਦੋ ਵਿਰੋਲਾ ਖਹਿਰਾ ਹੀ ਗੈਗਰਤਮੰਦ ਨਹੀਂ ਹੈ।' 'ਤੇ ਵਿਰੋਲਾ ਖਹਿਰਾ ਹੀ ਗੈਗਰਤਮੰਦ ਨਹੀਂ ਹੈ।' 'ਤੇ ਵਿਰੋਲਾ ਸਿੰਘ ਕਰ ਤੋਂ ਜਾਣ ਹੋ ਜ਼ਿਲਾਈ ਦਰ ਵੀ ਸਪੱਸ਼ਟ ਕੀਤਾ ਕਿ ਖਹਿਰਾ ਨੂੰ ਟੋ ਵਿਰੋਧੀ ਧਿਰ ਦੇ ਆਗੂ ਦੇ 'ਤੇ ਨੂੰ ਅਸਦਿਆ ਸੀ ਪਰ ਉਨ੍ਹਾਂ ਦੀ 'ਤ ਤਬੀਅਤ 25 ਨੂੰ ਵਿਗੜ ਗਈ ਸੀ। ਉਹ ਤੋਂ ਅਗਨ ਦਿਨ ਮੈਂ ਡੇਸ਼ਬੁੱਕ 'ਤੇ ਇੱਕ ਪੱਸਟ ਵੀ ਪਾਈ ਸੀ ਰਿ ਉਨ੍ਹਾਂ ਮੁਸੀਨ ਨਾਲ ਬਣਾਈ ਪਾਰਟੀ 'ਚ ਮੋਗੇਆਂ ਅੱਖਾਂ ਸਾਹਮਣੇ ਕਲੇਜ਼ 'ਪੈ ਗਿਆ ਹੈ। ਪਰ ਉਨ੍ਹਾਂ ਨੇ ਤੱਤ-ਭੜੱਥੀ 2 ਅਗਸਤ ਦੀ ਕਰਕੋਰਸ਼ਨ ਵੀ ਐਲਾਨਾ ਸਿੰਦੋਗੀ ਮੈਂ ਪਹਿਲਾਂ ਵੀ ਆਖਿਆ ਸੀ ਕਰ ਸੁਖਪਾਲ ਖਹਿਰਾ ਮੇਰੇ ਸੀਨੀਅਰ 'ਹਨ, ਬੇਬਾਕ ਹਨ ਦੇ ਬੇਸ਼ੇਡ ਹਨ।' ਪੰਜਾਬ ਹਨ, ਬੇਬਾਕ ਹਨ ਦੇ ਬੇਸ਼ੇਡ ਹਨ।' ਪੰਜਾਬ ਹਨ, ਬੇਬਾਕ ਹਨ ਦੇ ਸੇਸ਼ੇਡ ਹਨ।' ਪੰਜਾਬ ਹਨ, ਬੇਬਾਕ ਹਨ ਦੇ ਸੇਸ਼ੇਡ ਹਨ।' ਪੰਜਾਬ ਹਨ, ਬੇਬਾਕ ਹਨ ਦੇ ਸੇਸ਼ੇਡ ਹਨ।' ਪੰਜਾਬ ਨੂੰ ਜਿਲ੍ਹਾ ਨੂੰ ਜਿਲ੍ਹਾ ਜ਼ਿਲ੍ਹਾ ਜ਼	4. ਸਪੈਂਸ਼ਟਵਾਦੀ ਹੋਣਾ ਵੀ ਜ਼ਖ਼ਸੀਅਤ ਦਾ ਚੰਗਾ ਗੁਣ ਹੁੰਦਾ ਹੈ, ਲੋਕਾਂ ਨਾਲ ਗੱਲਬਾਤ ਕਰਦੇ ਸਮੇਂ ਸਮੇਸ਼ਲ ਸਪੈਂਸ਼ਟ ਅਤੇ ਗੱਲ ਸਾਵ-ਸੁਥਕੇ ਬਬਦਾ ਵਿੱਚ ਕਰਨੀ ਆਉਣੀ ਰਾਹੀਦੀ ਹੈ। ਗੱਲ ਸਾਵ ਹੋਵੇਂ ਪਰ ਸ਼ਬਦ ਕੋੜੇ ਨਹੀਂ ਹੋਣੇ ਚਾਹੀਦੀ ਹੈ। ਗੱਲ ਸਾਵ ਹੋਵੇਂ ਪਰ ਸ਼ਬਦ ਕੋੜੇ ਨਹੀਂ ਹੋਣੇ ਚਾਹੀਦੇ। ਅਜਿਹੇ ਸ਼ਬਦ ਨਾ ਵਰਤੋਂ ਜਿਸ ਨਾਲ ਦੂਜੇ ਦਾ ਦਿਲ ਦੁਖੇ ਪਰ ਇਹ ਵੀ ਨਹੀਂ ਕਰਨਾ ਚਾਹੀਦਾ ਕਿ ਦੂਜੇ ਨੂੰ ਖੁਸ਼ ਕਰਨ ਲਈ ਝੂਠ ਦਾ ਸਹਾਗਾ ਲਿਆ ਜਾਵੇਂ। 5. ਵਕਤ ਪੁਬੰਧਨ ਵਿੱਚ ਮਾਹਿਰ ਬਣੇ। 5. ਵਕਤ ਪੁਬੰਧਨ ਵਿੱਚ ਮਾਹਿਰ ਬਣੇ ਲੱਖਾਂ ਦੀ ਸੂਚੀ ਬਣਾਉ। ਸਮਾਂ ਸੀਮਾ ਤੈਅ ਕਰੋ। ਰੋਜ਼ਾਨਾ ਡਾਇਰੀ ਲਿਖੋ। ਸਮੇਂ ਦੀ ਕਦਰ ਕਰੋ। ਜ਼ਾਨਾ ਡਾਇਰੀ ਲਿਖੋ। ਜਮੇਂ ਦੀ ਕਦਰ ਕਰੋ। ਜ਼ਾਨਾ ਡਾਇਰੀ ਲਿਖੋ। ਸਮੇਂ ਦੀ ਕਦਰ ਕਰੋ। ਜ਼ਾਨਾ ਲਾ ਗੱਲ ਕਰਨ ਦੀ ਆਦਤ ਪਾਉ। ਸਵੇ-ਪੜਚੋਲ ਕਰੋ। ਆਪਣੀਆਂ ਜੀ ਸ਼ਬਦੇ ਸ਼ਬਦੇ ਸਮਾਹਤੀਆਂ ਜੀ ਸਮੇਂ ਦੀ ਕਦਰ ਕਰੋ। ਜ਼ਾਦਤ ਸਾਪਣੀਆਂ ਜਾਦਤ ਪਾਉ। ਸਵੇ-ਪੜਚੋਲ ਕਰੋ। ਆਪਣੀਆਂ ਜੀ ਸਮੇਂ ਦੀ ਸ਼ਬਦੇ ਲੋਕਾਂ ਲੋਕਾਂ ਜੀ ਸ਼ਬਦੇ ਲਗੋਂ। ਜ਼ਾਦਤੀ ਸਾਦਤ ਸਾਦੀ। ਸਿਲੇਪੀ ਸਿਲੇਪੀ ਨੂੰ ਸ਼ਬਦੇ ਸ਼ਬਦੇ ਲਗੋਂ। ਸ਼ਬਦੇ ਸ	ਮਾਲਸਤਾਨ-ਪੱਖੀ ਮੁਧਿੰਮ ਤੇ ਕੋਲੀ- ਦੀ ਜਨਤਕ ਤੋਂ ਕਾਂ ਤੇ ਹਮਾਇਤ ਕੋਲੀ- ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ 'ਤੇ ਨਾ ਤਾਂ ਕੋਈ ਪਾਥੰਦੀ ਲੱਗੀ ਹੈ। ਅਤੇ ਨਾ ਹੀ ਉਸ ਸਥਾ ਕੋਈ ਬਿਕਾਇਤ ਹੀ ਮਿਲੀ ਹੈ। 'ਦੇ ਕੇ ਕੋਈ ਕਾਜ਼ਬ ਨੀਤੀਗਤ ਯੋਜਨਾ ਉਲੀਕੀ ਜਾਵੇਗੀ। 'ਉੱਧਰ ਬ੍ਰਿਟਿਸ਼ ਹਾਈ ਕੀਮਸ਼ਨ ਦੇ ਬੁਲਾਰੇ ਨੇ ਕਿਹਾ ਹੈ ਕਿ ਇੰਗਲੈਂਡ 'ਚ ਆਮ ਜਨਤਾ ਨੂੰ ਆਪ-ਆਪਣੇ ਬੁਲਾਰੇ ਨੇ ਕਿਹਾ ਹੈ ਕਿ ਇੰਗਲੈਂਡ 'ਚ ਆਮ ਜਨਤਾ ਨੂੰ ਆਪ-ਆਪਣੇ ਪੜ੍ਹੇ ਤੋਂ ਬੁਲਤਤੇ ਉਹ ਇਹ ਸਭ ਕਾਨੂੰਨ ਦੇ ਘੇਰੇ 'ਚ ਰਹਿ ਕੇ ਕਰਨ। 'ਚੇ ਤੇ ਰਹੇ ਕਿ ਬ੍ਰਿਟਿਸ਼ ਸਰਕਾਰ ਹੈ ਤੋਂ ਬੁਲਤਤੇ ਉਹ ਇਹ ਸਭ ਕਾਨੂੰਨ ਦੇ ਘੇਰੇ 'ਚ ਰਹਿ ਕੇ ਕਰਨ। 'ਚੇ ਤੇ ਰਹੇ ਕਿ ਬ੍ਰਿਟਿਸ਼ ਸਰਕਾਰ ਰੋਡਾਰਤ ਵੱਲੋਂ 'ਪ੍ਰਗਟਾਏ ਗਏ ' ਸ਼ਾਇਲਸਤਾਨ-ਪੱਖੀ ਸਮਾਰੋਹ 'ਤੇ ਕੋਈ ਮਾਰੋਦੀ ਲਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। 'ਦਦੇਸ਼ਾਂ 'ਚੇ ਬੈਠੇ ਸ਼ਾਲਿਸਤਾਨੀ ਖਾਸ਼ਕੂ ਲੱਕ ਸਭਾ 'ਚ ਦਿੱਤੀ ਗਈ। ਕੇਂਦਰੀ ਗ੍ਰਹਿ ਰਾਜ ਮੰਤਰੀ ਹੈਸਰਸਜ਼ੀ ਐੱ'ਮਪੀ ਸੁਨੀਲ ਜਾਖੜ 'ਨੂੰ ਕਿਹਾ ਹੈ ਕਿ ਭਾਰਤ ਸਰਕਾਰ ਨੇ ਅਜਿਹੇ ਸਾਰੇ ਦੇਸ਼ਾਂ ਨਾਲਕਾਰ ਨੂੰ ਕਿਹਾ ਹੈ ਕਿ ਭਾਰਤ ਸਰਕਾਰ ਨੇ ਅਜਿਹੇ ਸਾਰੇ ਦੇਸ਼ਾਂ ਨਾਲ	SI. No. 1. 2. 3. 4.	MBER ENT (Formerly know Registered Office Corporate Office Liversman II and Corporate Office Liversman II are 1: 491 124 392%. Extract of unaudited fin Particulars Particulars Total Income from operations. Net profit for the period before (after exceptional items). Net profit for the period lebera (after exceptional items). Net profit for the period defor exceptional items). Total comprehensive income i comprehensive income i comprehensive income: Equity share capital (face value Reserves (excluding Revaluate Capity) share capital (face value Reserves (excluding Revaluate Capity).	in the start of the period of defect tax) of the feet tax) of the feet tax) of the feet tax of tax o	The control of the co	NDIA dia) Private Town - 140 40 to Town	Limited) 1, Punjab 0 n - 122 018, isono 1 State of the second 30 June 2017 Unaudited 65,099.5 3,547.9 2,562.2 2,559.3	TED daryana ne 2018 for per share data Year ended 31 March 2018 Audited 1,94,997,47 8 8,917,11 4 6,198,59 2 6,222,32 8 3,144,65
singh d Post appura aintiff of Coffice shigarh dants ar Post Distr. Singh nappur, Sing	ਐਲਾਨ ਜਲਦ ਕੀਤਾ ਜਾਵੇਗਾ। ਸੂਬਾ ਪ੍ਰਧਾਨ/ਕਨਵੀਨਰ ਦੀ ਨਿਯੁਕਕੀ ਸਮੇਤ ਸਮੁੱਚੇ ਸਿਆਸੀ ਦਾਂਚੇ ਦਾ ਪੁਨਰ ਗਠਨ ਐਡਹਾਕ ਸਟੇਟ ਪੀ.ਏ.ਸੀ. ਦੀ ਨਿਗਰਾਨੀ ਅਤੇ ਅਗਵਾਈ ਵਿੱਚ ਕੀਤਾ ਸਵੇਗਾ ਹਲਵਾ ਅਤੇ ਬਲਾਕ ਪੱਧਰ ਸਫੇਟ ਪੀ.ਏ.ਸੀ. ਦੀ ਨਿਗਰਾਨੀ ਅਤੇ ਅਗਵਾਈ ਵਿੱਚ ਕੀਤਾ ਸਵੇਗਾ ਹਲਵਾ ਅਤੇ ਬਲਾਕ ਪੱਧਰ ਸਫੇਟ ਪੀ.ਏ.ਸੀ. ਦੀ ਨਿਗਰਾਨੀ ਅਤੇ ਅਗਵਾਈ ਵਿੱਚ ਕੀਤਾ ਸਫੇਰੀ। ਸੂਬਾ ਯੂਨਿਟ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਵਿੱਚ ਨਵੀਂ ਜਾਨ ਪਾਉਣ ਲਈ ਜ਼ਿਲ੍ਹਾ ਪੱਧਰੀ ਪਾਰਟੀ ਵਲੰਟੀਅਰ ਮੀਟਿੰਗਾਂ ਦੀ ਵੀ ਇਹ ਨਿਗਰਾਨੀ ਕਰੰਗੀ। ਸੂਬੇ ਦੇ ਸਿਆਸੀ ਦਾਂਚੇ ਦਾ ਗਠਨ ਹੋਣ ਉ ਪਰੰਤ ਐਂਡਹਾਕ ਸਟੇਟ ਐਂਗਜ਼ੀਕਿਊਟਿਵ ਨੂੰ ਡੰਗ ਕਰ ਦਿੱਤਾ ਸਾਵੇਗਾ। ਇੱਕ ਨਵੀਂ ਸਟੇਟ ਐਂਗਜ਼ੀਕਿਊਟਿਵ ਨੂੰ ਡੰਗ ਕਰ ਦਿੱਤਾ ਸਾਵੇਗਾ। ਇੱਕ ਨਵੀਂ ਸਟੇਟ ਐਂਗਜ਼ੀਕਿਊਟਿਵ ਅਤੇ ਸਟੇਟ ਐਂਗਜ਼ੀਕਿਊਟਿਵ ਅਤੇ ਸਟੇਟ ਐਂਗਜ਼ੀਕਿਊਟਿਵ ਅਤੇ ਸਟੇਟ ਐਂਗਜ਼ੀਕਿਊਟਿਵ ਅਤੇ ਸਟੇਟ ਮੈਂਰਜ਼ਾ ਵਿੱਚ ਆਪ ਦਲੇਟੀਅਰਸ ਕਨਵੈਨਸ਼ਨ ਦੇ ਬਾਅਦ ਪੰਜਾਬ ਫਿੱਤ ਆਪ ਦਲੇਟੀਅਰਸਰੀ ਦੇ ਮੁੰਤ ਗਨਨ ਸਮੇਂਤ ਛੇ ਮਤੇ ਪਾਸ ਕੀਤੇ ਗਏ ਸਨ। ਕਨਵੈਨਸ਼ਨ ਨੇ ਪਾਰਟੀ ਦੇ ਮੌਜੂਦਾ ਸੂਬਾ ਢਾਂਚੇ ਨੂੰ ਡੰਗ ਕਰ ਵਿੱਤਾ ਸੀ ਅਤੇ ਨਵੇਂ ਢਾਂਚੇ ਦੇ	ਪੰਜਾਬ ਨਹੀਂ ਆਇਆ, ਉਹ ਗੰਗਤਾਂਨ ਨਹੀਂ। ਇਹ ਤਾਂ ਨਰਿੰਦਰ ਸੰਮਦੀ ਕਰਗਾ ਨੁਕਤਾ ਹੈ ਕਿ ਜਿਹੜਾ ਨੇ ਜ਼ਰਦਾ ਦੀ ਦਰ ਤਾਂ ਨਰਿੰਦਰ ਸੰਮਦੀ ਕਰਗਾ ਨੁਕਤਾ ਹੈ ਕਿ ਜਿਹੜਾ ਨੇ ਭਾਜਪਾ ਦਾ ਵਿਰੋਧ ਕਰਦਾ ਹੈ, ਉਹ ਤੋਂ ਜਾਣਾ ਦੀ ਨਹੀਂ ਹੈ। ਇੱਕ ਤਾਂ ਨੇ ਅਤੇ ਜਾਣਾ ਦੀ ਨਹੀਂ ਹੈ। ਇੱਕ ਤਾਂ ਨੇ ਪੰਜਾਬ ਦੀ ਜਾਣਾ ਹੈ ਜੀ ਜਾਣਾ ਦੇ ਦਰ ਦੀ ਸੰਮੰਸ਼ਟ ਕੀਤਾ ਕਿ ਖਹਿਰਾ ਨੂੰ ਟੋ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤਾਂ ਨੇ ਅਤੇ ਜੋ ਦੇ ਜੁਲਦਾ ਦੇ ਨੂੰ ਆਇਆ ਸੀ ਪਰ ਉਨ੍ਹਾਂ ਦੀ ਨੂੰ ਅਤੀਅਤ 25 ਨੂੰ ਵਿਗੜ ਗਈ ਸੀ। ਉਸ ਤਾਂ ਅਗਲੇ ਦਿਨ ਮੈਂ ਫ਼ੈਸਬੁੱਕ ਤੋਂ ਇੱਕ ਪੇਸਟ ਵੀ ਪਾਈ ਸੀ ਵੀ ਮੁਨਾ-ਪਸੀਨੇ ਨਾਲ ਬਣਾਈ ਪਾਰਟੀ ਵੇਂ ਚੁਰੇ ਸੰਮਦੇ ਨੇ ਜੁਲਦਾ ਦੇ ਜੁਲ	4. ਸਪੱਸ਼ਟਵਾਦੀ ਹੋਣਾ ਵੀ ਬਪਸੀਅਤ ਦਾ ਚੰਗਾ ਗੁਣ ਹੁੰਦਾ ਹੈ, ਲੋਕਾਂ ਨਾਲ ਗੋਂਲਬਾਤ ਕਰਦੇ ਸਮੇਂ ਅਮੇਸ਼ਾ ਸਪੱਸ਼ਟ ਅਤੇ ਗੱਲ ਸਾਫ ਕਰਦੇ ਸਮੇਂ ਅਮੇਸ਼ਾ ਸਪੱਸ਼ਟ ਅਤੇ ਗੱਲ ਸਾਫ ਰਕਦੇ ਕਰਦੇ ਜਾਂਦੇ ਅਸਾਫ ਦੇ	ਮਾਲਿਸਤਾਨ-ਪੱਖੀ ਮਹਿੰਸ ਤੇ ਕੋਈ ਦੀ ਜਨਤਕ ਤੋਂ ਕਾਂ ਤੇ ਹਾਮਾਇਤ ਕੋਈ ਦੀ ਜਨਤਕ ਤੋਂ ਕੇ ਹਾਮਾਇਤ ਕੋਈ ਦੀ ਜਨਤਕ ਤੋਂ ਕੇ ਹਾਮਾਇਤ ਕੋਈ ਦੀ ਜਨਤ ਕਾਂ ਕੋਏ ਹਾ ਸਾਲੇ ਹੋ ਹੋ ਜਿਲ੍ਹਾ ਕਿਹਾ ਹੈ ਕਿ ਇਸ ਸਮਾਰੋਹ ਦੀ ਤੋਂ ਨਾ ਤਾਂ ਕੋਈ ਪਾਥੰਦੀ ਲੱਗੀ ਹੈ ਜਨਤ ਨਾਂ ਕੋ ਕੋਈ ਪਾਥੰਦੀ ਲੱਗੀ ਹੈ ਜਨਤ ਹੈ ਜਨਤ ਕਾਂ ਕੋਈ ਪਾਥੰਦੀ ਲੱਗੀ ਹੈ ਜਨਤ ਹੈ ਜਨਤ ਕਾਂ ਕੋਈ ਜਾਵਕ ਨੀਤੀਗੜ ਯੋਜਨਾ ਉਲੀਕੀ ਜਾਵੇਗੀ । ਉੱਪਰ ਬ੍ਰਿਟਿਸ਼ ਹਾਈ ਕਮਿਸ਼ਨ ਦੇ ਬੁਲਾਰੇ ਨੇ ਕਿਹਾ ਹੈ ਕਿ ਇੰਗਲੈਂਡ 'ਚ ਆਮ ਜਨਤਾ ਨੂੰ ਆਪ-ਆਪਣੇ ਚੋੜਾਰ ਦੇ ਜਨਤਾ ਨੂੰ ਆਪ-ਆਪਣੇ ਜਨਤਾ ਹੈ ਜਨਤਾ ਨੂੰ ਆਪ-ਆਪਣੇ ਜ਼ੁਕੂਰ ਦੀ ਜਨਤਾ ਨੂੰ ਆਪ-ਆਪਣੇ ਜ਼ੁਕੂਰ ਦੀ ਜਨਤਾ ਨੂੰ ਆਪਣੇ ਕਾਰ ਹੈ ਤੋਂ ਬਲਰਤੇ ਉਹ ਇਹ ਸਭ ਕਾਨੂੰਨ ਦੇ ਘੰਡੇ ਦੇ ਕਹਿੰਸ਼ ਕੇ ਕਰਨ। ਦੇ ਤੇਤੇ ਰਹੇ ਕਿ ਬ੍ਰਿਟਿਸ਼ ਸਰਕਾਰ ਨੇ ਭਾਰਤ ਵੱਲੋਂ ਪ੍ਰਕਾਣਾ ਦੇ ਗਏ ਮੁਕਾਰਦਾ ਗਏ ਮੁਕਾਰਤ ਦੇ ਲੱਖ ਪ੍ਰਕਾਣਾ ਦੀ ਜ਼ੁਕੂਰ ਜਨਤਾ ਤੋਂ ਜਨਤਾ ਦਿਲਤਾ ਕਰ ਦਿੱਤਾ ਸੀ। ਵਿਦੇਸ਼ਾਂ 'ਦੇ ਬੈਠੇ ਮਾਲਿਸਤਾਨੀ ਖਾੜਕੂ ਲੱਕ ਸਭਾ 'ਚ ਦਿੱਤੀ ਗਈ। ਕੇਂਦਰੀ ਗ੍ਰਹਿ ਰਾਜ ਮੰਤਰੀ ਹੈਸਰਾਜ਼ ਗੰਗਾਰਾਮ ਅਹੀਰ ਨੇ ਕਾਂਗਰੀ ਸਾਜ਼ੀ ਐੱਮਪੀ ਸੁਨੀਲ ਜਾਖਤ ਨੂੰ ਦਿੱਤੇ ਇੱਕ ਲਿਖਤੀ ਜਵਾਬ 'ਚ ਜਹਿਰਾ ਹੈ ਕਿ ਭਾਰਤ ਸਰਕਾਰ ਨੇ ਅਜਿਹੇ ਸਾਰੇ ਦੇਸ਼ਾ ਨੀਤ ਹੋਇਆ ਹੈ, ਜਿੱਥੋਂ 'ਵੀ ਅਜਿਹੀਆਂ ਹੈ, ਜਿੱਥੋਂ 'ਵੀ ਅਜਿਹੀਆਂ ਹੈ, ਜਿੱਥੋਂ ਜ਼ੁਕੂਰੀ ਅਸਰੂਆਂ ਨੇ ਜ਼ੁਕੂਰੀ ਜ਼ੁਕੂਰੀ ਅਸਰੂਆਂ ਨੇ ਜ਼ੁਕੂਰੀ ਜ	SI. No. 1. 2. 3. 4.	MBER ENT (Formerly know Registered Office Corporate Office Canal: Incide Test + 91 124 3923) Extract of unaudited fin Particulars Particulars Total Income from operations Net groff for the period Updore to Authority of the period (before tax and exceptional items) Net profit for the period defore (after exceptional items) Not groff for the period after the exceptional items) Total comprehensive incomer is comprehensive incomer incomer for the comprehensive incomer is comprehensive incomer in	in the state of th	The control of the co	NDIA dia) Private Town - 140 40 to Town	Limited) 1, Punjab 0 n - 122 018, isono 1 State of the second 30 June 2017 Unaudited 65,099.5 3,547.9 2,562.2 2,559.3	TED ne 2018 for per share data for per share data 7 Year ended 31 March 2018 Audited 7 1,94,997.47 8 8,917.11 4 6,198.59 2 6,222.32
t Singh de Post alpura alaintiff Singh Office obligarh indants covery total Singh Office obligarh indants Singh Office obligarh indants Singh Office obligarh indants Singh Nagar, Singh Na	ਐਲਾਨ ਜਲਦ ਕੀਤਾ ਜਾਵੇਗਾ। ਸੂਬਾ ਪ੍ਰਧਾਨ/ਕਨਵੀਨਰ ਦੀ ਨਿਯੁਕਤੀ ਸਮੇਤ ਸਮੁੱਚੇ ਸਿਆਸੀ ਵਾਂਚੋਂ ਦਾ ਪੁਨਰ ਗਨਨ ਐਡਹਾਕ ਸਟੇਟ ਪੀ.ਏ.ਸੀ. ਦੀ ਨਿਗਰਾਨੀ ਅਤੇ ਅਗਵਾਈ ਵਿੱਚ ਕੀਤਾ ਜਾਵੇਗਾ। ਇਹ ਜ਼ਿਲ੍ਹਾ, ਵਿਆਨ ਸਭਾ ਹਲਕਾ ਅਤੇ ਬਲਾਕ ਪੱਧਰ ਉੱਪਰ ਪਾਰਟੀ ਵਾਂਚ ਵੀ ਖੜਾ ਕਰੰਗੀ। ਸੂਬਾ ਯੂਨਿਟ ਨੂੰ ਮੁਜਬੂਤ ਕਰਨ ਅਤੇ ਪਾਰਟੀ ਵਿੱਚ ਨਵੀਂ ਜਾਨ ਪਾਉਣ ਲਈ ਜ਼ਿਲ੍ਹਾ ਪੱਧਰੀ ਪਾਰਟੀ ਵਲੇਟੀਅਰ ਮੀਟਿੰਗਾਂ ਦੀ ਵੀ ਇਹ ਨਿਗਰਾਨੀ ਕਰੰਗੀ। ਸੂਬੇ ਦੇ ਸਿਆਸੀ ਢਾਂਚੇ ਦਾ ਗਠਨ ਹੋਣ ਉਪਰੰਤ ਐਡਹਾਕ ਪੀ.ਏ.ਸੀ. ਅਤੇ ਐਡਹਾਕ ਸਟੇਟ ਐਗਜ਼ੀਕਿਊਟਿਵ ਅਤੇ ਸਟੇਟ ਪੀ.ਏ.ਸੀ. ਅਤੇ ਐਡਹਾਕ ਸਟੇਟ ਐਗਜ਼ੀਕਿਊਟਿਵ ਅਤੇ ਸਟੇਟ ਪੀ.ਏ.ਸੀ. ਅਤੇ ਐਡਹਾਕ ਸਟੇਟ ਐਗਜ਼ੀਕਿਊਟਿਵ ਅਤੇ ਸਟੇਟ ਪੀ.ਏ.ਸੀ. ਅਤੇ ਐਡਹਾਕ ਸਟੇਟ ਪੀ.ਏ.ਸੀ. ਦਾ ਗਠਨ ਕੀਤਾ ਜਾਵੇਗਾ। ਇੱਕ ਨਵੀਂ ਸਟੇਟ ਪੀ.ਏ.ਸੀ ਦਾ ਗਠਨ ਕੀਤਾ ਜਾਵੇਗਾ, ਸੰਧੂ ਨੇ ਕਿਹਾ। ਬਠਿੰਡਾ ਵਿਖੇ ਆਪ ਵਲੇਟੀਅਰਸ ਕਨਵੈਨਸ਼ਨ ਦੇ ਬਾਅਦ ਪੰਜਾ ਵੱਲ ਇਹ ਪਹਿਲਾ ਕਦਮ ਹੈ। ਕਨਵੈਨਸ਼ਨ ਵਿੱਚ ਪੰਜਾਬ ਯੂਨਿਟ ਦੀ ਖੁਦਮੁਖਤਿਆਰੀ ਦੇ ਐਲਾਨ ਸਮੇਤ ਛੇ ਮੜੇ ਪਾਸ ਕੀਤੇ ਗਏ ਸਜੁਦਾ ਸੂਬਾ ਢਾਂਚੇ ਨੂੰ ਭੰਗ ਕਰ ਦਿੱਤਾ ਸੀ ਅਤੇ ਨਵੇਂ ਢਾਂਚੇ ਦੇ ਸਲਦ ਬਣਾਏ ਜਾਣ ਦਾ ਐਲਾਨ	ਪੰਜਾਬ ਨਹੀਂ ਆਇਆ, ਉਹ ਨੀਕਿਤਾਨ ਨਹੀਂ ਇਹ ਤਾਂ ਨਵਿੰਚਰ ਸੰਗੇਤਾਨੇ ਨਹੀਂ ਇਹ ਤਾਂ ਨਵਿੰਚਰ ਸੰਦੇਤਾ ਦੇ ਸਦੀ ਵਰਗਾ ਨੁਕਤਾ ਹੈ ਕਿ ਜਿਹੜਾ ਨੇ ਭਾਜਪਾ ਦਾ ਵਿਕੇਧ ਕਰਦਾ ਹੈ, ਉਹ ਨੇ ਰਾਸ਼ਟਰਕਾਦੀ ਨਹੀਂ ਹੈ। ਇਕ ਫੋਲ ਸਿੰਘ ਦੇ ਸ਼ਹੂਰ ਦੀ ਸੰਦੇਤਾ ਦੇ ਸ਼ਹੂਰ ਦੀ ਸੰਦੇਤਾ ਦੇ ਸ਼ਹੂਰ ਦੀ ਸੰਦੇਤਾ ਨੇ ਦੀ ਜ਼ਹੂਰ ਦੀ ਸੰਦੇਤਾ ਦੇ ਸ਼ਹੂਰ ਦੇ ਅਤੇ ਦੇ ਸ਼ਹੂਰ ਦੀ ਸੰਦੇਤਾ ਸੰਦੇਤਾ ਦੀ ਸੰਦੇਤਾ ਦੀ ਸੰਦੇਤਾ ਸੰਦੇਤ	4. ਸਪੱਸ਼ਟਵਾਦੀ ਹੋਣਾ ਵੀ ਬਪਸੀਅਤ ਦਾ ਚੰਗਾ ਗੁਣ ਹੁੰਦਾ ਹੈ, ਲੋਕਾਂ ਨਾਲ ਗੋਂਲਬਾਤ ਕਰਦੇ ਸਮੇਂ ਅਮੇਸ਼ਾ ਸਪੱਸ਼ਟ ਅਤੇ ਗੱਲ ਸਾਫ ਕਰਦੇ ਸਮੇਂ ਅਮੇਸ਼ਾ ਸਪੱਸ਼ਟ ਅਤੇ ਗੱਲ ਸਾਫ ਰਕਦੇ ਕਰਦੇ ਜਾਂਦੇ ਅਸਾਫ ਦੇ	ਮਾਲਿਸਤਾਨ-ਪੱਖੀ ਮਹਿੰਸ ਤੇ ਕੋਲੀ- ਦੀ ਜਨਤਕ ਤੋਂ ਕਾਂ ਤੇ ਹਮਾਇਤ ਕੋਲੀ- ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਾਂ ਡੇ ਨਾ ਤਾਂ ਕੋਈ ਪਾਥੰਦੀ ਲੱਗੀ ਹੈ। ਅਤੇ ਨਾ ਹੀ ਉਸ ਸਾਰੇ ਕੋਈ ਲਿਕਾਇਤ ਹੀ ਮਿਲੀ ਹੈ। ਉੱਧਾਂ ਬਿੰਗ ਦੀ ਵਾਜਬ ਨੀਤੀਗਤ ਯੋਜਨਾ ਉਲੀਕੀ ਜਾਵੇਗੀ। ਉੱਧਾਂ ਬਿੰਟਬ ਹਾਈ ਕਮਿਸ਼ਨ ਦੇ ਬੁਲਾਰੇ ਨੇ ਕਿਹਾ ਹੈ ਕਿ ਇੰਗਲੈਂਡ 'ਚ ਆਮ ਜਨਤਾ ਨੂੰ ਆਪ-ਆਪਣੇ ਰੰਤ ਬਬਰਤੇ ਉਹ ਇਹ ਸਭ ਕਾਨੂੰਨ ਦੇ ਘੇਰੇ 'ਚ ਰਹਿ ਕੇ ਕਰਨ। ਹੈ ਡਾਰਤ ਕੱਲਾਂ ਪ੍ਰਗਟਾਏ ਗਏ ਘੇਰੇ 'ਚ ਰਹਿ ਕੇ ਕਰਨ। ਹੈ ਭਾਰਤ ਦੱਲਾਂ ਪ੍ਰਗਟਾਏ ਗਏ ਮੁੱਟ ਰਹਿ ਕੇ ਕਰਨ। ਹੈ ਭਾਰਤ ਵੱਲਾਂ ਪ੍ਰਗਟਾਏ ਗਏ ਮੁੱਟ ਰਹਾ ਦੀ ਕਮਿਸ਼ਨ ਦੇ ਬੁਲਾਰੇ ਨੇ ਕਿਹਾ ਹੈ ਕਿ ਬਿੰਟਿਸ਼ ਸਕਰਾਰ ਰੰਤ ਬਬਰਤੇ ਉਹ ਇਹ ਸਭ ਕਾਨੂੰਨ ਦੇ ਘੇਰੇ 'ਚ ਰਹਿ ਕੇ ਕਰਨ। ਹੈ ਭਾਰਤ ਵੱਲਾਂ ਪ੍ਰਗਟਾਏ ਗਏ ਸ਼ਿਲਰਤਾਨ-ਪੱਖੀ ਸਮਾਰੋਹ 'ਤੇ ਕੋਈ ਸ਼ਾਲਿਸਤਾਨ-ਪੱਖੀ ਸਮਾਰੋਹ 'ਤੇ ਕੋਈ ਸ਼ਾਲਿਸਤਾਨੀ ਖਾੜਕੂ ਲੱਕ ਸਭਾ 'ਚ ਦਿੱਤੀ ਗਈ। ਕੇਂਦਰੀ ਗ੍ਰਹਿ ਰਾਜ ਮੰਤਰੀ ਹੋਸਰਾਜ਼ ਰੰਗਾਤਾਮ ਅਹੀਰ ਨੇ ਕਾਂਗਰਸੀ ਨੇ ਮਾਮਿੰਸ਼ਨੀ ਜਵਾਬ 'ਚ ਰੰਗਾਤਾਮ ਅਹੀਰ ਨੇ ਕਾਂਗਰਸੀ ਨੇ ਮਾਮਿੰਸ਼ਨੀ ਜਵਾਬ 'ਚ ਰਿਹਾ ਹੈ ਕਿ ਭਾਰਤ ਸਰਕਾਰ ਨੇ ਅਜਿਹੇ ਸਾਰੇ ਦੇਸ਼ਾਂ ਨਾਲ ਸੰਪਰਕ ਕਾਇਮ ਕੀਤਾ ਹੋਇਆ ਹੈ, ਜਿੱਥੋਂ 'ਵੀ ਅਜਿਹੀਆਂ ਪਸਕੀਆਂ ਭਾਰਤੀ ਆਗੂਆਂ ਨੂੰ ਦਿੱਤੀਆਂ ਜਾ ਰਹੀਆਂ ਹਨ।	SI. No. 1. 2. 3. 4.	MBER ENT (Formerly know Registered office Corporate Office: Universal In Corporate Office: Universal Information Office: Universal Informa	In 316/13 and 18	The control of the co	NDIA dia) Private Town - 140 40 to Town	Limited) 1, Punjab 0 n - 122 018, isono 1 State of the second 30 June 2017 Unaudited 65,099.5 3,547.9 2,562.2 2,559.3	TED daryana ne 2018 for per share data Year ended 31 March 2018 Audited 1,94,997,47 8 8,917,11 4 6,198,59 2 6,222,32 8 3,144,65
Singh d Post appura a intiffer a	ਐਲਾਨ ਜਲਦ ਕੀਤਾ ਜਾਵੇਗਾ। ਸੂਬਾ ਪ੍ਰਧਾਨ/ਕਨਵੀਨਰ ਦੀ ਨਿਯੁਕਤੀ ਸਮੇਤ ਸਮੁੱਚੇ ਸਿਆਸੀ ਵਾਰੇ ਦਾ ਪੁਨਰ ਗਨਨ ਐਡਹਾਕ ਵਾਰੇ ਦਾ ਪੁਨਰ ਗਨਨ ਐਡਹਾਕ ਜਾਵੇਗਾ। ਇਹ ਜਿਲ੍ਹਾ, ਵਿਗੇ ਸਾਵੇਗਾ। ਇਹ ਜਿਲ੍ਹਾ, ਵਿਗੇ ਸਾਰੇਗੀ। ਸੂਬਾ ਯੂਨਿਟ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਵਿੱਚ ਨਵੀਂ ਜਾਨ ਪਾਉਣ ਲਈ ਜ਼ਿਲ੍ਹਾ ਪੰਧਰੀ ਪਾਰਟੀ ਵਲੈਂਟੀਅਰ ਮੀਟਿੰਗਾਂ ਦੀ ਵੀ ਇਹ ਨਿਗਰਾਨੀ ਕਰੰਗੀ। ਸੂਬੇ ਦੇ ਸਿਆਸੀ ਵਾਚੇ ਦਾ ਗਠਨ ਹੋਣ ਉਪਰੰਤ ਐਡਹਾਕ ਪੀ.ਏ.ਸੀ. ਅਤੇ ਐਡਹਾਕ ਸਟੇਟ ਐਗਜ਼ੀਕਿਊਟਿਵ ਅਤੇ ਸਟੇਟ ਮੰਗਜ਼ੀਕਿਊਟਿਵ ਅਤੇ ਸਟੇਟ ਪੀ.ਏ.ਸੀ ਦਾ ਗਠਨ ਕੀਟਾ ਸਵੇਗਾ। ਸੰਗ ਲਵਨਟੀਅਰਜ ਸਾਵੇਗਾ। ਇੱਕ ਨਵੀਂ ਸਟੇਟ ਪੀ.ਏ.ਸੀ ਦਾ ਗਠਨ ਕੀਟਾ ਸ਼ਹਿਤ ਵਿਚੇ ਆਪ ਵਲੈਂਟੀਅਰਜ ਨਵਨਵਨਿਸ਼ਨ ਦੇ ਬਾਅਦ ਪੰਜਾਬ ਵਿੱਚ ਆਪ ਦੇ ਢਾਰੇ ਦੇ ਮੁਤ ਗਠਨ ਵੱਲ ਇਹ ਪਹਿਲਾ ਕਦਮ ਹੈ। ਕਨਵੈਨਸ਼ਨ ਵਿੱਚ ਪੰਜਾਬ ਯੂਨਿਟ ਦੀ ਖੁਦਮੁਖਤਿਆਰੀ ਦੇ ਐਲਾਨ ਨਵੇਂ ਇਹ ਪਹਿਲਾ ਕਦਮ ਹੈ। ਕਨਵੈਨਸ਼ਨ ਵਿੱਚ ਪੰਜਾਬ ਯੂਨਿਟ ਦੀ ਖੁਦਮੁਖਤਿਆਰੀ ਦੇ ਐਲਾਨ ਨਵੇਂ ਇਹ ਪਹਿਲਾ ਕਦਮ ਹੈ। ਕਨਵੈਨਸ਼ਨ ਵਿੱਚ ਪੰਜਾਬ ਯੂਨਿਟ ਦੀ ਖੁਦਮੁਖਤਿਆਰੀ ਦੇ ਐਲਾਨ ਜ਼ਹਿਤ ਸ਼ਹੀ ਸੀ ਤੋਂ ਹੋਏ ਵਿਚੇ ਜਲਦ ਬਣਾਏ ਜਾਣ ਦਾ ਐਲਾਨ ਕੀਤਾ ਸੀ। ਮੰਧੂ ਨੇ ਕਿਹਾ ਕਿ ਸਮੁੱਚੀ ਪ੍ਰਕਿਰਿਆ ਸਾਡੇ ਰਾਸ਼ਟਰੀ	ਪੰਜਾਬ ਨਹੀਂ ਆਇਆ, ਉਹ ਗੰਗਤਮੰਦ ਨਹੀਂ। ਇਹ ਤਾਂ ਨਵਿੰਦਰ ਸੰਮੇਦੀ ਵਰਗਾ ਨੁਕਤਾ ਹੈ ਕਿ ਜਿਹੜਾ ਨੇ ਸ਼ੰਦੇਦ ਸੰਮੇਦੀ ਵਰਗਾ ਨੁਕਤਾ ਹੈ ਕਿ ਜਿਹੜਾ ਨੇ ਸ਼ਾਜਪਾ ਦਾ ਵਿਰੋਧ ਕਰਦਾ ਹੈ, ਉਹ ਹੋ ਜਾਣਤਦਾ ਦੀ ਰਗਾ ਹੈ ਗੰਗਤਮੰਦ ਨਹੀਂ ਹੈ। ਇਕੱਲਾ ਬਹਿਰਾ ਹੀ ਗ਼ੈਰਤਮੰਦ ਨਹੀਂ ਹੈ। ਇਕੱਲਾ ਬਹਿਰਾ ਹੀ ਗ਼ੈਰਤਮੰਦ ਨਹੀਂ ਹੈ। 'ਕੁਲਾ ਦੀ ਦਰ ਦੀ ਸਮੱਸ਼ਟ ਕੀਤਾ ਕਿ ਬਹਿਰਾ ਨੂੰ ਟੋਵਿੰਧੀ ਧਿਰ ਦੇ ਆਗੂ ਦੇ ਅਹੁਦੇ ਤਾਂ 'ਨੇ ਲਾਂਡ ਕਰਨ ਦਾ ਡੋਸਲਾ 26 ਸੁਲਾਈ ਨੂੰ ਆਇਆ ਸੀ ਪਰ ਉਨ੍ਹਾਂ ਦੀ ਦੇ ਤੁਸੀਅਤ 25 ਨੂੰ ਵਿਗਕ ਗਈ ਸੀ। ਉਸ ਤਾਂ ਅਗਲੇ ਦਿਨ ਮੈਂ ਫ਼ੇਸਬੁੱਕ ਤੋਂ ਇੱਕ ਪੋਸਟ ਵੀ ਪਾਈ ਸੀ ਕਿ ਉਨ੍ਹਾਂ ਦੀ ਦੇ ਜ਼ਿਲ੍ਹਾਂ ਦੀ ਦੀ ਜ਼ਿਲ੍ਹਾਂ ਦੀ ਦੀ ਦੀ ਸੰਸ਼ਤ ਦੀ ਕਰਨ ਦੀ ਆਖ਼ਤ ਹਨ, ਬੇਬਾਕ ਹਨ ਤੇ ਬੇਸ਼ੇਡ ਹਨ। ' ਹਨ, ਬੇਬਾਕ ਹਨ ਤੇ ਬੇਸ਼ੇਡ ਹਨ। ' ਹਨ, ਬੇਬਾਕ ਹਨ ਤੇ ਬੇਸ਼ੇਡ ਹਨ। ' ਯਾਤਰ ਦੀ ਆਖ਼ਤ ਹਨ, ਬੇਬਾਕ ਹਨ ਤੇ ਬੇਸ਼ੇਡ ਹਨ। ' ਯਾਤਰ ਦੀ ਆਖ਼ਤ ਹਨ, ਬੇਬਾਕ ਹਨ ਤੇ ਬੇਸ਼ੇਡ ਹਨ। ' ਯਾਤਰ ਦੀ ਆਖ਼ਤ ਹਨ, ਬੇਬਾਕ ਹਨ ਤੇ ਬੇਸ਼ੇਡ ਹਨ। ' ਯਾਤਰ ਦੀ ਆਖ਼ਤ ਹਨ, ਬੇਬਾਕ ਹਨ ਤੇ ਬੇਸ਼ੇਡ ਹਨ। ' ਯਾਤਰ ਦੀ ਆਖ਼ਤ ਹਨ, ਬੇਬਾਕ ਹਨ ਦੀ ਆਖ਼ਤ ਹਨ। ਜ਼ਿਕਤਾ ਦੀ ਅਰੁਕੀਆਂ ਦੀ ਜ਼ਿਕਤਾ ਵਿੱਚ ਸਭ ਨਰ। ਪਰਵਾਇਆ ਜਾਂਦਾ ਹੈ, ਜ਼ਿਸ਼ ਵਿਚ ਸਭ ਨਰ। ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਇਕਾਰਥ ਵਿੱਚ ਸਕਤੀਆਂ ਦੀ ਮੰਗ ਕੀਤੀ ਗਈ ਸੀ।	4. ਸਪੱਸ਼ਟਵਾਦੀ ਹੋਣਾ ਵੀ ਜ਼ਖ਼ਸੀਅਤ ਦਾ ਚੰਗਾ ਗੁਣ ਹੁੰਦਾ ਹੈ, ਲੋਕਾਂ ਨਾਲ ਗੱਲਬਾਤ ਕਰਦੇ ਸਮੇਂ ਸਮੇਸ਼ਟ ਸਪੱਸ਼ਟ ਅਤੇ ਗੱਲ ਸਾਵ-ਸੁਥਕੇ ਬਬਦਾਂ ਵਿੱਚ ਕਰਨੀ ਆਉਣੀ ਰਾਹੀਦੀ ਹੈ। ਕਰਨੀ ਸਾਵੇ ਹੋਏ ਦੇ ਜ਼ਖ਼ਸ਼ ਦੀ ਵਿੱਚ ਕਰਨੀ ਆਉਣੀ ਰਾਹੀਦੀ ਹੈ। ਗੱਲ ਸਾਵ ਹੋਵੇ ਪਰ ਸ਼ਬਦ ਕੋੜੇ ਨਹੀਂ ਹੋਣੇ ਚਾਹੀਦੇ। ਅਜਿਹੇ ਸ਼ਬਦ ਲੋੜੇ ਨਹੀਂ ਹੋਣੇ ਚਾਹੀਦੇ। ਅਜਿਹੇ ਸ਼ਬਦ ਲੋੜੇ ਨਹੀਂ ਹੋਣੇ ਚਾਹੀਦੇ। ਅਜਿਹੇ ਸ਼ਬਦ ਲੋੜੇ ਜਿਸ ਨਾਲ ਦੂਜੇ ਦਾ ਦਿਲ ਰੁਫ਼ ਦੀ ਨਹੀਂ ਕਰਨਾ ਰਾਹੀਦਾ ਕਿ ਦੂਜੇ ਨੂੰ ਖੁਸ਼ ਕਰਨ ਲਈ ਝੂਠ ਦਾ ਸਹਾਰਾ ਲਿਆ ਜਾਵੇਂ। \$. ਵਕਤ ਪੁੱਥੇਧਨ ਵਿੱਚ ਮਾਹਿਰ ਬਣੇ। \$. ਵਕਤ ਪੁੱਥੇਧਨ ਵਿੱਚ ਮਾਹਿਰ ਬਣੇ ਜ਼ਿਆ ਗੱਗ ਸ਼ਬਦ ਲਿਆ ਜਾਰੇ ਜ਼ਖ਼ਸ਼ ਦੀ ਸ਼ਬਦ ਜ਼ਿਆ ਸਾਹਿਰ ਬਣੇ ਜ਼ਿਆ ਦੀ ਸ਼ਬਦ ਜ਼ਖ਼ਸ਼ ਸਾਹਿਰ ਬਣੇ ਜ਼ਿਆ ਦੀ ਸ਼ਬਦ ਜ਼ਖ਼ਸ਼ ਸਾਹਿਰ ਬਣੇ ਜ਼ਿਆ ਦੀ ਸ਼ਬਦ ਜ਼ਖ਼ਸ਼ ਸ਼ਬਦ ਸ਼ਬਦ ਜ਼ਖ਼ਸ਼ ਸ਼ਬਦ ਸ਼ਬਦ ਜ਼ਖ਼ਸ਼ ਸ਼ਬਦ ਜ਼ਖ਼ਸ਼ਸ਼ ਸ਼ਬਦ ਜ਼ਖ਼ਸ਼ਸ਼ ਸ਼ਬਦ ਜ਼ਖ਼ਸ਼ਸ਼ ਸ਼ਬਦ ਜ਼ਖ਼ਸ਼ ਸ਼ਬਦ ਜ਼ਖ਼ਸ਼ਸ਼ ਸ਼ਬਦ ਜ਼ਖ਼ਸ਼ਸ਼ਸ਼ ਸ਼ਬਦ ਜ਼ਖ਼ਸ਼ਸ਼ਸ਼ਸ਼ ਸ਼ਬਦ ਜ਼ਖ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼	ਸਾਲਿਸਤਾਨ-ਪੱਖੀ ਮਹਿੰਮ ਤੇ ਕੋਲੀ- ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਹੈ ਜਨਤ ਕਾਂ ਕੋਈ ਪਾਥੰਦੀ ਲੱਗੀ ਹੈ ਅਤੇ ਨਾ ਹੀ ਉਸ ਸਾਰੋ ਕੋਈ ਇਕਾਇਤ ਹੀ ਮਿਲੀ ਹੈ। ਉੱਧੇ ਸਾਰੋ ਕੋਈ ਵਿਸ਼ ਸਮਾਰੋਹ ਯੋਜਨਾ ਉਲੀਕੀ ਜਾਵੇਗੀ। ਉੱਧਰ ਬ੍ਰਿਟਿਸ਼ ਹਾਈ ਕਮਿਸ਼ਨ ਦੇ ਬੁਲਾਰੇ ਨੇ ਕਿਹਾ ਹੈ ਕਿ ਇੰਗਲੈਂਡ 'ਚ ਆਮ ਜਨਤਾ ਨੂੰ ਆਪੋ-ਆਪਣੇ ਰੈੱਫ ਬਬਰਤੇ ਉਹ ਇਹ ਸਭ ਕਾਨੂੰਨ ਦੇ ਘੇਰੇ ਦੇ ਰਹਿ ਕੇ ਕਰਨ। ਚੇਤੇ ਰਹੇ ਕਿ ਬ੍ਰਿਟਿਸ਼ ਸਰਕਾਰ ਨੇ ਭਾਰਤ ਵੱਲੋਂ ਪ੍ਰਾਗਣਾਏ ਗਏ ਇਤਰਾਜ਼ਾਂ ਦੇ ਬਾਵਜੂਦ ਇਸ ਬਾਲਿਲਤਾਨ-ਪੱਖੀ ਸਮਾਰੋਹ 'ਤੇ ਕੋਈ ਇਤਰਾਜ਼ਾਂ ਦੇ ਬਾਵਜੂਦ ਇਸ ਬਾਲਿਲਤਾਨ-ਪੱਖੀ ਸਮਾਰੋਹ 'ਤੇ ਕੋਈ ਪਾਬੰਦੀ ਲਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਵਿਦੇਸ਼ਾਂ 'ਚ ਬੈਠੇ ਲਾ ਸਿਤਾ ਦੇ ਜਾਵੇਗ ਹੋਸਰਾਜ਼ ਗੰਗਾਰਾਮ ਅਹੀਰ ਨੇ ਕਾਂਗਰਸੀ ਐੱਮਪੀ ਸੁਨੀਲ ਜਾਖੜ ਨੂੰ ਵਿੱਤੋਂ ਇੱਕ ਲਿਖਤੀ ਜਵਾਬ 'ਚੋਂ ਕਿਹਾ ਹੈ ਕਿ ਭਾਰਤ ਸਰਕਾਰ ਨੇ ਅਜਿਹੇ ਸਾਰੇ ਦੇ ਬਾਵਜੂਦ ਤਿਸ ਗੰਗਾਰਾਮ ਅਹੀਰ ਨੇ ਕਾਂਗਰਸੀ ਐੱਮਪੀ ਸੁਨੀਲ ਜਾਖੜ ਨੂੰ ਵਿੱਤੋਂ ਇੱਕ ਲਿਖਤੀ ਜਵਾਬ 'ਚੋਂ ਕਿਹਾ ਹੈ ਕਿ ਭਾਰਤ ਸਰਕਾਰ ਨੇ ਅਜਿਹੇ ਸਾਰੇ ਦੇ ਬਾਂ ਨਾਲ ਸੰਪਰਕ ਕਾਇਆ ਕੀਤਾ ਹੋਇਆ ਹੈ, ਜਿੱਥੋਂ 'ਵੀ ਅਜਿਹੀਆਂ ਧਮਕੀਆਂ ਭਾਰਤੀ ਆਗੂਆਂ ਨੂੰ ਦਿੱਤੀਆਂ ਜਾ ਰਹੀਆਂ ਹਨ। ਕੇਂਦਰ ਨੇ ਵਿਰੋਧ	SI. No. 1. 2. 3. 4.	MBER ENT (Formerly know Registers of Office Corporate Office: Universal In- Corporate Office: Universal In- Corporate Office: Universal In- Corporate Office: Universal In- Text + 91 124 39328 Extract of unaudited fire Particulars Total income from operations Net profit for the period Universal Income Incom	interest of the period of (after tax) and after tax) e tax (after or the period (after tax) and after tax) e tax (after or the period (after tax) and after tax) e tax (after or the period (after tax) and after tax) e tax (after or the period (after tax) and after tax) e tax (after or the period (after tax) e tax (after or the period (after tax) e tax) e tax (after or the period (after tax) e tax) e tax (after or the period (after tax) e tax) e tax (after or the period (after tax) e tax) e tax (after or the period (after tax) e tax) e tax (after or the period (after tax)) e tax (after or the period or the period (after tax)) e tax (after or the period or the period (after tax)) e tax (after or the period or the peri	The control of the co	NDIA dia) Private Town - 140 40 to Town	Limited) 1, Punjab 0 n - 122 018, isono 1 State of the second 30 June 2017 Unaudited 65,099.5 3,547.9 2,562.2 2,559.3	TED faryana ne 2018 for per share data for per share data 7 1,94a,997.47 8 8,917.11 4 6,198.59 2 6,222.32 8 3,144.65 85,152.74
t Singh de Post ajpura a la intiff de Post ajpura la intifficación	ਐਲਾਨ ਜਲਦ ਕੀਤਾ ਜਾਵੇਗਾ। ਸੂਬਾ ਪ੍ਰਧਾਨ/ਕਨਵੀਨਰ ਦੀ ਨਿਯੁਕਤੀ ਸਮੇਤ ਸਮੁੱਚੇ ਸਿਆਸੀ ਵਾਂਚੇ ਦਾ ਪੂਨਰ ਗਠਨ ਐਡਹਾਕ ਸਟੋਟ ਪੀ.ਏ.ਸੀ. ਦੀ ਨਿਗਰਾਨੀ ਅਤੇ ਅਗਵਾਈ ਵਿੱਚ ਕੀਤਾ ਜਾਵੇਗਾ। ਇਹ ਜ਼ਿਲ੍ਹਾ, ਵਿੱਚ ਕੀਤਾ ਸਾਵੇਗਾ। ਇਹ ਜ਼ਿਲ੍ਹਾ, ਵਿੱਚ ਕੀਤਾ ਸਤੇ ਗਈ ਜ਼ਿਲ੍ਹਾ ਦੇ ਜ਼ਿਲ੍ਹਾ ਜ਼ਿਲ੍ਹਾ ਉੱਪਰ ਪਾਰਟੀ ਵਾਂਚਾ ਵੀ ਅਤੇ ਜ਼ਿਲ੍ਹਾ ਪਾਉਣ ਲਈ ਜ਼ਿਲ੍ਹਾ ਪੋਧਰੀ ਪਾਰਟੀ ਵਲੇਟੀਅਰ ਮੀਟਿੰਗਾਂ ਦੀ ਵੀ ਇਹ ਸਰਨ ਹੋਣ ਉਪਰੰਤ ਐਡਰਾਕ ਸੁਬੇ ਦੇ ਸਿਆਸੀ ਵਾਚੇ ਦਾ ਸ਼ੁਬੇ ਦੇ ਸਿਆਸੀ ਵਾਚੇ ਦੇ ਜ਼ਿਕ੍ਰੀਟਿਵ ਅਤੇ ਸਟੇਟ ਮੈਗਜੀਕਿਊਟਿਵ ਨੂੰ ਡੰਗ ਕਰ ਦਿੱਤਾ ਸਾਵੇਗਾ। ਇੱਕ ਨਵੀਂ ਸਟੇਟ ਮੈਗਜੀਕਿਊਟਿਵ ਅਤੇ ਸਟੇਟ ਮੈਗਜੀਕਿਊਟਿਵ ਅਤੇ ਸਟੇਟ ਮੈਗਜੀਕਿਊਟਿਵ ਅਤੇ ਸਟੇਟ ਸੀ ਦੇਸ਼ ਦਾ ਗਠਨ ਕੀਤਾ ਜਾਵੇਗਾ, ਸੰਧੂ ਨੇ ਕਿਹਾ। ਬਠਿੰਡਾ ਵਿਖੇ ਆਪ ਚਲੇਟੀਆਰ ਸਨੇਤਾ ਵਿਚੇ ਆਪ ਚਲੇਟੀਆਰ ਸਨੇਤਾ ਵਿਚੇ ਆਪ ਚਲੇਟੀਆਰ ਸਨੇਤਾ ਵਿਚੇ ਆਪ ਚਲੇਟੀਆਰ ਸਨੇਤਾ ਵਿਚੇ ਸ਼ੁਬਾ ਵਾਂਚੇ ਦੇ ਜ਼ਿਲ੍ਹਾ ਦੀ ਦੁਦਮੁਖਤਿਆਰੀ ਦੇ ਐਲਾਨ ਸਮੇਤ ਛੇ ਮਤੇ ਪਾਸ ਕੀਤੇ ਗਏ ਸਨ। ਸਨਵੀਨਰ ਸਨ ਨੇ ਪਾਟੀ ਦੇ ਜ਼ਿਲ੍ਹਾ ਸ਼ੁਬਾ ਵਾਂਚੇ ਦੇ ਜ਼ਿਲ੍ਹਾ ਜ਼ਿਲ੍ਹਾ ਸ਼ੁਬਾ ਵਾਂਚੇ ਦੇ ਤੰਗ ਕਰ ਦਿੱਤਾ ਸੀ ਅਤੇ ਨਵੇਂ ਵਾਰੇ ਦੇ ਸਲਦ ਬਣਾਏ ਜਾਣ ਦਾ ਐਲਾਨ ਕੀਤਾ ਸੀ। ਸੰਧੂ ਨੇ ਕਿਹਾ ਕਿ ਸਮੁੱਚੀ ਪ੍ਰਿਕਰਿਆ ਸਾਭੇ ਰਾਸ਼ਟਰ	ਪੰਜਾਬ ਨਹੀਂ ਆਇਆ, ਉਹ ਗੰਗਤਮੰਦ ਨਹੀਂ। ਇਹ ਤਾਂ ਨਵਿੰਦਰ ਸੰਮੇਦੀ ਵਰਗਾ ਨੁਕਤਾ ਹੈ ਕਿ ਜਿਹੜਾ ਨੇ ਸ਼ੰਦੇਦ ਸੰਮੇਦੀ ਵਰਗਾ ਨੁਕਤਾ ਹੈ ਕਿ ਜਿਹੜਾ ਨੇ ਸ਼ਾਜਪਾ ਦਾ ਵਿਰੋਧ ਕਰਦਾ ਹੈ, ਉਹ ਹੋ ਜਾਣਤਦਾ ਦੀ ਰਗਾ ਹੈ ਗੰਗਤਮੰਦ ਨਹੀਂ ਹੈ। ਇਕੱਲਾ ਬਹਿਰਾ ਹੀ ਗ਼ੈਰਤਮੰਦ ਨਹੀਂ ਹੈ। ਇਕੱਲਾ ਬਹਿਰਾ ਹੀ ਗ਼ੈਰਤਮੰਦ ਨਹੀਂ ਹੈ। 'ਕੁਲਾ ਦੀ ਦਰ ਦੀ ਸਮੱਸ਼ਟ ਕੀਤਾ ਕਿ ਬਹਿਰਾ ਨੂੰ ਟੋਵਿੰਧੀ ਧਿਰ ਦੇ ਆਗੂ ਦੇ ਅਹੁਦੇ ਤਾਂ 'ਨੇ ਲਾਂਡ ਕਰਨ ਦਾ ਡੋਸਲਾ 26 ਸੁਲਾਈ ਨੂੰ ਆਇਆ ਸੀ ਪਰ ਉਨ੍ਹਾਂ ਦੀ ਦੇ ਤੁਸੀਅਤ 25 ਨੂੰ ਵਿਗਕ ਗਈ ਸੀ। ਉਸ ਤਾਂ ਅਗਲੇ ਦਿਨ ਮੈਂ ਫ਼ੇਸਬੁੱਕ ਤੋਂ ਇੱਕ ਪੋਸਟ ਵੀ ਪਾਈ ਸੀ ਕਿ ਉਨ੍ਹਾਂ ਦੀ ਦੇ ਜ਼ਿਲ੍ਹਾਂ ਦੀ ਦੀ ਜ਼ਿਲ੍ਹਾਂ ਦੀ ਦੀ ਦੀ ਸੰਸ਼ਤ ਦੀ ਕਰਨ ਦੀ ਆਖ਼ਤ ਹਨ, ਬੇਬਾਕ ਹਨ ਤੇ ਬੇਸ਼ੇਡ ਹਨ। ' ਹਨ, ਬੇਬਾਕ ਹਨ ਤੇ ਬੇਸ਼ੇਡ ਹਨ। ' ਹਨ, ਬੇਬਾਕ ਹਨ ਤੇ ਬੇਸ਼ੇਡ ਹਨ। ' ਯਾਤਰ ਦੀ ਆਖ਼ਤ ਹਨ, ਬੇਬਾਕ ਹਨ ਤੇ ਬੇਸ਼ੇਡ ਹਨ। ' ਯਾਤਰ ਦੀ ਆਖ਼ਤ ਹਨ, ਬੇਬਾਕ ਹਨ ਤੇ ਬੇਸ਼ੇਡ ਹਨ। ' ਯਾਤਰ ਦੀ ਆਖ਼ਤ ਹਨ, ਬੇਬਾਕ ਹਨ ਤੇ ਬੇਸ਼ੇਡ ਹਨ। ' ਯਾਤਰ ਦੀ ਆਖ਼ਤ ਹਨ, ਬੇਬਾਕ ਹਨ ਤੇ ਬੇਸ਼ੇਡ ਹਨ। ' ਯਾਤਰ ਦੀ ਆਖ਼ਤ ਹਨ, ਬੇਬਾਕ ਹਨ ਦੀ ਆਖ਼ਤ ਹਨ। ਜ਼ਿਕਤਾ ਦੀ ਅਰੁਕੀਆਂ ਦੀ ਜ਼ਿਕਤਾ ਵਿੱਚ ਸਭ ਨਰ। ਪਰਵਾਇਆ ਜਾਂਦਾ ਹੈ, ਜ਼ਿਸ਼ ਵਿਚ ਸਭ ਨਰ। ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਇਕਾਰਥ ਵਿੱਚ ਸਕਤੀਆਂ ਦੀ ਮੰਗ ਕੀਤੀ ਗਈ ਸੀ।	4. ਸਪੱਸ਼ਟਵਾਦੀ ਹੋਣਾ ਵੀ ਜ਼ੁਪਸੀਅਤ ਦਾ ਚੰਗਾ ਗੁਣ ਹੁੰਦਾ ਹੈ, ਲੋਕਾਂ ਨਾਲ ਗੋਂਲਬਾਤ ਕਰਦੇ ਸਮੇਂ ਮੇਸੇਸ਼ਾ ਸਪੱਸ਼ਟ ਅਤੇ ਗੱਲ ਸਾਵ-ਸੁਥਰ ਰੋਜ਼ ਦੀ	ਘਾਲਿਸਤਾਨ-ਪੱਖੀ ਮੁਧਿੰਮ ਤੇ ਕੋਈ ਦੀ ਜਨਤਕ ਤੋਂ ਕੋ ਹਮਾਇਤ ਕੋਈ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਦੇ ਜੋ ਨਾ ਤਾਂ ਕੋਈ ਪਾਲੰਦੀ ਲੱਗੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਦੇ ਲੋਗੇ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਦੇ ਲੋਗੇ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਦੇ ਲੋਗੇ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਮਾਰੋਹ ਹੈ ਕੋਈ ਦੀ	SI. No. 1. 2. 3. 4. 5. 6. 7.	MBER ENT (Formerly know Registered office Corporate Office: Universal In Corporate Office: Universal Information Office: Universal Informa	in the start is a start in the start is a start in the st	The control of the co	DIA dia) Private a Town - 140 40 a Town - 140	LIMI Limited) 1, Punjah 1,	TED taryana ne 2018 for per share data for per share data 31 March 2018 1 March 4 0,194,997.47 8 8,917.11 8 8,917.11 8 6,198.59 2 6,222.32 8 3,144.65 85,152.74 9 19,71

Date: 7th August, 2018

ores to above extract:

The above is a retract of the detailed format of quarter ended 30 June 2018 unaudited financial results filled with
the stock exchanges under Regulation 33 of the SEBI (Listing and Other Disclosure Requirements) Regulations,
2015 (as amended from time to time). The full format of the quarter ended 30 June 2018 unaudited financial
results is available on the Company's website (www.ambergroupindia.com) and on the website of the stock es where the Company's equity shares are listed viz. BSE Limited (www.bseindia.com) and the National Stock Exchange of India Limited (www.nseindia.com).

The Company has adopted Indian Accounting Standards (Ind As) from 1 April 2017 being covered under p If of Ind As implementation roadmap issued by Ministry of Corporate Affairs and the figures for the quarter ended 30 June 2017 are therefore Ind As compliant

(Formerly known as Amber Enterprises (India) Private Limited

শ্বিম এবা শাব্বীবিদ্ধ আহিলান বিচানিক (থাতেল বিক্তি নিন্দাৰিক শাব্বীবিদ্ধ আহলান বিচানিক, উপাধ্বীনা টান ক' বিক্তীপাল বিচানিকে পাই উম্বাহিত উচ্চাল বিচানিক বি বিদ্ধান বিচানিক স্থানিক বিদ্ধান কৰিছিল। কালিককক্ষ ব্যৱহাৰ বিশ্বীবাদে এই বিদ্যালয়, থালাক মি. 177, মালিকটো বিক্ত,



ਲੋਨ ਅਕਾਊਂਟ ਨੰਬਰ	ਕਰਜ਼ਦਾਰ/ਰਾਂ ਅਤੇ ਸਹਿ–ਕਰਜ਼ਦਾਰ/ਰਾਂ ਦਾ ਨਾਮ	ਲੌਨ ਦੀ ਰਾਜ਼ੀ (ਵ)	ਫਿਮਾਂਡ ਨੋਟਿਸ ਦੀ ਤਾਰੀਖ਼ / NPA ਦੀ ਤਾਰੀਖ਼/ ਬਕਾਇਆ ਰਾਸ਼ੀ		ਅਰਲ ਸੰਪੰਤੀ ਦਾ ਵੇਰਵਾ		
			NPA ਦੀ ਭਾਰੀਮ	मध्यी समी (१)	(शिक्सी)		
CHDHL160 00227 / BHTHF1590 3580	1. ਚੈਤਨਯਾ ਅਗਰਵਾਲ 2. ਭੂਚਿਕਾ ਅਗਰਵਾਲ	g. 5000000/- %gg g. 1230736/-	ਐਨਪੀਏ ਤਾਰੀਸ਼: 06-04-2018 ਡਿਮਾਂਡ ਨੋਟਿਸ ਤਾਰੀਖ਼ 14-07-2018	06-07-2018 중 g. 4842668.57/- ਅਤੇ 2289702.34	ਸੰਪੜੀ ਦਾ ਪੜਾ- ਹਾਊਸ ਨੰ. 2030-ਸੀ, ਮਾਲ ਫੋਡ ਬਠਿੰਡਾ, ਐਮਸੀਸੀਐਨਓ- ਜੰਡ-5/00777, ਬਠਿੰਡਾ, ਪੰਜਾਬ ਦਾ ਸਾਫਾ ਹਿੱਸਾ ਸੰਪੜੀ ਦਾ ਪੜਾ- ਹਾਊਸ ਨੰ. 2030-ਏ, ਹੋਟਲ ਐੱਬੇਸੀ ਦੇ ਨੇੜੇ, ਦੀ ਮਾਲ, ਬਠਿੰਡਾ, ਪੰਜਾਬ ਦਾ ਸਾਫਾ ਹਿੱਸਾ		

ਚੜ੍ਹਦੀਕਲਾ Tue, 07 August 2018 www.readwhere.com/read/c/31032854